

69376

ਬੰਦੇ ਬੰਦ

ਮੁਖ ਮੁਖ ਪੈਂਡਾ



# ਨਵਾਬ ਖਾਨ

ਇਕ ਡਾਫੀ ਦਿਲ-ਖਿੱਚਵੀਂ ਵਾਰਤਾ)

ਅਸਲੀ ਕਰਤਾ

ਮੁਨਸ਼ੀ ਅਬਦੁਲ ਰਹਿਮਾਨ

ਉਰਡ

ਮੀਰਾਂ ਬਖਸ਼ ਮਿਨਹਾਸ

ਮੁਨਸ਼ੀ ਛਾਜ਼ਲ ਹੈਡਮਾਸਟਰ ਮਿਡਲ ਸਕੂਲ  
ਰਾਮਦੀਵਾਲੀ, ਜ਼ਿਲ੍ਹਾ ਲਾਇਲਪੁਰ।

ਜਿਸ ਨੂੰ

ਭਾਈ ਜੋਪ ਸਿੰਘ ਐਮ. ਏ.

(ਸਰਦਾਰ ਬਹਾਦਰ)

ਪਿੰਸੀਪਲ ਖਾਲਸਾ ਕਾਲਜ, ਅੰਮ੍ਰਿਤਸਰ ਨੂੰ  
ਸੋਧਿਆ ਤੇ. ਸੰਖੇਪ ਕੀਤਾ।

ਮੈਸਰਜ਼ ਅਤਹ ਚੰਦ ਕਪੂਰ ਐਂਡ ਸਨਜ਼  
ਅੰਬਾਲਾ ਸ਼ਹਿਰ

— ੧੯੫੦ —



\*\*\*\*\*,\*:\*\*\*\*\*

# ਨਵਾਬ ਖਾਨ

(ਇਕ ਡਾਢੀ ਦਿਲ-ਖਿੱਚਵੀਂ ਵਾਰਤਾ)

ਅਸਲੀ ਕਰਤਾ

ਮੁਨਸ਼ੀ ਅਬਦੁਲ ਰਹਿਮਾਨ

ਊਰਫ਼

ਮੀਰਾਂ ਬਖਸ਼ ਮਿਨਹਾਸ

ਮੁਨਸ਼ੀ ਡਾਜ਼ਲ, ਹੈਡ ਮਾਸਟਰ ਮਿਡਲ ਸਕੂਲ  
ਗਾਮਦੀਵਾਲੀ, ਜ਼ਿਲ੍ਹਾ ਲਾਇਲਪੁਰ

ਜਿਸ ਨੂੰ

ਭਾਈ ਜੋਪ ਸਿੰਘ ਐਮ. ਏ.,

(ਸਰਦਾਰ ਬਹਾਦਰ)

ਪੰਜਾਬ ਖਾਲਸਾ ਕਾਲਜ, ਅੰਮ੍ਰਿਤਸਰ ਨੇ  
ਸਿਧਿਆ ਤੇ ਸੰਖੇਪ ਕੀਤਾ।

ਜਾਂ ਅਤਰ ਚੰਦ ਕਪੂਰ ਅੰਤ ਸਨੌਰ,  
ਅੰਬਾਲਾ ਸ਼ਹਿਰ  
੧੯੫੦

\*\*\*\*\*

ਕਾਰਨੋ 26937 G M

ਪ੍ਰਿਟਰ:- ਜਸਵੰਤ ਸਿੰਘ 'ਸੇਠੀ' ਅਤੇ "ਦੀ ਜਸਵੰਤ ਪ੍ਰਿਟਿੰਗ ਪ੍ਰੈਸ"  
ਮਹੱਲਾ ਸੰਗ-ਤਰਾਸ਼ਾਂ ਪਹਾੜ ਗੰਜ, ਨਵੀਂ ਦਿਲੀ ਅਤੇ  
ਪਬਲਿਸ਼ਰਜ਼ ਆਰ. ਐਸ. ਐਲ. ਰਾਮ ਜੁਆਇਆ ਕਪੂਰ,  
ਪ੍ਰੈਪ੍ਰਾਈਟਰ ਅਤਰ ਚੰਦ ਕਪੂਰ ਐਂਡ ਸਨਚ, ਅੰਬਾਲ

ਪ੍ਰਾਪਤੀ

## ਮੁਖਬੰਧ

ਜਿਸ ਪੁਸਤਕ ਨੂੰ ਸੋਧ ਕੇ ਤੇ ਸੰਖੇਪ ਕਰਕੇ ਇਹ ਵਾਰਤਾ ਇਸ ਸ਼ਕਲ ਵਿਚ ਪਾਠਕਾਂ ਦੀ ਦ੍ਰਿਸ਼ਟੀ ਰੋਚਕ ਕੀਤੀ ਜਾਂਦੀ ਹੈ, ਉਸਦਾ ਅਸਲੀ ਨਾਮ 'ਜੱਟ ਦੀ ਕਰਤੂਤ' ਹੈ। ਇਹ ਪੁਸਤਕ ਮੁਨਸ਼ੀ ਅਬਦੁਲ ਰਹਿਮਾਨ ਜੀ ਨੇ ਲਿਖੀ। ਕਹਾਣੀ ਵਿਲ-ਖਿੱਚਵੀਂ ਤੇ ਬੋਲੀ ਛਾਫ਼ੀ ਠੇਠ ਸੀ, ਪਰ ਉਸ ਦੇ ਵਿੱਚ ਦੋ ਨੁਕਸ ਦਸੇ ਗਏ। ਇਕ ਤਾਂ ਇਹ ਕਿ ਫਜ਼ਲ ਰਸਮਾਂ ਦੇ ਸੁਧਾਰ ਦੀ ਸਾਰੀ ਨੀਂਹ ਮੁਸਲਮਾਨ ਧਰਮ ਦੇ ਉਪਦੇਸ਼ ਪੂਰੀ ਰਖੀ ਗਈ ਸੀ। ਜਿਸ ਦਾ ਫਲ ਇਹ ਸੀ ਕਿ ਗੈਰ ਮੁਸਲਮਾਨਾਂ ਨੂੰ ਲਾਭ ਪੁੱਜਣ ਦੀ ਘੱਟ ਉਮੈਦ ਸੀ। ਦੂਜਾ ਕਈ ਥਾਂ ਅਜੇਹੇ ਲਫਜ਼ ਵਰਤੇ ਗਏ ਜਿਨ੍ਹਾਂ ਤੇ ਹੋਰ ਲੋਕ ਇਤਰਾਜ਼ ਕਰਦੇ ਸਨ। ਮੁਨਬੀ ਸਾਹਿਬ ਨਾਲ ਜ਼ਿਕਰ ਕਰਨ ਤੇ ਉਨ੍ਹਾਂ ਇਹ ਗੱਲ ਮੰਨ ਲਈ ਕਿ ਪੁਸਤਕ ਨੂੰ ਸੋਧ ਕੇ ਅਜੇਹਾ ਬਣਾ ਦਿੱਤਾ ਜਾਵੇ, ਜਿਸ ਤੋਂ ਸੁਭ ਨੂੰ ਲਾਭ ਪੁੱਜ ਸਕੇ ਤੇ ਨਾਲ ਹੀ ਕਿਸੇ ਦਾ ਦਿਲ ਭੀ ਨਾ ਦੁਖੇ। ਇਸ ਸੋਧੀ ਹੋਈ ਕਹਾਣੀ ਵਿਚ ਹੁਣ ਸੁਧਾਰ ਦੀ ਨੀਂਹ ਮਾਲੀ ਵਿਚਾਰਾਂ ਪੂਰੀ ਰੱਖੀ ਗਈ ਹੈ ਤੇ ਇਸ ਲਈ ਕਈ ਥਾਂ ਕਹਾਣੀ ਨੂੰ ਨਾ ਕੇਵਲ ਸੰਖੇਪ ਕਰਨਾ ਪਿਆ ਹੈ ਸਗੋਂ ਬਦਲਣਾ ਪਿਆ ਹੈ, ਪਰ ਇਸ ਸ਼ਕਲ

( ੴ )

ਵਿਚ ਬੀ ਕਹਾਣੀ ਦਾ ਢਾਂਚਾ ਤੇ ਪੁਸਤਕ ਦਾ ਬਹੁਤ ਸਾਰਾ  
ਹਿੱਸਾ ਮੁਨਾਸ਼ੀ ਸਾਹਿਬ ਦੀ ਹੀ ਲਿਖਤ ਹੈ। ਪਿੰਡਾਂ ਵਿੱਚ  
ਅਜੇ ਤਕ ਹਿੰਦੂ, ਮੁਸਲਮਾਨ ਤੇ ਸਿੱਖ ਭਰਾਵਾਂ ਵਾਂਗ ਵੱਸਦੇ  
ਹਨ। ਇਸ ਲਈ ਮੈਂ ਕਹਾਣੀ ਵਿਚ ਆਏ ਸਾਰੇ ਪੁਰਖ  
ਨਿਰੇ ਮੁਸਲਮਾਨ ਹੀ ਨਹੀਂ ਰਹਿਣ ਦਿੱਤੇ ਸਗੋਂ ਦੂਜੇ ਬੀ  
ਨਾਲ ਰਲਾ ਦਿਤੇ ਹਨ, ਤਾਂ ਜੁ ਪਿੰਡਾਂ ਦੀ ਅਸਲੀ ਜ਼ਿੰਦਗੀ  
ਦਾ ਨਕਸ਼ਾ ਬੱਣੇ ।

‘ਜੱਟ ਦੀ ਕਰਤੂਤ’ ਉਠਦੂ ਅੱਖਰਾਂ ਵਿਚ ਛਖੀ ਸੀ।  
ਕਿਉਂ ਜੇ ਅਜੇ ਉਠਦੂ ਅੱਖਰਾਂ ਵਿਚ ਪੰਜਾਬੀ ਬੋਲੀ ਦੇ  
ਪ੍ਰਮੀਂ ਇਤਨੇ ਪੈਦਾ ਨਹੀਂ ਹੋਏ, ਮੈਂ ਉਸ ਨੂੰ ਗੁਰਮੁਖੀ  
ਅੱਖਰਾਂ ਦਾ ਪਹਿਰਾਵਾ ਇਸ ਲਈ ਦਿੱਤਾ ਹੈ ਕਿ ਮਨਸ਼ੀ  
ਸਾਹਿਬ ਦੀ ਲਿਖਤ ਦੀ ਕਦਰ ਹੋਵੇ ਤੇ ਨਾਲੇ ਪੰਜਾਬੀ  
ਬੋਲੀ ਦੇ ਲਿਖਾਰੀ ਵੇਖ ਸਕਣ ਕਿ ਠੇਠ ਬੋਲੀ ਦੂਰਾਂ ਇਕ  
ਮਾਮੂਲੀ ਵਾਰਤਾ ਕਿਹੋ ਜਿਹੀ ਦਿਲ-ਖਿੱਚਵੀਂ ਬਣਾਈ ਜਾ  
ਸਕਦੀ ਹੈ ।

ਖਾਲਸਾ ਕਾਲਜ }  
20-9 25 }

ਜੋਧ ਸਿੰਘ

## ਕਾਜ

ਸਲੀਮਾ ਅੱਜ ਸਵੇਰੇ ਹੀ ਲਾਹੌਰੋਂ ਆਪਣੀ ਮਾਸੀ  
 ਨੂੰ ਮਿਲਣ ਲਈ ਆਲਮਗੜ੍ਹ ਪੁੱਜੀ ਸੀ। ਭੈਣਾਂ ਭਰਾਵਾਂ ਨੂੰ  
 ਮਿਲ ਗਿਲ ਕੇ ਰੋਟੀ ਟਕ ਖਾਧਾ ਤੇ ਫਿਰ ਜ਼ਰਾ ਕੁ ਲੱਕ  
 ਸਿੱਧਾ ਕਰਨ ਲਈ ਮੱਜੇ ਰੁਹ ਲੇਟ ਗਈ ਤੇ ਉਹਦੀ ਅੱਖ  
 ਲੱਗ ਗਈ। ਅੱਚਣ ਚੇਤ ਉਹਨੂੰ ਗੁਆਂਫੀਆਂ ਦੇ ਵਿਹੜੇ  
 ਵਿਚੋਂ ਛੋਲਕੀ ਦੀ ਅਵਾਜ਼ ਕੰਨੀ ਪਈ ਤੇ ਇਹ ਗੀਤ ਭੀ  
 ਸੁਣਿਆ:-

ਤੈਨੂੰ ਮਾਈਂ ਤੇ ਪਾਵਣ ਆਈਆਂ,  
 ਬੀਬੀ ! ਤੈਨੂੰ ਮਾਈਂ ਤੇ ਪਾਵਣ ਆਈਆਂ ।  
 ਕੁਝ ਭੈਣਾਂ ਤੇ ਕੁਝ ਭਰਜਾਈਆਂ,  
 ਬੀਬੀ ! ਕੁਝ ਭੈਣਾਂ ਤੇ ਕੁਝ ਭਰਜਾਈਆਂ ।  
 ਕੁਝ ਚਾਚੀਆਂ ਤੇ ਕੁਝ ਤਾਈਆਂ,  
 ਬੀਬੀ ! ਕੁਝ ਚਾਚੇ ਆਏ ਦੀਆਂ ਜਾਈਆਂ ।  
 ਕੁਝ ਅਂਛੇ ਗੁਹਾਂਫੇ ਆਈਆਂ,  
 ਬੀਬੀ ! ਕੁਝ ਵਿਹੜੇ ਦੀਆਂ ਹਮਸਾਈਆਂ ।  
 ਸਲੀਮਾ ਆਪਣੀ ਮਾਸੀ ਨੂੰ ਬੇਗਮ ਨੂੰ ਪੁੱਛਣ  
 ਲੱਗੀ, ਮਾਸੀ ਜੀ, ਕੀ ਸਾਡੇ ਗੁਆਂਫ ਕੋਈ ਕਾਜ ਏ ?  
 ਨੂਰ ਬੇਗਮ—ਆਹੋ ਬੱਚੂ ! ਚੈਪਰੀਆਂ ਦੀ ਕੁੜੀ ਦਾ

ਵਿਆਹ ਏ। ਜਾਹ, ਭੈਣ ਫਾਤਮਾ ਨੂੰ ਨਾਲ ਲੈ ਕੇ ਕੋਠੇ ਤੇ  
ਤੁੰ ਵੀ ਵੇਖ।

ਫਾਤਮਾ ਤੇ ਸਲੀਮਾ ਖੁਸ਼ੀ ਖੁਸ਼ੀ ਕੈਠੇ ਤੇ ਜਾ ਚੜ੍ਹੀਆਂ,  
ਸਲੀਮਾ ਨੇ ਅੱਗੇ ਕਿਸੀ ਕੁੜੀ ਨੂੰ ਮਾਈਂ ਪੈਂਦਿਆ ਨਹੀਂ  
ਸੀ ਵੇਖਿਆ। ਸ਼ਹਿਰਾਂ ਵਿਚ ਲੋਕਾਂ ਪੁਰਾਣੀਆਂ ਰਸਮਾਂ  
ਛੱਡ ਦਿਤੀਆਂ ਨੇ। ਲੋਕ ਪੜ੍ਹੁ ਲਿਖ ਕੇ ਸਿਆਣੇ ਹੋ ਗਏ  
ਨੇ। ਭਾਵੇਂ ਰੋਟੀ ਕਪੜੇ ਦਾ ਖਰਚ ਵਧ ਗਿਆ ਏ ਪਰ  
ਵਿਆਹ ਢੰਗਾਂ ਤੇ ਹੁਣ ਪੁਰਾਣੀਆਂ ਰਸਮਾਂ ਘਟ ਕਰਦੇ ਨੇ।  
ਸਲੀਮਾ ਕੀ ਵੇਖਦੀ ਏ, ਇਕ ਬੜਾ ਖੁਲ੍ਹਾ ਵੇਹੜਾ ਏ  
ਜਿਸ ਵਿਚ ਕਈ ਘਰ ਨੇ, ਇਕ ਪਾਸੇ ਕੜਾਹ ਚੜ੍ਹਿਆ  
ਹੋਇਆ ਏ, ਘੁੰਘਣੀਆਂ ਪਈਆਂ ਉਬਲਦੀਆਂ ਨੇ। ਇਕ  
ਪਾਸੇ ਕੁੜੀਆਂ ਇਕੱਠੀਆਂ ਹੋਈਆਂ ਹੋਈਆਂ ਘੇਰਾ ਈਨ੍ਹਾਂ ਕੇ  
ਖਲੀਆਂ ਨੇ ਵਿਚਕਾਰ ਇਕ ਮੈਲਿਆਂ ਮੈਲਿਆਂ ਪਾਟਿਆਂ  
ਕਪੜਿਆਂ ਵਾਲੀ ਕੜੀ ਖਲੋਤੀ ਏ। ਸਿਰ ਤੇ ਵਾਲ ਰੁੱਖੇ  
ਤੇ ਛਿਲਕੇ ਹੋਏ ਨੌ ਝੇਲੀ ਘੁੰਘਣੀਆਂ ਦੀ ਭਰੀ ਏ ਤੇ  
ਕੁੜੀਆਂ ਉਹਨੂੰ ਵੱਟਣਾਂ ਮਲਦੀਆਂ ਅਤੇ ਉੱਚੀ ਉੱਚੀ  
ਗਾਵੀਂ ਜਾਂਦੀਆਂ ਨੇ। ਕੋਲ ਹੀ ਇਕ ਪਾਸੇ ਘੁੰਘਣੀਆਂ ਦੇ  
ਟੋਕਰੇ ਭਰੇ ਪਏ ਨੇ। ਪਿੰਡ ਦੀਆਂ ਸਵਾਣੀਆਂ ਬਾਲੀਆਂ  
ਵਿੱਚ ਦਾਣੇ ਲੈ ਲੈ ਆਉਂਦੀਆਂ ਨੇ ਤੇ ਘੁੰਘਣੀਆਂ, ਗੁੜ ਤੇ  
ਚੁਰੀ ਲੈ ਲੈ ਜਾਂਦੀਆਂ ਨੇ। ਡੂਮਣੀਆਂ ਛੋਲਕੀ ਵਜਾਂਦੀਆਂ  
ਤੇ ਆਪਣਾ ਪਈਆਂ ਗਾਊਂਦੀਆਂ ਨੇ। ਬੋੜਾ ਚਿਰ ਤਮਾਸਾ

ਵੇਖ ਦੋਵੇਂ ਕੁੜੀਆਂ ਹੋਠਾਂ ਉਤਰੀਆਂ ।

ਸਲੀਮਾ—ਮਾਸੀ ਜੀ ! ਜੇਨਿੱਕੀਆਂ ਨਿਕੀਆਂ ਰਸਮਾਂ ਤੇ ਇੰਨੀ ਲੁਟ ਪੈਂਦੀ ਏ, ਤਾਂ ਸਾਰੇ ਕਾਜ ਦੇ ਖਰਚ ਦਾ ਤਾਂ ਕੁਝ ਹੱਦ ਬੰਨਾ ਹੀ ਨਹੀਂ ਹੋਣਾ, ਨਾਲੋਂ ਇਸ ਰਸਮ ਦਾ ਲਾਭ ਕੀ ਏ ?

ਨੂਰ ਬੇਗਮ—ਪੁੜ੍ਹ ! ਪਿੰਡਾਂ ਦੇ ਗਵਾਰ ਲਾਭ ਹਾਣੀ ਕੁਝ ਨਹੀਂ ਸੋਚਦੇ, ਪਿਓ ਦਾਦੇ ਦੀ ਲੀਹ ਮਗਰ ਤੁਟੇ ਜਾਂਦੇ ਨੇ । ਨਿਰਾ ਮਾਈਆਂ ਦਾ ਖਰਚ ਪੰਜ ਛੀ ਮਣ ਕਣਲ, ਦੋ ਮਣ ਚੂਰੀ ਤੇ ਢਾਈ ਤ੍ਰੈ ਮਣ ਗੁੜ ਹੁੰਦਾ ਏ । ਵਿਆਹ ਦੇ ਖਰਚ ਦਾ ਤਾਂ ਕੋਈ ਹਦ ਹਿਸਾਬ ਨਹੀਂ । ਇਨ੍ਹਾਂ ਹੀ ਫਜ਼ਲ ਖਰਚੀਆਂ ਕਰਕੇ ਇਨ੍ਹਾਂ ਦੇ ਘਰ ਬਾਹਰ ਵਿਕ ਗਏ ਨੇ । ਸਿਰਾਂ ਉੱਤੇ ਹੁਦਾਰ ਦੀਆਂ ਕਾਂਗਾਂ ਚੜ੍ਹੀਆਂ ਹੋਈਆਂ ਨੇ । ਜੇ ਚੱਦਰ ਵੇਖ ਕੇ ਲਤਾਂ ਲਮਿਆਰਨ ਤਾਂ ਭੁਖੇ ਕਿਉਂ ਮਰਨ ? ਸਾਰਾ ਸਾਰਾ ਦਿਨ ਲਹੂ ਪਾਣੀ ਇਕ ਕਰਕੇ ਭੜ੍ਹੀ ਕਰਦੇ ਨੇ ਪਰ ਰੱਜਵਾਂ ਟੁੱਕ ਬੀ ਨਸੀਖ ਨਹੀਂ ਹੁੰਦਾ ।

ਸਲੀਮਾ—ਪਰ ਮਾਸੀ ਜੀ, ਵਿਚਕਾਰ ਇਕ ਗੰਦੀ ਜੇਹੀ ਚੂਹੜੀਆਂ ਵਰਗੀ ਕੁੜੀ ਕਿਉਂ ਖਲੰਤੀ ਸੀ ?

ਨੂਰ ਬੇਗਮ—(ਹੱਸ ਕੇ) ਬੱਚੂ ! ਉਹ ਤਾਂ ਕੁੜੀ ਮਾਈਆਂ ਪਈ ਹੋਈ ਸੀ, ਉਸੇ ਦਾ ਕਾਜ ਹੈ । ਵੇਖੋ ਨਾਂ, ਇਨ੍ਹਾਂ ਦੀ ਅਕਲ ਉਤੇ ਕੇਹਾ ਪੜਦਾ ਪਿਆ ਹੋਇਆ ਏ ! ਜਿਸ ਕੁੜੀ ਦਾ ਵਿਆਹ ਹੋਵੇ ਉਹਨੂੰ ਸੱਤ ਅੱਠ ਦਿਨ ਬੜਾ ਗੰਦਾ

ਤੇ ਮੈਲਾ ਰਖਦੇ ਨੇ, ਤੇ ਖਿਆਲ ਇਹ ਹੁੰਦਾ ਹੈ, ਭਈ ਜਦੋਂ  
 ਵਿਆਹ ਦਾ ਜੋੜਾ ਤੇ ਗਹਿਣੇ ਪਾਏਗੀ, ਇਹਨੂੰ ਖਬ ਰੰਗ  
 ਚੜ੍ਹੇਗਾ। ਭਲਾ ਜੇਹੜੀ ਅੱਠ ਦੌਸ ਦਿਨ ਪਹਿਲੋਂ ਮੈਲੀ  
 ਕੱਪੜੀ ਬੰਦਿਓਂ ਕੁਬੰਦਾ ਬਣੀ ਫਿਰੇ ਉਹਨੂੰ ਰੂਪ ਘੱਟਾ  
 ਚੜ੍ਹਨਾ ਏ?

—○—

## ਨਵਾਂ ਤਮਾਸ਼ਾ।

ਦੂਜੇ ਭਲਕ ਜਦੋਂ ਸਲੀਮਾ ਜਾਗੀ, ਤਾਂ ਪਿੰਡ ਦੇ ਬਾਹਰ ਦੋ ਤੁੰਬੂ ਲੱਗੇ ਹੋਏ ਵੇਖੇ। ਇਹ ਸਰਦਾਰ ਭਾਗ ਸਿੰਘ ਤਾਕਟਰ ਤੇ ਮੌਲਵੀ ਸਲੀਮਉਲਾ ਜ਼ਿਮੀਦਾਰੇ ਬੈਕਾਂ ਦੇ ਇਨਸਪੈਕਟਰ ਦਾ ਡੈਰਾ ਸੀ, ਨਾਲ ਲਾਲਾ ਰਾਮ ਲਾਲ ਮਦਰੋਸਿਆਂ ਦਾ ਬਾਬੂ ਬੀ ਸੀ। ਇਨ੍ਹਾਂ ਦੇ ਨਾਲ ਇਕ ਲਾਡੀ ਸੀ, ਜਿਸ ਦੇ ਉਦਾਲੇ ਮੁੰਝੇ ਕੁੜੀਆਂ ਢੇਰ ਜਮ੍ਹਾਂ ਸਨ। ਪਿੰਡੋਂ ਚੌਪਈ, ਨੰਬਰਦਾਰ, ਜੋਲਦਾਰ ਤੇ ਚੌਕੀਦਾਰ ਵੀ ਟੁਗੀ ਆਉਂਦੇ ਸਨ। ਸਲੀਮਾ ਨੂੰ ਪਤਾ ਲੱਗਾ, ਕਿ ਇਹ ਸਾਰੇ ਅਫਸਰ, ਨਾਲ ਇਕ ਸਿਨਮਾ ਵਾ ਤਮਾਸ਼ਾ ਲਈ ਫਿਰਦੇ ਨੇ ਤੇ ਉਹਦੀ ਰਾਹੀਂ ਪੰਡੂਆਂ ਨੂੰ ਇਲਮ ਹਾਸਲ ਕਰਨ, ਪਿੰਡਾਂ ਦੇ ਘਰਾਂ ਨੂੰ ਸਫ਼ਾ ਰੱਖਣ ਤੇ ਜੁਗਤ ਨਾਲ ਖਰਚ ਕਰਨ ਲਈ ਪ੍ਰੇਰਦੇ ਨੇ। ਜਦੋਂ ਘਰ ਪਰਤੀ, ਥੋੜੇ ਚਿਰ ਮਗਰੋਂ ਪਿੰਡ ਦਾ ਭਰਾਈ ਢੋਲ ਮਾਰ ਕੇ ਹੋਕਾ ਦੇਂਦਾ ਵੇਖਿਆ, ਅੱਜ ਸ਼ਾਮੀ ਸਿਨਮਾ ਦਾ ਤਮਾਸ਼ਾ ਹੋਵੇਗਾ।

ਜੁੱਮਾ (ਠਿੱਕਾ ਜੇਹਾ ਪੇਂਡੂ) — ਦਾਦਾ ! ਸਿਨਮਾ ਕੀ ?  
ਭਰਾਈ — ਓਇ ਤੁਰਦੀਆਂ ਮੂਰਤਾਂ ? ਬੜੀ ਮੌਜ  
ਬਣੈਗੀ, ਸੱਭੇ ਆਇਓ।

ਮੁਕਦੀ ਗੱਲ, ਜਦੋਂ ਸੂਰਜ ਅਸਤ ਹੋਣ ਲਗਾ, ਤਾਂ  
ਮਟਦ ਜਨਨੀਆਂ, ਮੁੰਡੇ ਕੁੜੀਆਂ, ਰੋਟੀ ਟੁਕ ਖਾਂ, ਸਭ

ਚੈਪਰੀਆਂ ਦੇ ਵਿਹੜੇ ਜਾ ਖੜੇ ਹੋਏ । ਰਾਤ ਅਨੁਰੀ ਸੀ,  
 ਲੈਪਰੀਆਂ ਦੀ ਬੈਠਕ ਦੇ ਵਡ ਬੂਹੇ ਅਗੇ ਇਕ ਚਿਟਾ ਪਰਦਾ  
 ਲਗਾ ਹੋਇਆ ਸੀ ਤੇ ਮਸ਼ੀਨ ਵਾਲਾ ਮੂਰਤਾਂ ਵਿਖਾਣ  
 ਲਈ ਤਿਆਰ ਸੀ । ਪਹਿਲੋਂ ਡਾਕਟਰ ਭਾਗ ਸਿੰਘ  
 ਉਠਿਆ ਤੇ ਓਨ ਕਿਹਾ, ਭਰਾਵੇ ! ਨਵੇਂ ਸੂਰਜ ਸਾਡੇ  
 ਪਿੰਡਾਂ ਵਿਚ ਕੋਈ ਨਾ ਕੋਈ ਬਲਾ ਆ ਪੈਂਦੀ ਏ । ਕਦੀ  
 ਪਲੇਗ, ਕਦੀ ਹੈਜ਼ਾ । ਮੈਸਮੀ ਬੁਖਾਰ ਤਾਂ ਵਰ੍ਹੇ ਦੇ ਵਰ੍ਹੇ ਆ  
 ਦਰਸ਼ਨ ਦੇਂਦਾ ਏ । ਇਹਨਾਂ ਬੋਮਰੀਆਂ ਕਾਰਨ ਤੇ ਖਰਾਕਾ  
 ਘਟ ਜਾਨ ਕਾਰਨ ਉਹ ਗੱਭਰੂ ਤੇ ਸਵਾਣੀਆਂ ਜਿਹੜੇ ਅਗੇ  
 ਪਿੰਡਾਂ ਵਿਚ ਨਜ਼ਰੀ ਪੈਂਦੇ ਸਨ, ਹੁਣ ਕਿਤੇ ਟੋਲਿਆਂ ਨਹੀਂ  
 ਲਭਦੇ । ਮੈਂ ਅਜ ਤੁਹਾਨੂੰ ਅਜੇਹ ਘਰਾਂ ਦੀਆਂ ਮੂਰਤਾਂ  
 ਵਿਖਾਵਾਂਗਾਂ, ਜਿਨ੍ਹਾਂ ਵਿਚ ਕਮਰੇ ਹਵਾਦਾਰ ਹਨ ਤੇ ਖੁਲ੍ਹੀ  
 ਹਵਾ ਤੇ ਧੁਪ ਮਕਾਨਾਂ ਨੂੰ ਅਰੰਗ ਰਖਦੀ ਏ । ਪਿੰਡ ਦੀਆਂ  
 ਗਲੀਆਂ ਸਾਫ ਸੁਬਠੀਆਂ, ਟੂੜੀ ਦੇ ਢਰ ਆਪੇ ਆਪਣੇ  
 ਖਤਾਂ ਵਿਚ ਖਾਤੇ ਪੁਰ ਕੇ ਸਿਟੇ ਹੋਏ, ਝੂਹਾਂ ਦੀਆਂ ਮਣਾਂ  
 ਪੱਕੀਆਂ ਤੇ ਆਸ ਪਾਸ ਗੰਦ ਕੋਈ ਨਾ, ਨਹ ਉਣ ਦੇ ਛਪੜ  
 ਵਖਰੇ ਤੇ ਪਸ਼ਾਂ ਦੇ ਪਾਣੀ ਪੀਣ ਤੇ ਬਹਿਣ ਦੇ ਛਪੜ  
 ਅੱਡ । ਮੁਕਈ ਰਲ ਇਸ ਪਿੰਡ ਦੇ ਵਸਨੀਕਾਂ ਉਹ ਸਾਰੇ  
 ਬਾਨੂਣੂੰ ਬੰਨ੍ਹੇ ਹੋਏ ਨੇ, ਜਿਨ੍ਹਾਂ ਕਰਕੇ ਰੋਗ ਵਿਥ ਤੇ ਰਹੇ ਤੇ  
 ਲੋਕਾਂ ਤੰਦਰੂਸਤ ਰਹਿ ਕੇ ਜਿੰਨੇ ਦਿਨ ਰੱਬ ਨੇ ਜਿੰਦਗੀ ਦੇ  
 ਬਖਸ਼ੇ ਨੇ, ਸੁਖ ਨਾਲ ਕਟਣ । ਇਚਰਾਂ ਨੂੰ ਮਸ਼ੀਨ ਦਾ

ਖੜਕਾਰ ਹੋਇਆ ਤੇ ਪਰਦੇ ਤੇ ਮੂਰਤਾਂ ਤੁਰਣ ਫਿਰਣ ਲੱਗ ਪਈਆਂ । ਅੱਧਾ ਘੰਟਾ ਸੁਹਣੈ ਘਰਾਂ, ਸਾਫ਼ ਗਲੀਆਂ ਆਦਿ ਕੇ ਨਜ਼ਾਰੇ ਲੋਕ ਵੇਖਦੇ ਰਹੇ ।

ਮਗਰੋਂ ਬਾਬੂ ਰਾਮ ਲਾਲ ਨੇ ਉਠ ਕੇ ਕਿਹਾ ਇਹ ਬਰਕਤਾਂ ਸਭ ਇਲਮ ਦੀਆਂ ਹਨ । ਇਸ ਪਿੰਡ ਦੇ ਵਸਨੀਕ ਸਭ ਪੜ੍ਹੇ ਹੋਏ ਨੇ । ਉਹਨਾਂ ਨੂੰ ਪਤਾ ਏ, ਕਿ ਰੰਦੇ ਪਾਣੀ ਵਿਚ ਨਹਾਉਣ ਜਾਂ ਉਹਨੂੰ ਪੀਣ ਵਿਚ ਕੀ ਕੀ ਅੰਗੁਣ ਨੇ ?

ਮਘਰ ਸਿੰਘ-ਬਾਬੂ ਜੀ ! ਹੋਂਦੇ ਦੀ ਗਲ ਏ, ਸਾਬੋ ਸਰੇ ਨਾ ਤੇ ਮੂੰਡੇ ਕਿੱਕਰ ਮਦਰਸੇ ਘੱਲੀਏ ? ਢਾਂਡ ਕੌਨ ਛੇਤੇ ?

ਸਲੀਮਉਲਾ—ਨੰਬਰਦਾਰਾ ! ਦੇਂਦਾ ਤਾਂ ਰੋਬ ਸਭ ਨੂੰ ਏ, ਪਰ ਕਈ ਮੁਰਖਤਾ ਨਾਲ ਗੁਆ ਛਡਦੇ ਨੇ । ਕਲ, ਦਸ ਖਾਂ, ਚੌਪਰੀ ਨਵਾਬ ਖਾਨ ਦੇ ਮਾਈਆਂ ਤੇ ਕਿੰਨਾਂ ਖਰਚ ਆਇਆ ਏ ਅਤੇ ਹੁਣ ਵਿਆਹ ਦਾ ਕੋਲ ਬੈਠਾ ਹਿਸਾਬ ਲਾਈਂ । ਅਸੀਂ ਰਾਠਾਚਾਰੀ ਤੇ ਦਾਜ ਦਾਉਣ ਉਤੇ ਇਕੇ ਵਿਆਹ ਵਿਚ ਇਤਨਾ ਖਰਚ ਕਰ ਬਹਿੰਦੇ ਹਾਂ, ਕਿ ਰਹਿੰਦੇ ਸਾਰੇ ਧੀਆਂ ਪੁੜ੍ਹੇ ਰੋਟੀ ਦੇ ਟਕੜੇ ਤੇ ਚਪਾ ਚੱਪਾ ਲੀਰ ਨੂੰ ਤਰਸਦੇ ਰਹਿ ਜਾਂਦੇ ਨੇ । ਓਹੋ ਭੂਮ ਤੇ ਮਿਰਾਸੀ ਜਿਹੜੇ ਅਜ ਘੋੜੀਆਂ ਗਾਂਵਦੇ ਨਹੀਂ ਬਕਦੇ, ਮਗਰੋਂ ਬਿਪਤਾ ਵਿਚ ਸਾਡੀ ਵਲ ਤੱਕਦੇ ਬੀ ਨਹੀਂ

ਅਸੀਂ ਸਾਰੇ ਟੱਬਰ ਦਾ ਹਕ ਮਾਰ ਕੇ ਨਮੋਸ਼ੀ ਖਾਤਰ ਸਭ  
ਕੇਝ ਕੁਰਬਾਨ ਕਰ ਦਿੰਦੇ ਹਾਂ, ਪਰ ਕਿਗਾਲ ਹੈ ਕੇ ਨਮੋਸ਼ੀ  
ਕਿਥੋਂ ?

ਗੰਡਾ ਸਿੰਘ-ਆਖਦੇ ਤਾਂ ਸਚ ਹੋ ।

ਸਲੀਮ ਉੱਲਾ-ਭਰਾਵੇ ! ਜ਼ਰਾ ਗਹੁ ਕਰੋ, ਕਿੰਨੀਆਂ  
ਤਕਲੀਫਾਂ ਉਠਾ ਕੇ ਦਾਣਿਆਂ ਦਾ ਫਕਾ ਸਾਡੇ ਘਰ  
ਆਉਂਦਾ ਏ, ਉਹਨੂੰ ਅਸੀਂ ਕਾਈਂ ਕੁਤੀਂ ਗੁਆ ਵੇਂਦੇ ਹਾਂ ।  
ਮੁੜੇ ਨੂੰ ਮਦਰਸੇ ਘਲਣ ਦੀ ਤੁਫੀਕ ਨਹੀਂ ਪਰ ਦਾਰੂ  
ਪੀਣ ਦੀ ਹੈ ! ਆਪੇ ਵਿਚ ਦੀ ਸਿਰ ਭੁਨ ਕੇ ਸੈਂਕੜੇ ਰੁਪ-  
ਈਏ ਵਕੀਲਾਂ ਦੇ ਘਰ ਪੁਚਾਣ ਦੀ ਹੈ ! ਪੁਲਸ ਵਾਲਿਆਂ ਨੂੰ  
ਵੱਛੀਆਂ ਦੇਕੇ ਸ਼ਰੀਕਾਂ ਨੂੰ ਦੁਖ ਪੁਚਾਣ ਦੀ ਹੈ ! ਮੈਂ ਕੀ  
ਆਖਾਂ, ਜੋ ਜੱਟ ਅਕਲ ਨਾਲ ਆਪਣੀ ਕਮਾਈ ਵਰਤੇ, ਤਾਂ  
ਸਾਰੀਆਂ ਤੁਫੀਕਾਂ ਉਹਨੂੰ ਹਨ, ਪਰ ਜੋ ਅਕਲ ਤੋਂ ਕੰਮ  
ਨਾ ਲਏ, ਤਾਂ ਫਿਰ ਹਥ ਨੂੰਠਾ ਤੇ ਦੇਸ ਮੋਕਲਾ ਹੀ  
ਰਹਿੰਦਾ ਏ ।

## ਜੱਟਾਂ ਦੇ ਅੜੇਕੇ

ਬੁੜ ਬੁੜ ਰਚਾ ਘਾੜ ਕਰੋਂਦਾ,  
ਘੜਾ ਕਿਵੇਂ ਕੇਈ ਮੰਨੇ ।

ਪਾਣੀ ਨਾਲ ਭਰੇਸਾਂ ਰਸ ਪਰ,  
ਜਾਂ ਹੰਨੇ ਜਾਂ ਬੰਨੇ ।

ਜਦ ਅਫਸਰ ਆਪਣਾ ਪਰਚਾਰ ਕਰ ਚੁਕੇ, ਤਾਂ ਕੁਝ  
ਬੰਦੇ ਉਠ ਕੇ ਘਰਾਂ ਨੂੰ ਮੁੜ ਗਏ ਤੇ ਕੁਝ ਉਥੇ ਹੀ ਬੰਨੇ  
ਆਪਣੀਆਂ ਦਲੀਲਾਂ ਦੁੜਾਣ ਲਗ ਪਏ । ਜਿਤਨੇ ਮੂੰਹ  
ਉਤਨੀਆਂ ਰਾਂਲਾਂ ।

ਇਕ-ਭਾਈ ਆਖਦੇ ਤਾਂ ਠੀਕ ਨੇ, ਜੇ ਅਸੀਂ ਇਨ੍ਹਾਂ  
ਗਲਾਂ ਪੁਰ ਤੁਰ ਪਈਏ ਤਾਂ ਦਿਨ ਤਾਂ ਸੁਖੀ ਕੱਟੀਏ ।

ਦੂਜਾ-ਜੇ ਪਿਤਾ ਪੁਰਖੀ ਛਡ ਬਹੀਏ, ਤਾਂ ਇਹ  
ਕੁੱਤੀ ਦੁਨੀਆਂ ਪਿਛਾ ਨਹੀਂ ਛੱਡਦੀ, ਭੌਕਾਂ ਭੌਕਾਂ ਕੇ ਜਾਨ  
ਨੱਕ ਲੈ ਆਉਂਦੀ ਏ ।

ਤੀਜਾ-ਆਹੋ ! ਭੁਜਾ ਠੀਕ ਏ ਪਰ ਦੁਨੀਆਂ  
ਸਾਡੇ ਨਾਲ ਹੀ ਭਰੀ ਹੋਈ ਏ ਨਾ । ਤੂੰ ਮੇਰੀ ਦੁਨੀਆਂ ਮੈਂ  
ਤੇਰੀ ਦੁਨੀਆਂ । ਤੂੰ ਕਰਨ ਲਗੋਂ ਤਾਂ ਮੈਂ ਨੱਕ ਚਾੜ੍ਹਦਾ ਹਾਂ,  
ਮੈਂ ਕਰਾਂ ਤਾਂ ਤੂੰ ਬੁੱਕਾਂ ਸਿਟਦਾ ਹੈਂ । ਜੇ ਕਦੀ ਅਸੀਂ ਆਪੇ  
ਵਿਚ ਏਕਾਂ ਕਰ ਲਈਏ, ਤਾਂ ਸਭੋਂ ਕੁਝ ਹੋ ਸਕਦਾ ਏ  
ਰਾਠਾਚਾਰੀਆਂ ਜੋ ਵਧ ਵਧ ਕੇ ਕਰਦੇ ਹਾਂ ਜੇ ਨੇਕ ਕੰਮਾਂ

ਵਿਚ ਬੀ ਇਕ ਦੂਜੇ ਦੀ ਰੀਸ ਕਰੀਏ, ਤਾਂ ਅਜੋ ਬੇੜਾ  
ਪਾਰ ਹੋ ਜਾਵੇ ।

**ਚੰਬਾ**--(ਲਾਕੇ) ਗਰੀਬ ਗੁਰਬਾ ਤੇ ਅਜ ਮੰਨ ਲਈ  
ਪਰ ਵਡੀਆਂ ਵਡੀਆਂ ਪੱਗਾਂ ਤੇ ਉੱਚਿਆਂ ਉੱਚਿਆਂ  
ਨੱਕਾਂ ਵਾਲੇ ਦਿਨ ਚੜ੍ਹਣ ਤੋਂ ਪਹਿਲੋਂ ਪਿੰਡੋਂ ਕੱਢ  
ਆਉਣ ।

**ਪੰਜਵਾਂ**--ਅਜੇ ਤਾਂ ਕੰਮ ਦਿਨੋਂ ਦਿਨ ਵਧੀ ਵਿਚ ਈਏ,  
ਵੱਡੇ ਛਾਲ ਮਾਰ ਕੇ ਗਲ ਗਲ ਪਾਣੀ ਵਿਚ ਜਾ  
ਖਲੋਂਦੇ ਨੇ ਤੇ ਮਾੜੇ ਵਿਚਾਰੇ ਉਥੇ ਅਪੱਤਨ ਤੋਂ ਪਹਿਲਾਂ  
ਹੀ ਠੁੱਬ ਮਰਦੇ ਨੇ ।

**ਛੇਵਾਂ**--ਮੱਟਿਆਂ ਛਿੱਡਾਂ ਵਾਲੇ ਕਿਧਰੇ ਤਲੀ ਨਹੀਂ  
ਲੱਭਣ ਦੇਂਦੇ, ਇਹ ਕਿਧਰੇ ਲੱਤ ਲਾਣ, ਤਾਂ ਡਕਾ  
ਪਵੇ ਨਾ ।

ਜਦ ਨਵਾਬ ਖਾਨ ਨੇ ਇਹ ਗੱਲਾਂ ਸੁਣੀਆਂ ਤਾਂ  
ਸਮਝਿਆਂ, ਜੇ ਫ਼ਰੀਕ ਵੱਡੀਆਂ ਪੱਗਾਂ, ਉੱਚਿਆਂ ਨੱਕਾਂ  
ਤੇ ਵੱਡਿਆਂ ਛਿੱਡਾਂ ਦੀਆਂ ਸੈਣਤਾਂ, ਮੇਰੇ ਵਲ ਪਈ ਕਰਦ  
ਨੇ, ਤਾਂ ਓੜਕ ਬੇਲ ਉਠਿਆ ।

**ਨਵਾਬ ਖਾਨ** -ਭਾਈ ਹਰ ਕਿਸੁ ਦੇ ਬੇਲੀ ਆਪਣ  
ਅਮਲ ਹੋਣਗੇ, ਜੇ ਕਰੇਗਾ ਸੋ ਭਰੇਗਾ ਆਪੇ ਆਪਣੀ  
ਨਿਬੇੜੇ, ਦੂਜਿਆਂ ਉਤੇ ਦੋਸ਼ ਧਰਨ ਦਾ ਕੀ ਫ਼ਾਇਦਾ ਏ ?  
**ਸਲੀਮਉੱਲਾ**-- ਆਹੋ ਜੀ ! ਇਹ ਤਾਂ ਠੀਕ ਹੈ ।

ਆਪਣਾ ਕੀਤਾ ਹਰ ਕਿਸੇ ਦੇ ਅੱਗੇ ਆਉਂਦਾ ਏ, ਪਰ ਜੇ ਸਰਦੇ ਪੁਜਦੇ ਵਾਲੇ ਨੇਕ ਮਿਸਾਲ ਕਾਇਮ ਕਰ ਦੇਣ, ਤਾਂ ਬਹੁਤਿਆਂ ਦਾ ਭਲਾ ਹੋ ਜਾਂਦਾ ਏ।

ਨਵਾਬ ਖਾਨ-ਇਨਸਪੈਕਟਰ ਸਾਹਿਬ, ਤੁਸੀਂ ਠੀਕ ਫੁਤਮਾਂਦੇ ਹੋ, ਪਰ ਦੁਨੀਆਂ ਰੱਖਣੀ ਰੱਬ ਨੂੰ ਰਾਜੀ ਕਰਨ ਨਾਲੋਂ ਬੀ ਅੰਖੀ ਏ। ਰੱਬ ਤਾਂ ਸਾਡੀਆਂ ਮਜ਼ਹੂਰੀਆਂ ਜਾਣਦਾ ਏ, ਜੇ ਉਹਦੇ ਅੱਗੇ ਨਿਮਾਣੇ ਹੋ ਕੇ ਫਿੱਗ ਪਈਏ ਤਾਂ ਸਾਡੇ ਗੁਨਾਹ ਬੀ ਬਖਸ਼ ਦੇਂਦਾ ਏ ਪਰ ਦੁਨੀਆਂ ਦਾ ਹਾਲ ਦਰਿਆ ਦੇ ਪਾਣੀ ਵਾਲਾ ਏ। ਉਤਲੇ ਪਾਸੇ ਜਾਣ ਦਾ ਤਾਂ ਨਾਉਂ ਹੀ ਨਾ ਲਓ, ਸਿੱਧਾ ਕਿਸੇ ਈਨੇ ਲਗਣ ਨਹੀਂ ਦੇਂਦੀ। ਕੋਈ ਉਜ਼਼ਰ, ਕੋਈ ਬਹਾਨਾ, ਕੋਈ ਆਜਜ਼ੀ ਦੁਨੀਆਂ ਕਬੂਲਦੀ ਨਹੀਂ। ਇੱਥੇ ਤਾਂ ਸਭ ਕੁਝ ਕਰ ਕਰਾ ਕੇ ਬੀ ਛੁਟਕਾਰਾ ਨਹੀਂ ਹੁੰਦਾ, ਤੇ ਨਾ ਕਰੀਏ ਤਾਂ ਕੋਈ ਟਿਕਾਣਾ ਹੀ ਨਹੀਂ।

ਸਲੀਮਉੱਲਾ—ਚੌਧਰੀ ਜੀ ! ਦੁਨੀਆਂ ਕੌਣ ਖੁਸ਼ ਕਰ ਸਕਦਾ ਏ। ਇਸ ਦੀ ਮਿਸਾਲ ਤਾਂ ਕੁਝ ਵਾਲੀ ਏ, ਜਿਹੜਾ ਰਾਹ ਜਾਂਦਿਆਂ ਰਾਹੀਂਆਂ ਨੂੰ ਭੁੰਕਦਾ ਹੋਵੇ। ਜਿਹੜਾ ਰਾਹੀਂ ਕੁਝ ਤੋਂ ਡਰਦਾ ਪਿਛਾਂ ਨੱਠ ਉਠੇ, ਜਾਂ ਉਹਦੀ ਪੈਰੀਂ ਪਈ ਤੇ ਹੱਥ ਬੰਨ੍ਹੇ ਜੁ ਅੱਲਾ ਵਾਸਤੇ ਚੁੱਪ ਕਰ ਮੈਨੂੰ ਲੰਘ ਜਾਣ ਦੇ, ਕੁਝ ਸਗੋਂ ਉਸ ਨੂੰ ਬਹੁਤਾ ਭੁੰਕਦਾ ਏ ਤੇ ਜੇਕਰ ਰਾਹੀਂ

ਇਸ ਦੇ ਭੈਂਕਣ ਦੀ ਪਰਵਾਹ ਨਾ ਕਰੇ ਅਤੇ ਰਾਹੋ ਰਾਹੇ  
ਤਰਿਆ ਜਾਏ, ਤਾਂ ਕੁਝਾ ਇਕ ਦੋ ਵਾਰੀ ਭੈਂਕ ਕੇ ਆਪੇ  
ਚੁੱਪ ਕਰ ਰਹਿੰਦਾ ਏ। ਦਰਿਆ ਪਾਰ ਲੰਘਣਾ ਹੋਵੇ, ਤਾਂ  
ਠਿੱਲ ਕੇ ਹਥ ਪੈਰ ਮਾਰਣ ਨਾਲ ਉੜਕ ਬੰਨੇ ਲੱਗ ਹੀ  
ਜਾਂਦਾ ਏ, ਪਰ ਜਿਹੜਾ ਕੰਢੇ ਤੇ ਢੇਰੀ ਢਾਹ ਕੇ ਬਹਿ ਜਾਏ,  
ਉਸ ਨੇ ਕੀ ਪਾਰ ਹੋਣਾ ਏ? ਜੇ ਵਿਚ ਵਹਿਆ ਬੀ ਤਾਂ  
ਡੁਬ ਮਰੇਗਾ।

ਅਹਿਮਦ ਖਾਨ-(ਨਵਾਬ ਖਾਨ ਦਾ ਸਕਾ) ਆਹੋ  
ਜੀ! ਗੱਲਾਂ ਕਰ ਲੈਣੀਆਂ ਤਾਂ ਸੌਖੀਆਂ ਨੇ ਪਰ ਪਤਾ  
ਉਹਨੂੰ ਹੀ ਲੱਗਦਾ ਏ, ਜਿਹਦੇ ਹੱਡ ਵਰਤੇ। ਹੁਣ ਜਿਹੜਾ  
ਕੁੰਮ ਬੰਦਾ ਨਾ ਕਰ ਸਕੇ ਤੇ ਜਿਥੋਂ ਨਾ ਰਹਿ ਆਵੇ ਉਥੇ  
ਫਾਹੇ ਲੱਗ ਕੇ ਮਰ ਜਾਏ? ਹੁਣ ਅਸੀਂ ਭਰਾਵਾਂ ਦੇ ਮੱਥੇ  
ਲੱਗਣ ਤੋਂ ਜਾਈਏ, ਭੈਣਾਂ ਨੂੰ ਜਵਾਬ ਦੇਈਏ ਤੇ ਨੱਕ  
ਵਛਾ ਕੇ ਅੰਦਰ ਵੜ ਜਾਈਏ। ਧੀਆਂ ਨੂੰ ਭੜੋਲੇ ਪਾ ਕੇ  
ਲਿੰਬ ਛੱਡੀਏ, ਤੇ ਪੁੜ੍ਹਾਂ ਨੂੰ ਦਰਿਆ ਰੋਝੁ ਆਵੀਏ।  
ਮਿਰਾਸੀ ਮੰਗਤੇ ਨੂੰ ਜਵਾਬ ਦੇ ਕੇ ਪਿਉ ਦਾਦੇ ਦੇ ਨਾਮ ਨੂੰ  
ਲੱਜ ਲਵਾ ਲਈਏ ਤੇ ਕੁਲ ਦੀ ਪੱਤ ਢੱਠ ਖੂਹ ਪਾ ਛੱਡੀਏ।  
ਮੁੜ ਇਹ ਮੁਕਾਲਾ ਧੋਣ ਜੋਗਾ ਸਬੂਣ ਕਿੱਥੋਂ ਲੋਭੇਗਾ? ਜੇ  
ਕਰ ਸ਼ੁਹਦੀ ਸ਼ਿਕਸਤੀ ਦੇ ਮੂੰਹ ਟੁੱਕਰ ਪਾਂਦਿਆਂ ਤੇ ਗਰੀਬ  
ਗੁਰਬੰਬੇ ਦੀ ਤਲੀ ਧਰਦਿਆਂ ਬੰਦਾ ਡੁਬਦਾ ਏ ਤਾਂ ਡੁੱਬੇ।  
ਖਾਨ ਜੀ। ਕੰਮ ਉਹ ਦੱਸੋ, ਜਿਹੜਾ ਨਿੱਭ ਸਕੇ। ਭਲੇ

ਮਾਣਸ ਨੂੰ ਪਾਣੀਓਂ ਕੱਢਣਾ ਕੋਈ ਵਡਿਆਈ ਨਹੀਂ ।

ਸਲੀਮਉੱਲਾ-ਚੌਪਰੀ ਜੀ । ਇਹ ਤੁਹਾਨੂੰ ਮਲ੍ਹਮ  
ਹੋਣਾ ਚਾਹੀਦਾ ਏ, ਕਿ ਜੋ ਕੁਝ ਮੈਂ ਦੱਸਦਾ ਹਾਂ ਇਹ ਮੈਰੇ  
ਆਪਣੇ ਫਾਇਦੇ ਦੀ ਗਲ ਨਹੀਂ । ਇਸ ਵਿਚ ਤੁਹਾਡਾ ਹੀ  
ਲਾਭ ਏ । ਇਹ ਤਾਂ ਤੁਸੀਂ ਜਾਣਦੇ ਹੀ ਹੋ, ਕਿ ਹਰ ਸੈ  
ਦੁਨੀਆਂ ਵਿਚ ਰੋਬ ਨੇ ਸਾਡੇ ਹੀ ਲਾਭ ਲਈ ਬਣਾਈ ਏ,  
ਪਰ ਜਦੁ ਅਸੀਂ ਹੁੰਦੇਂ ਵਧ ਜਾਈਏ ਤਾਂ ਹਰ ਸੈ ਦੁਖਦਾਈ ਹੋ  
ਜਾਂਦੀ ਏ । ਦੁੱਧ ਘਉ, ਖੰਡ ਆਦਿ ਰੋਬ ਦੀਆਂ ਅਜਬ  
ਨਿਆਮਤਾਂ ਨੇ ਪਰ ਜਿਹੜੀ ਚੀਜ਼ ਲੋੜੇਂ ਵਧ ਖਾਈਏ,  
ਉਹ ਖਰਾਬ ਕਰਦੀ ਏ । ਸ਼ੁਹਦੀ ਸ਼ਿਕਸਤੀ, ਗਰੀਬ ਗੁਰਬੈ  
ਨੂੰ ਦੇਣਾ ਕੋਈ ਮਾੜਾ ਕੰਮ ਨਹੀਂ, ਪਰ ਨਾਲ ਹੀ ਇਹ ਬੀ  
ਖਿਆਲ ਰੁਖਣਾ ਚਾਹੀਦਾ ਏ, ਕਿਸੇ ਦੂਜੇ ਰੁਹੁਦੇ ਨੂੰ ਫੜ-  
ਦਿਆਂ ਆਪ ਡੁੱਬ ਮਰਣਾ ਨਹੀਂ ਚਾਹੀਦਾ । ਤੁਸੀਂ ਜਰਾ  
ਖਿਆਲ ਕਰੋ ਖਾਂ, ਭਈ ਇਹ ਭੀ ਕੋਈ ਅਕਲ ਏ, ਕਿ ਬੰਦਾ  
ਦੂਜੇ ਨੂੰ ਤੰਬਾ ਦੇ ਕੇ ਆਪ ਲਕੇ ਨੰਗਾ ਹੋ ਰਹੇ । ਧੀਆਂ  
ਪੁੱਤ੍ਰਾਂ ਦੀਆਂ ਰੀਝਾਂ ਲਾਹੁਣੀਆਂ ਚੰਗੀ ਗਲ ਏ, ਪਰ ਇਕ  
ਧੀ ਪੁੱਤਰ ਦੇ ਕਾਜ ਤੇ ਸਾਰਾ ਘਰ ਬੂਹਾ ਲੁਟਾ ਦੇਈਏ ਤੇ  
ਆਪ ਸਣੇ ਦੂਜੇ ਧੀਆਂ ਪੁੱਤਰਾਂ ਦੇਸ ਨਿਕਾਲਾ ਲੈ ਲਈਏ  
ਤਾਂ ਕੋਈ ਸਿਆਣਪ ਨਹੀਂ । ਦੋ ਦਿਨ ਜਸ਼ਨ ਕਰਕੇ ਤੀਜੇ  
ਦਿਨ ਦਿਵਾਲਾ ਕੱਢ ਬਹਿਣਾ ਕੋਈ ਸਮਝਦਾਰ ਤਾਂ ਪਸੰਦ  
ਨਹੀਂ ਕਰਦਾ ।

ਨਵਾਬ ਖਾਨ-ਜੀ ਅਹਿਮਦਖਾਨ ਦੀ ਗੱਲ ਤੋਂ  
ਨਰਾਜ ਨਾ ਹੋਵੇ, ਇਹ ਵਿਚਾਰਾ ਜਾਤਕ ਏ। ਇਸ ਨੂੰ  
ਅਜੇ ਗਲ ਕਰਨ ਦਾ ਵੱਲ ਨਹੀਂ। ਤੁਸੀਂ ਬਿਲਕੁਲ ਠੀਕ  
ਫੁਰਮਾਂਦੇ ਹੋ ਤੇ ਤੁਹਾਡੀਆਂ ਗੱਲਾਂ ਢਾਢੀਆਂ ਦਿਲ ਲਗ-  
ਦੀਆਂ ਨੇ, ਪਰ ਸਾਡੀ ਹਾਲਤ ਦਾ ਤੁਹਾਨੂੰ ਅੰਦਾਜ਼ਾ  
ਨਹੀਂ, ਅਸੀਂ ਇਹਨਾਂ ਰਸਮਾਂ ਵਿਚ ਗਲ ਗਲ ਖੁੱਭੇ ਹੋਏ  
ਹਾਂ। ਜੇਹੜਾ ਆਦਮੀ ਜਿਲ੍ਹੂਣ ਵਿਚ ਫਾਬਾ ਹੋਇਆ ਹੋਵੇ,  
ਵੇਖਣ ਵਾਲੇ ਉਹਨੂੰ ਆਖਦੇ ਨੇ, ਹਿੰਮਤ ਕਰ, ਛਾਲ ਮਾਰਕੇ  
ਬਾਹਰ ਆ ਪਓ, ਪਰ ਪਤਾ ਫਾਬੇ ਹੋਏ ਨੂੰ ਹੋਂਦਾ ਏ, ਛਾਲ  
ਮਾਰਨੀ ਤਾਂ ਇਕ ਪਾਸੇ ਰਹੀ, ਉਹਨੂੰ ਹਿਲਨਾ ਜੁਲਨਾ ਬੀ  
ਮੁਸ਼ਕਲ ਹੁੰਦਾ ਏ। ਹਾਂ, ਕੋਈ ਉਸ ਨੂੰ ਜ਼ੋਰ ਨਾਲ ਬਾਹਰ  
ਧਰੀਕ ਕਢੇ ਤਾਂ ਉਹ ਝਟ ਪਟ ਨਿਕਲ ਸਕਦਾ ਏ। ਤੁਸੀਂ  
ਬੜੀ ਮਿਹਰਬਾਨੀ ਕੀਤੀ ਏ, ਜੋ ਸਾਨੂੰ ਬਚਾਣ ਦੀ ਤਜਵੀਜ਼  
ਦੱਸੀ ਏ। ਖੁਦਾ ਤੁਹਾਡਾ ਭਲਾ ਕਰੇ, ਪਰ ਆਪਣਾ  
ਹਾਲ ਅਸੀਂ ਹੀ ਜਾਣਦੇ ਹਾਂ, ਇਸ ਫਾਹੀ ਵਿਚੋਂ ਸਾਡਾ  
ਨਿਕਲਣਾ ਅੰਖਾ ਏ। (ਹੱਸ ਕੇ) ਹਾਂ, ਜੇ ਸਰਕਾਰ ਕੋਈ  
ਕਨੂੰਨ ਬਣਾ ਦੇ, ਤਾਂ ਮਰੀਂਦੇ ਕੁਟੀਂਦੇ ਅਸੀਂ ਅਜ ਛੱਡ  
ਦੇਈਏ।

ਡਾਕਟਰ ਭਾਗ ਸਿੰਘ-ਇਹ ਤਾਂ ਉਹੋ ਗੱਲ ਹੋਈ,  
ਜੋ ਰੋਗੀਂਨੂੰ ਅਗਾੜੀ ਪਿਛਾੜੀ ਪਾ ਕੇ ਦਵਾ ਪਿਲਾਈ  
ਜਾਵੇ। ਭਾਈ ਨੁਕਸਾਨ ਤਾਂ ਤੁਹਡਾ ਹੋ ਰਿਹਾ ਏ, ਸਤਕਾਟ

ਨੇ ਸਾਡੀ ਰਾਹੀਂ ਤੁਹਾਨੂੰ ਰਸਤਾ ਵਸ ਦਿਤਾ ਏ, ਹੁਣ ਜੋ  
 ਤੁਸੀਂ ਤੰਦਰੁਸਤੀ ਨਾਲੋਂ ਬੀਮਾਰੀ ਨੂੰ ਵਧੀਕ ਲਾਭਦਾਇਕ  
 ਸਮਝਦੇ ਹੋ ਤਾਂ ਸਰਕਾਰ ਜ਼ਬਰਦਸਤੀ ਮਨਵਾ ਕੇ ਆਪਣਾ  
 ਨਾਉਂ ਕਿਉਂ ਬੱਦੂ ਕਰੇ ? ਹੱਛਾ ਭਾਈ ਜੋ ਸਾਡਾ ਫਰਜ਼ ਸੀ  
 ਅਸਾਂ ਨਿਬਾਹ ਦਿਤਾ ਏ, ਅੱਗੇ ਤੁਸੀਂ ਜਾਣੋ ।

## ਵਿਆਹ

ਦੱਸਣ ਕਾਰਨ ਛਾਪ ਮਿਰਾਸਣ,  
ਘਰ ਨੂੰ ਤੀਲੀ ਲਾਈ ।

ਝੁੱਗਾ ਫੂਕ ਤਮਾਸਾ ਢਿਠਾ,  
ਇਹ ਕਿਹੜੀ ਵਡਿਆਈ ?

ਸਲੀਮਾ ਦੂਜੇ ਦਿਨ ਛਾਹ ਵੇਲਾ ਖਾਂਦੀ ਸੀ ਕਿ  
ਉਹਦਾ ਭਰਾ ਲਾਹੋਰੋਂ ਉਹਨੂੰ ਲੈਣ ਆ ਗਿਆ । ਮਾਸੀ  
ਨੂੰ ਸਲਾਮ ਦੁਆ ਆਖ ਕੇ ਉਹਨੇ ਸਲੀਮਾ ਦੇ ਲੈ ਜਾਣ  
ਦੀ ਗੱਲ ਛੇਡੀ ।

ਨਰ ਬੇਗਮ-ਪੁਤ੍ਰ ! ਜਦੋਂ ਦੇ ਬਦਲ ਕੇ ਅਸੀਂ ਏਥੇ  
ਆਏ ਹਾਂ, ਪੰਜਾਂ ਛੀਅਂ ਵਰਿਆਂ ਵਿਚ ਤੁਸੀਂ ਸਾਡੇ ਕੋਲ  
ਕਦੀ ਨਹੀਂ ਆਏ ਅਸੀਂ ਹੀ ਤੁਹਾਡੇ ਕੋਲ ਜਾਈਏ ਤੇ  
ਦਾਕੇ ਮਿਲੀਏ । ਹੁਣ ਸਲੀਮਾ ਨੂੰ ਆਇਆਂ ਅਜੇ ਹਫਤਾ  
ਬੀ ਨਹੀਂ ਹੋਇਆ, ਸਾਨੂੰ ਵੇਖ ਕੇ ਈਦ ਦਾ ਚੰਦ ਚੜ੍ਹ  
ਗਿਆ ਸੀ । ਤੇ ਅਜੇ ਸਾਡਾ ਵਿਰਾਗ ਵੀ ਨਹੀਂ ਲੱਗਾ, ਜੋ  
ਤੁਸੀਂ ਅੱਜੇ ਹੀ ਆ ਕੇ ਟੁਰਨ ਟੁਰਨ ਕਰਨ ਲੱਗ ਪਈ ਹੋ  
ਸਜਣਾਂ ਦੇ ਮੇਲ ਕਿਸਮਤਾਂ ਨਾਲ ਹੁੰਦੇ ਨੇ, ਰੋਜ਼ ਦਿਹਾੜੇ  
ਕੌਣ ਕਿਸੇ ਕੋਲ ਆਂਵਦਾ ਏ ? ਕੁਝ ਨਹੀਂ, ਤਾਂ ਤਿੰਨ ਚਾਰ  
ਦਿਹਾੜੇ ਤੇ ਹੋਰ ਸਾਡੇ ਕੋਲ ਰਹੁ ਨਾ ।

ਮਾਸੀ ਭਣੇਵੀ ਇਹ ਗਲਾਂ ਪਈ ਕਰਦੇ ਸਨ ਕਿ

ਭਾਗਭਰੀ ਨਵਾਬ ਖਾਨ ਦੀ ਵਹੁਟੀ ਭਾਜੀ ਵੰਡਦੀ ਉਤੋਂ  
ਆ ਗਈ, ਗੱਲ ਸੁਣ ਕੇ ਬੋਲ ਪਈ ।

ਭਾਗਭਰੀ- ਵਾਹ ਜੀ ਵਾਹ ! ਅਜੇ ਕਲ ਸਲੀਮਾਂ  
ਮਾਸੀ ਪਾਸ ਆਈ ਏਤੇ ਅਜ ਤੋਠਨ ਦਾ ਜ਼ਿਕਰ ਵੀ  
ਛਿੜ ਪਿਆ ਏ, ਇਸ ਆਉਣ ਦਾ ਕੀ ਸੁਆਦ ਹੋਇਆ ?  
ਬੰਦਾ ਆਵੇਤਾਂ ਕੁਝ ਦਿਨ ਤਾਂ ਆਰਾਮ ਨਾਲ ਰਹੇ ਨਾ ।  
ਸੱਜਣਾਂ ਕੋਲ ਬਹੇ, ਦੁਖ ਸੁਖ ਫੌਲੇ ਦਿਲਾਂ ਦੀਆਂ ਲਈ ਤੇ  
ਦੇਵੇ। ਇਹ ਆਵਣਾ ਕੀ ਹੋਇਆ ਜੋ ਰਾਤੀ ਆਇਆ,  
ਸਵੇਰੇ ਥੋਪੜੇ ਮਾਰਕੇ ਉੱਠ ਵੰਡਿਆ ? ਅਗਲਿਆਂ ਦਾ  
ਉਦਰੋਵਾਂ ਵੀ ਨਾ ਲੱਘਾ, ਹਥੋਂ ਦਿਲ ਵਧੀਕ ਉਦਾਸ ਹੋਯਾ ।  
ਖੈਰ, ਭੈਣ ਹੋਰੀ ਤੁਹਾਨੂੰ ਆਗਿਆ ਦੇ ਵੀ ਦੇਣ, ਤਾਂ ਬੀ  
ਅਸਾਂ ਨਹੀਂ ਜਾਣ ਸੇਣਾ । ਪਰਸੋਂ ਸਾਡੀ ਬਚਕਤ ਦੀ ਜੰਵ  
ਆਉਣੀ ਏ ਦੂਰੋਂ ਦੂਰੋਂ ਭਰਾ ਭਾਈ ਸੱਜਣ ਸਾਕ ਆਉਣ  
ਗੇ ਤੇ ਅਸੀਂ ਸਲੀਮਾਂ ਆਈ ਹੋਈ ਨੂੰ ਟੋਰ ਬਹੀਏ, ਅਸਾਂ  
ਤਾਂ ਇਹ ਗੱਲ ਕਦੀ ਨਹੀਂ ਕਰਨੀ ।

ਭਾਗਭਰੀ ਦੀ ਇਹ ਗਲ ਸੁਣ ਕੇ, ਫਾਤਮਾ ਤੇ  
ਹੋਰ ਕੁੜੀਆਂ ਜਿਹੜੀਆਂ ਸਲੀਮਾਂ ਕੋਲ ਬੈਠੀਆਂ ਸਨ,  
ਆਖਣ ਲੱਗੀਆਂ । ਹਾਂ, ਹਾਂ, ਅਸਾਂ ਅਜੇ ਕੋਈ ਨਹੀਂ ਜਾਣ  
ਦੇਣਾ । ਸਲੀਮਾਂ ਵੀ ਇਸ ਖਿਆਲ ਤੇ ਭਾਈ ਵਿਆਹ  
ਦੀਆਂ ਹੋਰ ਰਸਮਾਂ ਬੀ ਵੇਖ ਲਈਏ, ਸ਼ਹਿਰ ਦੀਆਂ ਕੁੜੀਆਂ  
ਨੂੰ ਚੱਲ ਕੇ ਦਸਾਂਗੀ, ਚੁੱਪ ਕਰ ਰਹੀ ਤੇ ਫੈਸਲਾ ਇਹ

ਹੋਇਆ ਕਿ ਬਰਕਤ ਦੇ ਵਿਆਹ ਮਗਰੋਂ ਸਲੀਮਾਂ ਤੁਰੇ ।

ਅਜੇ ਇਹ ਗੱਲਾਂ ਪਈਆਂ ਹੋਂਦੀਆਂ ਸਨ, ਜੋ ਮਿਰਾਸਣ ਤੇ ਤਿੰਨ ਚਾਰ ਕੁੜੀਆਂ ਫਾਤਮਾ ਤੇ ਸਲੀਮਾਂ ਨੂੰ ਸੱਦਣ ਲਈ ਆਈਆਂ, ਤੇ ਆਖਣ ਲੱਗੀਆਂ ਅਜ ਪਕਵਾਨ ਕੱਢਣਾ ਹੈ, ਚਲੋ ਚਲ ਕੇ ਲੱਡੂ ਵੇਲੋ । ਕਿਸੇ ਜੋ ਕੋ ਤੱਕ ਕਰਦੀਆਂ ਦੋਵੇਂ ਨਾਲ ਤੁਰ ਪਈਆਂ । ਉਥੋਂ ਜਾ ਕੇ ਸਲੀਮਾਂ ਨੇ ਵੇਖਿਆ ਕਿ ਟੋਕਰੇ ਮੈਦੇ ਦੇ ਭਰੇ ਪੇਏ ਨੇ, ਪੰਜ ਹੌਨਾਇਣਾਂ ਤੇ ਮਿਰਾਸਣਾਂ ਪਰਾਤਾਂ ਵਿਚ ਮੈਦਾ ਪਈਆਂ ਮਲਦੀਆਂ ਨੇ, ਸਤਾਰਾਂ ਅਠਾਰਾਂ ਕੁੜੀਆਂ ਬੈਠੀਆਂ ਹੋਈਆਂ ਨੇ, ਤਿੰਨ ਚਾਰ ਪੰਜੇ ਟੁਕੁਦੀਆਂ ਜਾਂਦੀਆਂ ਨੇ, ਤੇ ਦਸ ਬਾਰਾਂ ਵੇਲਣਿਆਂ ਨਾਲ ਲੱਡੂ ਵੇਲਦੀਆਂ ਜਾਂਦੀਆਂ ਨੇ, ਤਿੰਨ ਚਾਰ ਪੰਜੀਰੀ ਪਾ ਕੇ ਲੱਡੂ ਬਣਦੀਆਂ ਜਾਂਦੀਆਂ ਨੇ, ਦੋ ਨਾਇਣਾਂ ਕੜਾਹੀਆਂ ਵਿਚ ਲੱਡੂ ਤਲਦੀਆਂ ਪਈਆਂ ਨੇ । ਸਲੀਮਾਂ ਗਲਾਂ ਕੱਬਾਂ ਵਿਚ ਅਟਾ-ਸਟਾ ਲਾ ਲਿਆ, ਕਿ ਦੋ ਬੋਰੀਆਂ ਮੈਦਾ, ਤਿੰਨ ਪੀਪੇ ਘਿਊ, ਤਿੰਨ ਬੋਰੀਆਂ ਪੰਜੀਰੀ, ਅਠ ਦਸ ਰੁਪਏ ਰੋਕ ਲਾਗਾਂ ਲੋਟਾਂ ਵਿਚ ਇਸ ਮੌਕੇ ਤੇ ਖਰਚ ਹੋਵੇਗਾ । ਤੇ ਇਨ੍ਹਾਂ ਲੱਡੂਆਂ ਬਰਾਦਰੀ ਜਾਂ ਜੰਵ ਦੀ ਰੋਟੀ ਦੇ ਕੰਮ ਨਹੀਂ ਆਵਣਾ, ਇਹ ਤਾਂ ਪਿੰਡ ਤੇ ਬਰਾਦਰੀ ਵਿਚ ਬਾਲਾਂ ਦੀ ਮਿਠਾਈ ਵਜੋਂ ਵੰਡੇ ਜਾਣਗੇ । ਸਲੀਮਾਂ ਇਹ ਅੰਦਾਜ਼ਾ ਲਾ ਕੇ ਦਿਲ ਹੀ ਦਿਲ ਵਿਚ ਉਨ੍ਹਾਂ ਦੀ ਛੜ੍ਹਲ-ਖਰਚੀ ਤੇ ਪਈ ਕੁੜੂਦੀ ਸੀ ਅਤੇ ਹੈਰਾਨ

ਹੁੰਦੀ ਸੀ, ਉੱਚਰਾਂ ਨੂੰ ਕੁੜੀਆਂ ਕੰਮ ਦੇ ਨਾਲ ਨਾਲ ਗਾਉਣ ਛੋਹ ਦਿਤਾ। ਇਹ ਗਾਉਣ ਨਾ ਤਾਂ ਕਿਸੇ ਵੱਡੇ ਵਾਹੇਰੇ ਦੀ ਉਸਤਤ ਸੀ, ਨਾ ਕੁਲ ਦੀ ਕਰਤੂਤ ਤੇ ਵਡਿਆਈ ਨਾ ਮੁਬਾਰਕ ਦਾ ਗੀਤ ਸੀ, ਨਾ ਖੁਸ਼ੀ ਤੇ ਸੁਹਾਗ ਦੇ ਸੋਹਿਲੇ। ਇਹ ਅਜੇਹੇ ਗੀਤੇ ਤੇ ਫੱਕੜ ਸਨ, ਜਿਹੜੇ ਚੁਹੜੀਆਂ ਚੱਪੜੀਆਂ ਕਦੀ ਲੜਾਈ ਵਿਚ ਬੀ ਇਕ ਦੂਜੀ ਨੂੰ ਨਾ ਕੱਢੇ ਹੋਣਗੇ। ਸਲੀਮਾਂ ਇਹ ਸੁਣਕੇ ਕਲਪ ਉੱਠੀ, ਪਰ ਆਪਣਾ ਗੁੱਸਾ ਪੀਕੇ ਆਖਣ ਲਗੀ। ਭੈਣ ਇਹ ਵੇਲਾ ਤਾਂ ਚਾਚਾਂਬਲ ਦੇ ਗੀਤ ਗਾਉਣ ਦਾ ਏ, ਤੁਸੀਂ ਦਾਨੀਆਂ ਪ੍ਰਧਾਨੀਆਂ ਤੇ ਸਾਉਆਣੀਆਂ ਹੋਕੇ ਅਜੇਹੇ ਗੀਤ ਬੋਲਣ ਲੱਗ ਪਈਆਂ ਹੋ, ਜੇ ਕੋਈ ਮਰਦ ਸੁਣੇ ਤਾਂ ਕੀ ਆਖੋ! ਸਾਡੀਆਂ ਧੀਆਂ ਭੈਣਾਂ ਏਹੋ ਜੇਹੀਆਂ ਸ਼ਾਰਮ ਹਜ਼ੂਰ ਨੇ, ਤੇ ਜੇਕਰ ਕੁੜਮ ਸੁਨਣ ਤਾਂ ਉਹ ਆਖਣਗੇ ਅਸਾਂ ਵਾਹਵਾ ਰਾਠਾ ਨਾਲ ਮਥਾ ਲਾਇਆ ਏ। ਇਕ ਬੁਢੀ ਜੇਹੀ ਚੈਪਰਾਣੀ ਆਖਣ ਲੱਗੀ, ਧੀਏ ਖੈਰ ਮਿਹਰ ਏ! ਵਿਆਹਾ ਸ਼ਾਦੀਆਂ ਪਰ ਕੁੜੀਆਂ ਚਿੜੀਆਂ ਸਿਠਣੀਆਂ ਦੇਂਦੀਆਂ ਹੁੰਦੀਆਂ ਨੇ, ਤੇ ਖੁਸ਼ੀ ਚਾਂਬਲ ਵਿਚ ਕੁੜਮ ਬੀ ਇਸ ਤੋਂ ਨਰਾਜ਼ ਨਹੀਂ ਹੁੰਦੇ, ਤੇ ਹੋਰ ਕਿਸੇ ਨੂੰ ਬੀ ਮੰਦੀ ਨਹੀਂ ਲਗਦੀ। ਇਹ ਗੱਲ ਸੁਣ ਕੇ ਸਲੀਮਾਂ ਦੇ ਕਾਲਜੇ ਵਿਚ ਸਾਂਗ ਵੱਜੀ। ਉਹ ਨਾਂ ਸਹਿ ਸਕੀ ਤੇ ਆਖਣ ਲੱਗੀ, ਭੈਣ! ਮੈਂ ਕੁਝ ਤਕੜੀ ਨਹੀਂ ਤੁਸਾਡੇ ਆਖਣ ਕਾਰਣ ਆ ਗਈ ਸਾਂ। ਹੁਣ ਮੇਰਾ ਜੀ

ਪਿਆ ਬਰਾਬਰ ਹੁੰਦਾ ਏ, ਮੈਨੂੰ ਛੁੱਟੀ ਦਿਓ, ਮੈਂ ਜਾਂਦੀ ਹਾਂ।  
ਸਾਰੀਆਂ ਤਾਣ ਲਾ ਬੱਕੀਆਂ ਤੇ ਕਪੜੇ ਖੁਹੰਦੀਆਂ ਰਹੀਆਂ  
ਪਰ ਇਸ ਇਕ ਨਾ ਮੰਨੀ ਤੇ ਉਠ ਕੇ ਘਰ ਤੁਰ ਆਈ ਤੇ  
ਆਪਣੇ ਭਰਾ ਨਾਲ, ਜੋ ਵੇਖਿਆ ਸੀ ਉਹਦਾ ਸਾਰਾ  
ਜ਼ਿਕਰ ਕੀਤਾ।

ਦੂਜੇ ਦਿਨ ਚੌਪਰੀਆਂ ਦੇ ਦੂਰੋਂ ਆਉਣ ਵਾਲੇ ਮੇਲੀ  
ਆਉਣੇ ਸ਼ੁਰੂ ਹੋਏ। ਸ਼ਾਮ ਨੂੰ ਪੰਜਾਹ ਸੱਠ ਬੰਦੇ ਤੇ ਪੰਜ ਛੇ  
ਘੋੜੀਆਂ ਇਕੱਠੀਆਂ ਹੋ ਗਈਆਂ। ਅਗਲੇ ਦਿਨ ਭੱਤੇ ਵੇਲੇ  
ਤੋਂ ਲੈਕੇ ਸ਼ਾਮ ਤੱਕ ਬਰਾਦਰੀ ਇਕੱਠੀ ਹੁੰਦੀ ਰਹੀ, ਕਦੀ  
ਕਿਸੀ ਪਾਸਿਓਂ ਜਨਾਨੀਆਂ ਦਾ ਤੁੰਡਾ 'ਸੱਜਣ ਭਲੇ ਸਵੇਲੜੇ  
ਆਏ' ਗਾਉਂਦਾ ਆ ਜਾਂਦਾ ਸੀ। ਕਦੀ ਕਿਸੇ ਪਾਸਿਓਂ  
ਕਦੀ ਕੜੀਆਂ ਗਾਉਂਦੀਆਂ ਦੇ ਅਗੇ ਛੋਲ ਢੱਢ ਵੱਜਦੇ  
ਆਉਂਦੇ ਸਨ। ਇਹ ਕੀ ਏ! ਮਾਸੀ ਤ੍ਰੇਵਰ ਲੈ ਕੇ  
ਆਈ ਏ, ਇਹ ਫੁੱਫੀ ਆਈ ਏ ਇਹ ਚਾਚਾ ਆਇਆ ਏ,  
ਇਹ ਨਾਨਕੇ ਨਾਨਕੀ ਛੱਕ ਲੈ ਕੇ ਆਏ ਨੇ, ਸਾਰੀ ਦਿਹਾੜੀ  
ਇਸੇ ਤਰਾਂ ਗੁਜਰੀ। ਕੰਮੀ ਅੱਧੀ ਰਾਤ ਦੇ ਰਿੰਨ੍ਹਣ ਪਕਾਣ  
ਦੇ ਆਹਰ ਲੱਗੇ ਹੋਏ ਸਨ। ਕਿਧਰੇ ਪੱਕਦਾ, ਕਿਧਰੇ  
ਵਰਤੀਂਦਾ ਸੀ, ਕਿਸੇ ਥਾਂ ਕੁੜੀਆਂ ਛੋਲਕੀ ਵਜਾ ਵਜਾ  
ਗਾਉਂਦੀਆਂ ਨੇ, ਕਿਧਰੇ ਘੜਾ ਥਾਲ ਪਿਆ ਵਜਦਾ ਏ।  
ਗਾਉਣ ਵਾਲੀਆਂ ਅਸਮਾਨ ਸਿਰ ਤੇ ਚੁੱਕਿਆ ਹੋਇਆ  
ਏ, ਗਾ ਗਾ ਕੇ ਘਘਿਆਉਣ ਲੱਗ ਪਈਆਂ ਨੇ, ਸੁਰ ਤੇ

ਤਾਲ ਛਿੱਕੇ ਤੇ ਟੰਗ ਛੁਡੇ ਨੇ, ਗਾਊਣ ਵਜਾਊਣ, ਬੰਦਿਆਂ  
ਦੇ ਬੈਲਣ ਚਾਲਣ ਤੇ ਅੰਜਾਣਿਆਂ ਦੇ ਚੀਕ ਚਿਹਾੜੇ ਨਾਲ  
ਇਹ ਹਾਲ ਹੋਇਆ ਹੋਇਆ ਏ, ਕਿ ਭਾਵੇਂ ਕੋਈ ਦੁਹਾਈ  
ਪਾ ਪਾ ਕੇ ਕੁਝ ਪਿਆ ਆਖੇ ਸੁਣੀਂਦਾ ਨਹੀਂ। ਦਿਨ ਵਿਚ  
ਕਈ ਛੋਲਕੀਆਂ ਫਿਲੀਆਂ ਹੋ ਹੋ ਕੇ ਪਾਟ ਗਈਆਂ ਨੇ,  
ਤੇ ਕਈਆਂ ਘੜਿਆਂ ਦੇ ਬੁਬਾੜ ਲਿੱਤਰਾਂ ਨਾਲ ਉੱਡ ਗਏ  
ਨੇ। ਸ਼ਾਮ ਨੂੰ ਅਜੇਹੀ ਗਹਿਮਾ ਗਹਿਮ ਲਗ ਪਈ, ਜੋ  
ਪਿੰਡ ਦਾ ਅਜਿਹਾ ਕੋਈ ਵੇਹੜਾ ਨਾ ਰਿਹਾ, ਜਿਥੇ ਮੇਲੀਆਂ  
ਦੀਆਂ ਦੇ ਤਿੰਨ ਘੋੜੀਆਂ ਨਾ ਬੱਧੀਆਂ ਹੋਣ। ਨਵਾਬ ਖਾਨ  
ਦੇ ਘਰ ਤਾਂ ਤਿਲ ਸਿੱਟਿਆਂ ਤੇ ਬਾਲ ਮਾਰਿਆ ਕੌਂ ਤੇ ਨਹੀਂ  
ਸੀ ਪੈਂਦਾ।

ਹਨੇਰਾ ਹੋ ਪਿਆ ਏ, ਮਸਾਲਾ ਬਲ ਪਈਆ ਨੇ  
ਮੇਲੀਆਂ ਦੀਆਂ ਚੌਂਕੀਆਂ ਰੋਟੀਆਂ ਖਾਣ ਲੱਗ ਪਈਆਂ ਨੇ  
ਇਸੇ ਕੰਮ ਵਿਚ ਸੋਤਾ ਹੋ ਪਿਆ ਏ। ਤਾਹੋਂ ਏ ਜੇ ਗੋਲਾ  
ਚੱਲਣ ਦੀ ਅਵਾਜ਼ ਆ ਗਈ। ਜੰਵ ਆ ਗਈ, ਜੰਵ ਆ  
ਗਈ ਦੀ ਦੁਹਾਈ ਮਚ ਗਈ। ਕੁੜੀਆਂ ਵਿਆਹ ਵਾਲੇ  
ਘਰ ਦੇ ਕੋਠੇ ਉੱਤੇ ਜੰਵ ਵੇਖਣ ਤੇ ਗਾਊਣ ਵਾਸਤੇ ਚੜ੍ਹਣ  
ਗਈਆਂ ਨੇ। ਜੱਟ ਕਮੀਆਂ ਨੂੰ ਨਾਲ ਲੈ ਕੇ ਪਿੰਡ ਦੇ  
ਬਾਹਰ ਖੁੱਲੇ ਥਾਂ ਵਲ ਟੁਰ ਪਏ ਨੇ ਤੇ ਜੰਵ ਦੀ ਖਾਤਰ-  
ਦਾਰੀ ਦੇ ਆਹਰ ਲੱਗ ਪਏ ਨੇ। ਇਤਨੇ ਵਿਚ ਦੱਖਣ  
ਵਲੋਂ ਜੰਵ ਦਿੱਸ ਪਈ ਏ। ਜੰਵ ਦਾ ਹੋ, ਵਰੀ, ਲਾਗਲੋਟ

ਸੁੱਟ, ਰਾਠਾਚਾਰੀ ਦਾ ਜੋ ਪੁਰਾ ਪੁਰਾ ਵਰਨਨ ਕਰੀਏ, ਤਾਂ ਇਕ ਹੋਰ ਪੋਥੀ ਲਿਖੀ ਜਾਵੇ, ਪਰ ਇਥੇ ਗੱਲ ਨੂੰ ਬੇ-ਸੁਆਦੀ ਤੋਂ ਬਚਾਣ ਵਾਸਤੇ ਢੁਕਾ ਦਾ ਬੋੜਾ ਜਿਹਾ ਹਾਲ ਲਿਖਿਆ ਜਾਂਦਾ ਏ। \*

ਅੱਗੇ ਅੱਗੇ ਆਤਸ਼ਬਾਜ਼ੀ ਚਲਦੀ ਆਉਂਦੀ ਏ, ਫਿਰ ਵਾਜਾ, ਪਿਛੇ ਮੁਜਰਾ। ਇਸ ਤੋਂ ਪਿੱਛੇ ਕੋਈ ਸੌ ਕ ਜਾਂਵੀ ਪਰੇ ਬੰਨ੍ਹ ਕੇ ਹੱਥ ਵਿਚ ਡਾਂਗਾਂ ਫੜੀ ਤੁਰੇ ਆਉਂਦੇ ਨੇ। ਉਨ੍ਹਾਂ ਦੇ ਪਿੱਛੇ ਦਸਾਂ ਦਸਾਂ ਘੋੜ ਚੜ੍ਹਿਆ ਦੇ ਅੱਠ ਜਥੇ ਨੇ, ਉਨ੍ਹਾਂ ਦੇ ਵਿਚਕਾਰ ਪੰਦ੍ਰਾਂ ਬੋਤੇ (ਉਠ) ਖੂਬ ਸਿੰਗਾਰੇ ਹੋਏ ਟੁਰੇ ਆਉਂਦੇ ਨੇ। ਸਵਾਰਾਂ ਦੇ ਹੱਥ ਵਿਚ ਦੁਸ਼ਾਲੇ ਨੇ, ਘੜਿਆਂ ਦੀਆਂ ਹਮੇਲਾਂ ਤੇ ਬੋਤਿਆਂ ਦੇ ਘੁੰਗਰੂ ਛਣ ਛਣ ਪਏ ਕਰਦੇ ਨੇ। ਪਿੰਡ ਦੇ ਨੇੜੇ ਜੰਵ ਇਸੇ ਤਰਤੀਬ ਨਾਲ ਖਲੋ ਗਈ ਏ, ਤੇ ਦਾਰੂਗਾਰਾਂ ਗੋਲੇ, ਅਨਾਰ, ਚੱਕਰ, ਹਵਾਈਆਂ, ਮਤਾਬੀਆਂ ਚਲਾ ਕੇ ਧੰਧੀ ਧੰਧੀ ਕਰ ਦਿਤਾ ਏ। ਪੇਂਡੂ ਲੋਕ ਇਕੁਰ ਜ਼ਰ ਫੁਕਦੀ ਵੇਖ ਖੁਸ਼ ਹੋ ਹੋ ਵਾਹ ਵਾਹ ਪਏ ਕਰਦੇ ਨੇ। ਉਪਰ ਸਵਾਰ ਆਪਣੇ ਘੜਿਆਂ ਤੇ ਉਠਾਂ ਦੀਆਂ ਚਾਲਾਂ ਵਿਖਾਣ ਵਿਚ ਮਸਤ ਨੇ, ਐਉਂ ਮਲੂਮ ਹੁੰਦਾ ਏ, ਭਈ ਕੋਈ ਫੈਜ ਕਿਲਾ ਫਤਹ ਕਰਨ ਆਈ ਏ। ਜਦੋਂ ਪਿੰਡ ਦੇ ਦਾਰੇ ਕੋਲ ਅੱਪੜੇ, ਕੁੜੀ ਵਾਲਿਆਂ ਮਿਲਣੀ ਕੀਤੀ। ਘੋੜੀਆਂ ਤੇ ਬੋਤੇ ਲਿਜਾ ਕੇ ਦਾਣਾ ਪੱਠਾ ਪਾਇਆ, ਜਾਂਵੀਆਂ ਨੂੰ ਮਿਸਰੀ ਦਾ ਸ਼ਰਬਤ ਪਿਆਇਆ, ਫਿਰ ਕੁੜੀ ਮੁੰਡੇ

ਦੋਹਾਂ ਧਿਰਾਂ ਦੇ “ਡੁਮਾਂ ਕਲਿਆਣ ਕੀਤੀ, ਤਾਂ ਜੋ  
 ਲੋਕਾਂ ਨੂੰ ਦੋਹਾਂ ਪਾਸਿਆਂ ਦੇ ਨਾਨਕ ਦਾਦਕ ਦਾ ਰਠਾਉਥਾ  
 \* ਮਲੁਮ ਹੋ ਜਾਵੇ। ਫਿਰ ਮਿਲਣੀ ਦੇ ਲਾਗ ਲੋਟ ਨਿਬੰਧੇ।  
 ਜ਼ਰਾ ਕੁ ਜੰਵ ਸਸਤਾ ਚੁਕੀ ਤਾਂ ਫਿਰ ਢੁਕਾ ਦਾ ਵੇਲਾ ਹੋਗਿਆ,  
 ਵਾਜੇ ਵਾਲਿਆਂ ਵਾਜਾ ਸ਼ੁਰੂ ਕਰ ਦਿੱਤਾ, ਮੁਜਰੇ ਵਾਲਿਆਂ  
 ਤਬਲੈ ਸਾਰੰਗੀਆਂ ਸੂਤ ਕੀਤੇ। ਅੱਗੇ ਅੱਗੇ ਬਾਰੂਦ ਛੁਟਣ  
 ਲੱਗ ਪਿਆ, ਪਿੱਛੇ ਵਾਜਾ, ਫਿਰ ਮੁਜਰਾ, ਫਿਰ ਜੰਵ ਉਸੇ  
 ਤਰਤੀਬ ਨਾਲ। ਪਿੰਡ ਤੇ ਮੇਲ ਦੀਆਂ ਕੁੜੀਆਂ ਬਨੇਰਿਆਂ  
 ਤੇ ਖਲੋ ਬੜੇ ਜੋਸ਼ ਨਾਲ ਸਾਰਾ ਜ਼ੋਰ ਲਾਕੇ ਗਾਉਂਦੀਆਂ ਤੇ  
 ਸਿੱਠਣੀਆਂ ਦੇਂਦੀਆਂ ਨੇ। ਦੁਨੀਆਂ ਦੀ ਕੋਈ ਗਲ੍ਹੂ,  
 ਜ਼ਮਾਨੇ ਵਾਂ ਕੋਈ ਗੰਦ, ਜਹਾਨ ਦਾ ਕੋਈ ਫੱਕੜ ਨਹੀਂ,  
 ਜਿਹੜਾ ਇਨ੍ਹਾਂ ਨਹੀਂ ਤੈਲਿਆ। ਹਰ ਇਕ ਇਹ ਜਤਨ  
 ਕਰਦੀ ਏ, ਮੈਂ ਸਭ ਤੋਂ ਬਹੁਤਾ ਗਾਵਾਂ ਤੇ ਮੇਰਾ ਗਾਉਣ  
 ਜਾਂਵੀਆਂ ਨੂੰ ਚੰਗੀ ਤਰ੍ਹਾਂ ਸੁਣੀਵੇ। ਕਈਆਂ ਨੂੰ ਸਾਹ ਚੜ੍ਹ  
 ਗਿਆ ਏ, ਖੰਘ ਖੰਘ ਕੇ ਸਾਹ ਉਲਟ ਗਿਆ ਏ, ਸੰਘ  
 ਬਹਿ ਗਏ ਹਨ ਪਰ ਬੱਸ ਕਰਨ ਵਿਚ ਨਹੀਂ ਆਉਂਦੀਆਂ  
 ਜੰਵ ਦੀ ਚੌਕੀ ਬਹਿ ਗਈ, ਕੁੜੀਆਂ ਵਾਲਿਆਂ ਉਨ੍ਹਾਂ ਦੇ ਹੱਥ  
 ਧਾਏ ਤੇ ਫਿਰ ਚਾਊਲ, ਖੰਡ ਤੇ ਘਿਉ ਦੇ ਭਾਂਡੇ ਭਰ ਭਰ  
 ਕੇ ਜਾਵੀਆਂ ਦੇ ਅੱਗੇ ਰੱਖਣੇ ਅਰੰਭ ਦਿਤੇ। ਭਾਵੰਦੀ ਕੋਈ ਖਾ  
 ਸਕੇ ਭਾਵੇਂ ਨਾ, ਉਹ ਘਿਉ ਬੇਮਿਤਾ ਉਲੱਦੀ ਜਾਂਦੇ ਨੇ।  
 ਜੰਵ ਰੋਟੀ ਖਾ ਕੇ ਦਾਰੇ ਜਾ ਬੈਠੀ ਤੇ ਮੁਜਰਾ ਸੁਣਨ ਲਗ

ਪਈ । ਉਪਰੋਂ ਕੁੜੀਆਂ ਖਾਣ ਪੀਣ ਤੋਂ ਵਿਹਲੀਆਂ ਹੋ  
ਮਸਾਲਾਂ ਨਾਲ ਲਈਆਂ ਤੇ ਗਾਊਂਦੀਆਂ ਗਾਊਂਦੀਆਂ  
ਦਾਰੇ ਵਿਚ ਲਾੜੇ ਨੂੰ ਜਾ ਘੇਰਿਆ, ਤੇ ਉਹਨੂੰ ਨਾਲ ਲੈ ਕੇ  
ਛਟੀਆਂ ਮਾਰਦੀਆਂ ਫਿਰਦੀਆਂ ਫਿਰਦੀਆਂ ਹੇਲੀ ਹੇਲੀ  
ਘਰ ਲੈ ਆਈਆਂ ਤੇ ਬੈੜ੍ਹ ਘੋੜੀ ਕੋਲ ਲਿਆ ਬਹਾਇਆ  
ਬੈੜ੍ਹ ਘੋੜੀ ਖਿਡਾਂਦੀਆਂ, ਜੋ ਜਗਤ ਦਾ ਮਖੌਲ ਏ, ਲਾੜੇ  
ਨਾਲ ਤੇ ਉਹਦੇ ਸਾਕਾਂ ਸੈਣਾਂ ਨਾਲ ਕੀਤਾ । ਇੰਨੇ ਨੂੰ ਲੋ  
ਲੱਗ ਪਈ, ਜਾਂਵੀ ਜੰਗਲ ਪਾਣੀ ਤੋਂ ਵਿਹਲੇ ਹੋ ਦਾਰੇ ਵਿਚ  
ਆ ਇਕੱਠੇ ਹੋਏ । ਇਧਰੋਂ ਨੁੜੀ ਵਾਲਿਆਂ ਲੱਡੂਆਂ ਦੀਆਂ  
ਚੰਗੇਰਾਂ ਤੇ ਪੰਜੀਰੀ ਦੀਆਂ ਪਰਾਤਾਂ ਕੰਮੀਆਂ ਨੂੰ ਚੁਕਾ  
ਲਿਆਂਦੀਆਂ ਤੇ ਜਾਂਵੀਆਂ ਨੂੰ ਛਾਹ ਵੇਲਾ ਦਿਤਾ । ਬੋੜਾ  
ਦਿਨ ਚੜ੍ਹਨ ਪਿਛੋਂ ਨਿਕਾਹ ਹੋਇਆ, ਫਿਰ ਕੁੜੀ ਵਾਲਿਆਂ  
ਖੱਟ ਵਿਛਾ ਕੇ ਦਾਜ ਦਾ ਵਿਖਾਲਾ ਕੀਤਾ, ਮਿਰਾਸੀ ਆ ਕੇ  
ਖੱਟ ਹੋਕਣ ਲੱਗਾ ।

## ਦਾਜ਼

\* ਨਿੱਘ ਦੀ ਖਾਤਿਰ ਕਿਸੇ ਹੰਕਾਰੀ,  
ਮੁੰਹ ਵਿਚ ਲਈ ਅੰਗਿਆਰੀ ।

ਹੱਥ ਤੇ ਪੈਰ ਨ ਹੋਇਓ ਸੁ ਨਿੱਘ,  
ਮੁੰਹ ਸੜਿਆ ਕਿਸ ਕਾਰੀ ?

ਇੱਕੀ ਸੁੱਚੇ ਤ੍ਰੇਵਰ, ਰਾਖਵੀਂ ਕੰਨੀ ਵਾਲ੍ਹਿਆਂ  
ਲਾਚਿਆਂ ਨਾਲ ਤੇ ਉੱਤੇ ਇੱਕੀ ਰੁਪਯੇ ਬੀਝਿਆਂ ਦੇ । ਇੱਕੀ  
ਸੁਚੇ ਬੇਬਰ ਤੇ ਇਕੀ ਰੁਪਯੇ ਬੀਝਿਆਂ ਦੇ । ਇੱਕੀ ਸਿਰੇਪਾ ।  
ਲਾੜੇ ਦਾ ਸਿਰ ਤੋਂ ਪੈਰਾਂ ਤੀਕ ਸੁੱਚਾ ਰੇਸ਼ਮੀ ਜੋੜਾ, ਸੋਨੇ  
ਦਾ ਕੰਠਾ, ਨਾਮਾ ਤੇ ਛਾਪ ਲਾੜੇ ਦੀ । ਬੀਬੀ ਦੀ ਨੰਥ  
ਬੁਲਾਕ, ਲੌਂਕ ਜੜਾਉ, ਬੁਤਕੀਆਂ ਦਾ ਹਾਰ, ਨਾਮਾ, ਢੁਲ  
ਆਰਸੀ, ਪਹੁੰਚੀਆਂ, ਛਾਪਾਂ, ਨੌ ਟੂੰਬਾਂ ਸੋਨੇ ਦੀਆਂ, ਬੁਹੋਟੇ  
ਬਾਂਕਾਂ, ਤੁੜੇ । ਤਿੰਨ ਟੂੰਬਾਂ ਚਾਂਦੀ ਦੀਆਂ । ਯਾਰਾਂ ਟੋਕਰੀਆਂ  
ਪਕਵਾਨ, ਦੋ ਪਲੰਘ, ਦੋ ਪੀੜੇ, ਦੋ ਰਜਾਈਆਂ, ਦੋ  
ਤੁਲਾਈਆਂ, ਦੋ ਸਿਰਹਾਣੇ, ਦੋ ਵਰੀਆਂ, ਦੋ ਖੇਸ, ਇਕ  
ਚਰਖਾ । ਇਕੋਤਰ ਸੌ ਭਾਂਡੇ, ਇਸ ਵੇਰਵੇ ਨਾਲ:- ਦੇਗ  
ਸਮੇਤ ਸੱਤ ਦੇਗਚੇ, ਦੇਗਚੀਆਂ ਸਣੈ ਢਕਨਾਂ ਤੇ ਕੜਫੀਆਂ,  
ਸੱਤ ਪਰਾਤਾਂ, ਯਾਰਾਂ ਬਾਲੀਆਂ, ਯਾਰਾਂ ਰਾਲ, ਯਾਰਾਂ  
ਕਟੋਰੇ, ਯਾਰਾਂ ਗਲਾਸ, ਪੰਜ ਕੜਾਹੀਆਂ, ਸੱਤ ਲੈਟੇ, ਪੰਜ  
ਤਵੇਂ ਤੇ ਲੋਹਾਂ, ਪੰਜ ਗਾਗਰਾਂ ਤਿੰਨ ਤਸ਼ਤਰੀਆਂ, ਪੰਜ

ਗੜਵੇ ਵਲਟੋਹੀਆਂ, ਦੋ ਸੰਦੂਕ, ਸੱਤ ਮੱਸੀਂ, ਜਿਨ੍ਹਾਂ ਦੇ ਮੱਥੇ  
ਟਿਕੇ, ਯਾਰਾਂ ਗਾਈਂ, ਸੱਤ ਘੜੀਆਂ, ਸਣੇ ਹਮੇਲਾਂ, ਤਿੰਨ  
ਡਾਚੀਆਂ, ਦੋ ਜੋਗਾਂ ਦਾਂਦ, ਸਣੇ ਹਲਾਂ ਪੰਜਾਲੀਆਂ, ਤਿੰਨ  
ਸੌ ਰੁਪਈਆ ਰੋਕ ।

ਦਾਜ ਹੋਕਣ ਮਗਰੋਂ ਜਦੋਂ ਲਾੜਾ ਜੋੜਾ ਪਹਿਨ  
ਰਿਹਾ, ਤਾਂ ਇਹਨੂੰ ਤਾਂ ਤ੍ਰੀਮਤਾਂ ਸਲਾਮੀਆਂ ਵਾਸਤੇ ਤੇ  
ਕੁੜੀਆਂ ਹੋਰ ਠੱਠੇ ਮਖੈਲ ਵਾਸਤੇ ਉੱਥੇ ਹੀ ਘਰ ਲਿਆ  
ਮੰਡੇ ਵਾਲੇ ਦਾਰੇ ਵਿਚ ਮੁੜੇ ਤੇ ਮਗਰੋਂ ਵਰੀ ਦੀ ਚੜ੍ਹਤਲ  
ਹੋਈ । ਇਚਰਾਂ ਨੂੰ ਭੁੱਤੇ ਦਾ ਵੇਲਾ ਹੋ ਪਿਆ, ਮੇਲੀਆਂ,  
ਜਾਂਝੀਆਂ ਰੋਟੀ ਖਾਧੀਆਂ । ਫਿਰ ਦਾਰੇ ਵਿਚ ਮੁਜਰਾ ਹੋਣ ਲਗ  
ਪਿਆ । ਪਿਛਲੇ ਪਹਿਰ ਨੇਜ਼ਾ-ਬਾਜ਼ੀ ਹੋਈ । ਇਸੇ ਤਰ੍ਹਾਂ  
ਧੂਮ ਧਾਮ ਨਾਲ ਜੰਵ ਦੂਜੀ ਰਾਤ ਬੀ ਰਹੀ । ਤੀਜੀ ਭਲਕ  
ਹੋਟੀ ਖਾਮਾ ਕੇ ਡੋਲੀ ਵਿਦਾ ਕੀਤੀ । ਦਾਦਕੇ ਨਾਨਕੇ ਰੋ ਰੋ  
ਕੇ ਕੁੜੀ ਨੂੰ ਮਿਲਦੇ ਰਹੇ ਤੇ ਹੱਥ ਰੁਪਏ ਧਰ ਕੇ ਡੋਲੀ ਪਾ  
ਕੇ ਉਸ ਨੂੰ ਵਿਦਾ ਕੀਤਾ । ਘਰ ਆਕੇ ਲੜਕੀ ਵਾਲਿਆਂ  
ਨੇ ਉਦਰਾ ਲੀਤਾ ਅਤੇ ਮਿਠਿਆਈ, ਭਾਜੀਆਂ ਵੇਕੇ ਮੇਲ ਨੂੰ  
ਵਿਦਾ ਕੀਤਾ ॥

## ਸ਼ਾਹਿਂ ਨਾਲ ਲੇਖਾ

ਮੰਨੋ, ਸੱਪ ਨੂੰ ਸਮਝ ਡੰਗੇਰੀ,  
ਖੁਸ਼ ਹੋ ਕੇ ਹਥ ਪਾਇਆ ।

ਡੰਗ ਮਾਰ ਕੇ ਸੱਪ ਨੇ ਅੱਗੋਂ,  
ਸਣ-ਜਿੰਦੂ ਰੋਗ ਵੰਜਾਇਆ ।

ਕੁੜੀ ਵਾਲੇ ਕਈ ਦਿਹਾੜਿਆਂ ਦੇ ਦਿਨੇ ਰਾਤੀ  
ਕੰਮ ਵਿਚ ਜੁਟੇ ਰਹੇ ਸਨ । ਅਰਾਮ ਕਰਨ, ਬਹਿਣ ਖਲੋਣ  
ਤਾਂ ਇਕ ਪਾਸੇ ਰਿਹਾ, ਇਨ੍ਹਾਂ ਨੂੰ ਸਿਰ ਖੁਰਕਣ ਦੀ ਬੀ  
ਵਿਹਲ ਨਹੀਂ ਸੀ । ਕਈ ਰਾਤਾਂ ਉਨ੍ਹਾਂ ਦੇ ਵਿਚ ਗੁਜਾ-  
ਰੀਆਂ ਸਨ, ਤੇ ਸਿਰ ਵਿਚ ਪਾਣੀ ਪਾਇਆਂ ਬੀ ਕਈ  
ਦਿਨ ਹੋ ਗਏ ਸਨ, ਥੱਕ ਥੱਕ ਕੇ ਚੂਰ ਹੋਏ ੨ ਸਨ । ਇਨ੍ਹਾਂ  
ਨੇ ਦੇ ਤਿੰਨ ਦਿਨ ਤਾਂ ਸਸਤਾਣ ਵਿਚ ਲੰਘਾਏ । ਕੁਝ ਸੁਰਤ  
ਸੰਭਲੀ ਤਾਂ ਘਰ ਦੇ ਕੰਮਾਂ ਕਾਜਾਂ ਵਲ ਧਿਆਨ ਕਰਨ  
ਲੱਗ ਪਏ, ਤੇ ਸ਼ਾਹ ਬੀ ਵਹੀਆਂ ਲੈ ਕੇ ਆ ਹਾਜ਼ਰ ਹੋਏ ।  
ਲੇਖਾ ਸ਼ੁਰੂ ਹੋ ਗਿਆ, ਜੋ ਜੋ ਕੁਝ ਵਿਆਹ ਤੇ ਖਰਚ ਹੋਇਆ  
ਸੀ, ਨਵਾਬ ਖਾਨ ਨੂੰ ਸੁਣਾਂਦੇ ਸਨ, ਤੇ ਇਕ ਕਾਗਤ  
ਤੇ ਲਿਖਦੇ ਜਾਂਦੇ ਸਨ । ਨਵਾਬ ਖਾਨ ਸੁਣਦਾ ਤੇ ਆਹੋ  
ਆਹੋ ਕਰਦਾ ਜਾਂਦਾ ਸੀ । ਜਦ ਸਾਰੀਆਂ ਚੀਜ਼ਾਂ ਦਾ ਨਾਮ  
ਤੇ ਉਨ੍ਹਾਂ ਦੇ ਮੇਲ, ਤੋਲ ਤੇ ਗਿਣਤੀ ਲਿਖ ਬੈਠੇ ਤੇ ਉਨ੍ਹਾਂ  
ਦੀਆਂ ਰਕਮਾਂ ਭਰਣ ਦੀ ਵਾਰੀ ਆਈ ਤਾਂ ਸ਼ਾਹ ਹੋਰੀ ਭਾ

ਭੁੱਤਾ ਜਰਾ ਕੱਸ ਕੇ ਲਾਣ ਲੱਗ ਪਏ । ਨਵਾਬ ਖਾਨ  
 ਵਿਚਾਰਾ ਅੰਦਰੋ ਅੰਦਰ ਕਚੀਚੀਆਂ ਵਟਦਾ ਸੀ ਪਰ ਕੰਦਾ  
 ਨਹੀਂ ਸੀ । ਕੁਝ ਤਾਂ ਇਸ ਸ਼ਲਤਮ ਦਾ ਮਾਰਿਆ ਕਿ ਸ਼ਲਰੀਕ  
 ਸੁਣ ਕੇ ਮਿਹਣੈ ਦੇਣਗੇ, ਬਹਿਣਗੇ ਜਦ ਲੋੜ ਸੀ ਚੁਪ  
 ਕਰਕੇ ਹਰ ਸ਼੍ਲੋ ਲੈਂਦਾ ਰਿਹਾ ਤੇ ਜਦ ਵਖਤ ਕਜੀਏ ਕਟਕੇ  
 ਉਸ ਸਾਰਾ ਅਡੰਬਰ ਤੋੜ ਚਾੜ੍ਹ ਬੈਠੇ ਨੇ, ਹੁਣ ਦੇਣ ਦੀ ਵਾਰੀ  
 ਰੱਫੜ ਪਾ ਬੈਠਾ ਏ । ਦੂਜਾ ਇਹ ਖਿਆਲ ਸੀ, ਕਿ ਸਾਡੇ  
 ਹੱਥ ਕੰਨੀਂ ਤਾਂ ਹੈ ਕੁਝ ਨਹੀਂ, ਜੋ ਇਨ੍ਹਾਂ ਨਾਲ ਉੱਚੀ ਨੀਵੀਂ  
 ਕੀਤੀ ਤੇ ਇਨ੍ਹਾਂ ਕਹਿਣਾ ਹੋਯਾ, ਲਿਆ ਸਾਡਾ ਰੁਪਿਆ ਸੁੱਟ  
 ਤੇ ਲੇਖਾ ਪਾਕ ਕਰ, ਤਾਂ ਮੈਂ ਕਿਥੇ ਟੋਕਰ ਮਾਰਾਂਗਾ ? ਇਸ  
 ਲਈ ਵਿਚੋਂ ਵਿਚ ਲਹੂ ਦੇ ਘੁੱਟ ਪੰਦਾ ਸੀ, ਪਰ ਉਭਾ-  
 ਸਰਦਾ ਨਹੀਂ ਸੀ । ਭਾਗਤਰੀ ਵਿਚਾਰੀ ਦੀ ਭੀ ਜਾਨ  
 ਸੁੱਕਦੀ ਸੀ ਪਰ ਉਹ ਇਕ ਦੋ ਵੇਰ ਰਹਿ ਨਾ ਸੱਕੀ ਤੇ  
 ਆਖਿਆ, ਹਾਏ ਹਾਏ ਸ਼ਾਹ ! ਤੂੰ ਕਿੱਡਾ ਹਨੇਰ ਮਾਰਦਾ ਏ ?  
 ਭਾਕੁਝ ਤੇ ਤੂੰ ਲਾਂਦਾ ਕੁਝ ਏ ? ਪਰ ਨਾਲੇ ਤੇ ਇਸ ਨੂੰ  
 ਨਵਾਬ ਖਾਨ ਮਨ੍ਹਾ ਕੀਤਾ ਤੇ ਨਾਲੇ ਸ਼ਾਹ ਜਰਾ ਕਰੜਾ ਹੋ  
 ਕੇ ਬੋਲਿਆ । ਬੀਬੀ ? ਹੁਣ ਤੁਹਾਡਾ ਕੰਮ ਜੂਨਿਕਲ ਗਿਆ,  
 ਹੁਣ ਤੁਸਾਂ ਇਵੇਂ ਆਖਣਾ ਏ ਨਾ । ਜੇ ਕਰ ਮੈਂ ਮੁੱਲ ਵੱਧ  
 ਲਾਂਦਾ ਹਾਂ, ਤਾਂ ਜਿਹੜੀ ਚੀਜ਼ ਤੁਹਾਨੂੰ ਨਹੀਂ ਪੁੱਜਦੀ ਮੈਨੂੰ  
 ਲੈ ਦਿਓ, ਮੈਂ ਅਗਾਂਹ ਭੁਗਤਾ ਛੋਡਾਂਗਾ, ਨਾਲੇ ਸਾਨੂੰ  
 ਰੁਪਈਏ ਕਿਹੜੇ ਨਕਦ ਮਿਲ ਜਾਣੇ ਹਨ ? ਇਹ ਗੱਲ ਸੁਣ

ਕੇ ਭਾਗਭਰੀ ਦੜ ਵੱਟ ਛੱਡੀ । ਨਵਾਬ ਖਾਨ ਬੀ ਇਕ  
ਅੱਪ ਵੇਰ ਟੋਕਿਆ, ਪਰ ਸ਼ਾਹ ਹੋਰਾਂ ਨੂੰ ਲਾਲ ਪੀਲਾ ਹੁੰਦਾ  
ਵੇਖ ਛਹਿ ਗਿਆ ।

ਜਦ ਸ਼ਾਹ ਹੋਰੀ ਲੇਖਾ ਜੋੜ ਬੈਠੇ ਤਾਂ ਹੁਣ ਨਾਵਾਂ  
ਲਿਖਾਣਾ ਬਾਕੀ ਸੀ । ਸੋ ਸ਼ਾਹ ਹੋਰਾਂ ਹੁਣ ਵਡਿਆਈਆਂ  
ਕਰਕੇ ਜੱਟ ਨੂੰ ਫੁਲਾਣਾ ਅਰੰਡਿਆ । ਆਣ ਉਤਲੀਆਂ  
ਹੇਠਾਂ ਤੇ ਹੋਠਲੀਆਂ ਉਤਾਂ ਮਾਰਨ ਲੱਗੇ ਤੇ ਆਖਣ  
ਲਗੇ ਬੱਲੇ ਬੱਲੇ ! ਚੌਪਰੀ ਹੋਰਾਂ ਬੜਾ ਪੁੱਜ ਕੇ ਵਿਆਹ  
ਕੀਤਾ ਏ । ਜਗਾ 2 ਵਿਚ ਧੁਮਾਂ ਪੈ ਗਈਆਂ ਨੇ, ਏਡਾ  
ਦਲੇਤ ਪੁੱਤਰ ਕਿਸ ਮਾਂ ਨੇ ਘੱਟ ਈ ਜੰਮਣਾ ਏ । ਇਸ  
ਵਿਆਹ ਨੇ ਵੜਾਇਚਾਂ ਨੂੰ ਸਾਰੇ ਤੱਪੇ ਦਾ ਸਰਦਾਰ ਬਣਾ  
ਦਿੱਤਾ ਏ । ਗੋਦਲ, ਚੀਮੇ, ਚੱਠੇ ਤੇ ਸਿਆਲ ਅਤੇ ਹੋਰ  
ਉਰਲੈ ਪਰਲੇ ਭਾਵੇਂ ਬੜਾ ਕੁਝ ਬਣੇ ਫਿਰਦੇ ਸਨ, ਪਰ  
ਅੱਜ ਵੜਾਇਚਾਂ ਨਾਲ ਮੰਜੀ ਤੇ ਬਹਿਣ ਜੋਗੇ ਨਹੀਂ ਰਹੇ ।  
ਬੱਸ ਅੱਜ ਤੋਂ ਕਰਤੂਤ ਨੂੰ ਜੰਦਰਾ ਵਜ ਗਿਆ ਏ, ਕੋਈ  
ਜੰਮੇਗਾ ਤੇ ਖੁੱਲ੍ਹੇਗਾ, ਸੱਚ ਮੁਚ ਜੱਟ ਬਾਦਸ਼ਾਹ ਹੁੰਦੇ ਨੇ । ਧੰਨ  
ਜੱਟਾਂ ਦਾ ਹੋਸਲਾ, ਸਵਾ ਚਾਰ ਹਜ਼ਾਰ ਰੁਪਈਆਂ ਦਾ ਨਾਮ  
ਲੈ ਲਈਦਾ ਏ, ਪਰ ਜਦੋਂ ਇਤਨਾਂ ਰੁਪਈਆਂ ਖਰਚ ਕਰਨਾ  
ਪਵੇ ਪੈਰਾਂ ਹੋਠੋਂ ਪਰਤੀ ਨਿਕਲ ਨਿਕਲ ਜਾਂਦੀ ਏ । ਸਾਨੂੰ  
ਕੋਈ ਪੁਛੇ ਨਾ, ਕਿਨ੍ਹਾਂ ਵਖਤਾਂ ਕਜੀਆਂ ਨਾਲ ਕੰਮ ਸਿਰੇ  
ਚਾਡਿਆ ਏ, ਜਿਨ੍ਹਾਂ ਦੇ ਮੂੰਹ ਨਹੀਂ ਸਨ ਵੇਖੇ ਉਨ੍ਹਾਂ ਦੇ ਪੈਰ

ਚੰਮਣੈ ਪਏ ਚੀਜ਼ਾਂ ਵਸਤਾਂ ਲਿਆਉਣ ਵਿਚ ਦੌੜ ਦੌੜ ਕੇ ਪੈਰਾਂ ਦੇ ਲੋ ਉੱਡ ਆਏ ਨੇ, ਪਰ ਇਹ ਸਭ ਕੁਝ ਬਰਕਤ ਦੇ ਭਾਗਾਂ ਨੂੰ ਹੋਂਦਾ ਰਿਹਾ ਏ। ਬਰਕਤ ਬੜੀ ਕਿਸਮਤ ਵਾਲੀ ਧੀ ਏ, ਇਸ ਦਾ ਘਰ ਵਿਚ ਬੜਾ ਕੁਝ ਰਲਿਆ ਹੋਇਆ ਸੀ।

ਜੱਟ ਛੁੱਲੇ ਛੁੱਕਾਂ ਨਾਲ, ਆਪਣੀਆਂ ਵੱਡਿਆਈਆਂ ਸੁਣ ਕੇ ਨਵਾਬ ਖਾਨ ਤਿੜਿਆ ਤੇ ਕਹਿਣ ਲੱਗਾ:-

ਨਵਾਬ ਖਾਨ—ਆਹੋ ਜੀ ! ਧੀਆਂ ਪੁਤਾਂ ਆਪੋ ਆਪਣੀ ਕਿਸਮਤ ਲੈਣੀ ਹੋਂਦੀ ਏ। ਇਸ ਦਾ ਰਲਿਆ ਸੀ, ਇਸ ਨਿਖੇੜ ਲਿਆ। ਰੱਬ ਦੀ ਬੀ ਬੜੀ ਮਿਹਰ ਹੋਈ ਏ, ਜੋ ਇਹ ਵੇਲਾਂ ਚੰਗਾਂ ਭਗਤ ਗਿਆ ਏ, ਪਰ ਗੱਲ ਇਹ ਹੈ ਜੋ ਅੰਗ ਇਹ ਉੱਲੇ ਪਰਲੇ ਕਦੀ ਸੜੀ ਰੁੱਲੀ ਉੱਤੋਂ ਸ੍ਰਾਹ ਭੀ ਲਾਹ ਬਹੀਂ ਦੇ ਸਨ, ਤਾਂ ਖੋਰੂ ਘੱਤਦੇ ਬੱਕਦੇ ਨਹੀਂ ਸਨ ਤੇ ਮੋਢਿਆਂ ਉੱਤੋਂ ਬੁੱਕਾਂ ਸੁਟਦੇ ਬੱਸ ਨਹੀਂ ਸਨ ਕਰਦੇ। ਅੰਜ ਅੱਲਾ ਦੇ ਫਜ਼ਲ ਨਾਲ ਸਾਰੇ ਲੱਤ ਹਿੱਠੋਂ ਲੰਘ ਗਏ ਨੇ, ਤੇ ਸ਼ਾਹ ਜਾਂ ! ਤੁਸਾਂ ਤੇ ਸਵਾ ਚਾਰ ਹਜ਼ਾਰ ਰੁਪਈਆਂ ਆਖ ਛੱਡਿਆ ਏ, ਤੁਸੀਂ ਤੇ ਭੁਲਦੇ ਹੋ ਪਏ ਇਹਤੇ ਖਰਚ, ਹੋਇਆ ਨਾ ਤੁਹਾਡੀ ਰਾਹੀਂ, ਇਸ ਤੋਂ ਵੱਖਰਾ ਸਾਡਾ ਸਤਵੰਜਾ ਬੋਰੀਆਂ ਆਟਾ, ਨੌ ਬੋਰੀਆਂ ਮੈਦਾ, ਪੰਜਾਹ ਮਣ ਪੱਕਾ ਗੁੜ, ਮਾਣੀ ਛੋਲੇ, ਤਿੰਨ ਘਮਾਂ ਪੱਠੇ, ਤਿੰਨਾਂ ਮਾਣੀਆਂ ਦੀ ਤੂੜੀ, ਚਾਰ ਸੌ ਦਾ ਅਗਲਾ ਜ਼ੈਵਰ, ਸੱਤ ਮੱਝੀਂ, ਯਾਹਾਂ

ਗਾਈਂ, ਸੱਤ ਘੋੜੀਆਂ, ਚਿੰਨ ਢਾਚੀਆਂ, ਚਾਰ ਬਲਦ, ਚਾਰ ਸੌ ਰੁਪਯਾ ਰੋਕ ਹੇਉਂ ਦੇ ਵਾਲਾ, ਹੋਰ ਘੁੜਣੀਆਂ ਤੇ ਪਿੰਠੀਆਂ ਪੰਜੀਰੀਆਂ ਤੇ ਧਾਲਣ ਚਾਲਣ, ਅਤੇ ਇਹੋ ਜਹੀਆਂ ਈਸ਼ੁਮਾਰ ਚੀਜ਼ਾਂ ਜਿਹੜੀਆਂ ਘਰ ਦੀਆਂ ਸਨ, ਖਰਚ ਹੋਈਆਂ ਨੇ। ਜੇ ਇਨ੍ਹਾਂ ਦਾ ਬੀ ਲੇਖਾ ਕਰੀਏ ਤਾਂ ਪੰਜ ਛੇ ਹਜ਼ਾਰ ਨੂੰ ਇਹ ਭੀ ਪੁੱਜ ਜਾਂਦੀਆਂ ਨੇ !

ਸ਼ਾਹ-ਓਹੋ ! ਵੇਖੋ ਜੀ ਬੰਦਾ ਕਿਡਾ ਭੁੱਲਣ ਹਾਰ ਏ। ਮੈਂ ਕਿਹਾ ਭੁੱਲਾ ਰਿਹਾ ਹਾਂ। ਇਸ ਹਿਸਾਬ ਤਾਂ ਕੋਈ ਯਾਰਾਂ ਬਾਤਾਂ ਹਜ਼ਾਰ ਤੁਪਈਆ ਖਰਚ ਹੋਇਆ ਏ। ਬੱਲੇ ! ਬੱਲੇ ! ਲੋਂ ਖਾਂ, ਇਹ ਜਿਹੜੀ ਛੰਡੀ ਝੁੱਚੀ ਉਰੇ ਪਰੇ ਟੱਪਦੀ ਫਿਰਦੀ ਸੀ, ਭਲਾ ਇਤਨਾ ਖਰਚ ਕਰਨ ਦਾ ਕਿਸੇ ਦਾ ਪੇਟਾ ਹੈ, ਯਾਰਾਂ ਹਜ਼ਾਰ ਦਾ ਨਾਂ ਸੁਣਕੇ ਹੀ ਗਸ਼੍ਟ ਪੈ ਜਾਏ। ਧੰਨ ਜੰਮਣ ਵਾਲੀਏ ! ਵੇਖੋ ਜੀ ਚਹੁੰ ਹਜ਼ਾਰਾਂ ਦਾ ਪ੍ਰਬੰਧ ਕਰਨ ਵਿਚ ਹੀ ਦਿਨੇ ਰਾਤੀ ਭਜ ਭੱਜ ਕੇ ਸਾਡੀ ਮੱਤ ਮਾਰੀ ਘੱਤੀ ਏ ਤੇ ਜੇਕਰ ਵਿਆਹ ਦਾ ਸਾਰਾ ਭਾਰ ਸਾਡੇ ਸਿਰ ਹੁੰਦਾ, ਤਾਂ ਅਸੀਂ ਤਾਂ ਕਮਲੇ ਹੋਕੇ ਕਿਸੇ ਹੋਰ ਧਰਤੀ ਨਿਕਲ ਗਏ ਹੁੰਦੇ ਰੋਬਾ ! ਧੰਨ ਏਂ ਤੂੰ, ਤੂੰ ਕੇਡਿਆਂ ਕੇਡਿਆਂ ਜਿਗਰਿਆਂ ਵਾਲੇ ਬੰਦੇ ਬਣਾਏ ਨੇ।

ਹੈਹੋ ਜਹੀਆਂ ਫੁਲਾਹੁਣੀਆਂ ਦੇ ਦੇ ਕੇ ਸ਼ਾਹ ਨੇ ਹੋਰ ਜੱਟ ਦੀ ਚੋਟੀ ਆਕਾਸ਼ ਨਾਲ ਲਾ ਦਿਤੀ। ਓਨ ਸਮਝਿਆ ਜੇ ਅੱਜ ਜ਼ਮੀਨ ਦੇ ਤਖਤੇ ਉੱਤੇ ਕੋਈ ਰਾਠ ਹੈ, ਤਾਂ ਉਹ

ਮੈਂ ਹੀ ਹਾਂ, ਜੇ ਸਾਡਿ ਕਿਸੇ ਨੂੰ ਆਖਦੇ ਨੇ, ਤਾਂ ਉਹ ਨਵਾਬ ਖਾਨ ਹੀ ਹੈ। ਜਦੋਂ ਉਹ ਵਡਿਆਈ ਦੇ ਨਸ਼ੇ ਨਾਲ ਅੰਨ੍ਹਾਂ ਹੋ ਗਿਆ ਤਾਂ ਸ਼ਾਹ ਹੋਰਾਂ ਮੁਸਕੜੀ ਕਢ ਕੇ ਪੋਲੇ ਜਿਹੇ ਮੂੰਹ ਨਾਲ ਕਿਹਾ, ਲੌ ਚੈਪਰੀ ਜੀ ! ਹੁਣ ਸਾਨੂੰ ਸਿਰੋਪਾ ਵਜੋਂ ਜੋ ਕੁਝ ਦੇਣਾ ਜੇ ਦਸੇ ਤੇ ਸ਼ਾਰਾ ਜੰਨ ਕਰਕੇ ਨਾਵਾਂ ਲਿਖ ਲਈ ਏ। ਫਰ ਤੁਸਾਂ ਬੀ ਆਪਣੇ ਕੰਮ ਕਾਜ ਲੱਗਣਾ ਹੋਵੇਗਾ। ਖੁੱਹ ਵਲ ਫੇਰਾ ਪਾਇਆਂ ਤੁਹਾਨੂੰ ਮਹੀਨਾ ਸਵਾ ਮਹੀਨਾ ਹੋ ਗਿਆ ਏ ਤੇ ਮੈਨੂੰ ਬੀ ਹੋਰ ਕਈ ਥਾਂ ਕੰਮ ਏ।

ਨਵਾਬ ਖਾਨ—ਸ਼ਾਹ ਜੀ ! ਤੁਸੀਂ ਤਾਂ ਸਾਡੇ ਸ਼ਾਹ ਹੋਏ, ਆਖਦੇ ਹੁੰਦੇ ਨੇ “ਗੁਰ ਬਿਨ ਰਾਤ ਨਹੀਂ” ਤੇ ਸ਼ਾਹ ਬਿਨ ਪੱਤ ਨਹੀਂ,” ਅਸਾਂ ਤੁਹਾਨੂੰ ਰਾਜੀ ਰਖਣਾ ਏ ਸਵਾ ਸੌ ਰੁਪਯਾ ਲਿਖ ਲਵੇ ਤੇ ਸਾਡੇ ਉੱਤੇ ਰਾਜੀ ਰਹੇ।

ਸ਼ਾਹ—ਵਾਹ ਵੈਧਰੀ ਜੀ ! ਅਸੀਂ ਤਾਂ ਤੁਹਾਡੇ ਨੌਕਰ ਹੋਏ, ਅਸੀਂ ਤਾਂ ਅੱਠੇ ਪਹਿਰ ਤੁਹਾਡੇ ਹਥ ਬੱਧੀ ਗੁਲਾਮ ਹਾਂ, ਤੇ ਤੁਹਾਡੇ ਹੀ ਆਸਰੇ ਇਥੇ ਬੈਠੇ ਹਾਂ, ਤੁਸੀਂ ਜੋ ਕੁਝ ਆਖੋ ਸਾਨੂੰ ਮਨਜ਼ੂਰ ਏ, ਪਰ ਐਹੋ ਵੱਡੇ ਸ਼ਹਿਨਸ਼ਾਹੀ ਵਿਆਹ ਵਿਚੋਂ ਸਿਰੋਪਾ ਦਾ ਸਵਾ ਸੌ ਰੁਪਈਆ ਕੀ ਲੈਣਾ ? ਇਹ ਧੀ ਦਾ ਕਾਜ ਸੀ, ਜੇਹੀ ਤੁਹਾਡੀ ਧੀ ਤੇਹੀ ਸਾਡੀ ਧੀ, ਜਾਤਾ ਧੀ ਦੇ ਕਾਜ ਦਾ ਸਿਰੋਪਾ ਨਾ ਲਿਆ ਤੇ ਨਾ ਲਿਆ ਸਹੀ।

ਨਵਾਬ ਖਾਨ—ਤੁਸਾਂ ਵਡੀ ਮਿਹਰਬਾਨੀ ਕੀਤੀ ਏ ਤੇ ਸਾਡੇ ਵਾਸਤੇ ਬੜੀ ਤਕਲੀਫ ਉਠਾਈ ਏ, ਤੁਹਾਡਾ

ਸਿਰੋਪਾ ਨਾ ਦੇਈਏ ਤਾਂ ਇਹ ਗੱਲ ਬਣਦੀ ਨਹੀਂ, ਸਵਾ ਸੌ ਰੁਪਯਾ ਬੋੜਾ ਨਹੀਂ, ਤੁਸੀ ਇਹੋ ਸਮਝਿਆ ਜੇ, ਅਸਾਂ ਬਰਕਤ ਦਾ ਵਿਆਹ ਮੁਢਤ ਕੀਤਾ ਏ।

ਸ਼ਾਹ-ਆਹੋ ਜੀ ! ਮੈਂ ਤੇ ਆਖਿਆ ਏ, ਅਸੀਂ ਕੁਝ ਨਹੀਂ ਲੈਂਦੇ। ਇਕ ਤੇ ਧੀ ਦਾ ਕਾਜ ਹੋਇਆ, ਦੂਜਾ ਸਵਾ ਮੈਂ ਦਾ ਨਾਮ ਲੈ ਕੇ ਅਸਾਂ ਕੀ ਮੁਕਾਲਕ ਖੱਟਣੀ ਏ ? ਤੁਹਾਨੂੰ ਪਤਾ ਏ, ਅਸੀਂ ਦੋ ਭਾਰ ਸੌ ਤੋਂ ਵਧ ਇਕ ਵਾਰੀ ਕਿਸੇ ਨੂੰ ਰੁਪਈਆ ਨਹੀਂ ਦੇਂਦੇ, ਤੇ ਵਿਚੋਂ ਆਨਾ ਰੁਪਈਆ ਰੱਖ ਲੈਂਦੇ ਹਾਂ। ਇਸ ਹਿਸਾਬ ਬੀ ਸਾਡੇ ਕੋਈ ਤਿੰਨ ਕੁ ਸੌ ਰੁਪਯੇ ਬਣਦੇ ਨੇ, ਪਰ ਅਸਾਂ ਕੋਈ ਤੁਹਾਡੇ ਨਾਲ ਲੇਖਾ ਤਾਂ ਨਹੀਂ ਨਾ ਕਰਨਾ। ਕੁਝ ਖੁਸ਼ ਹੋਕੇ ਦੇ ਦਿਓ ਤਾਂ ਵਾਹ ਭਲਾ, ਨਹੀਂ ਤਾਂ ਹਰੀ ਇੱਛਿਆ।

ਸ਼ਾਹ ਸਾਰੇ ਵਤਰ ਵਾਹ ਜਾਂਦੇ ਨੇ, ਹੌਲੀ ਹੌਲੀ ਗੱਲੀਂ ਕੱਥੀਂ ਲਾਕੇ ਲੇਟ ਲੂਟ ਕੇ ਨਵਾਬ ਖਾਨ ਨੂੰ ਢਾਈ ਸੌ ਤੇ ਲੈ ਅਪੜਿਆ। ਫੇਰ ਰੈਪਲਾ ਜਿਹਾ ਹੋ ਕੇ ਆਖਣ ਲੱਗਾ, ਮੇਰੀ ਸਲਾਹ ਏ ਅਗਲਾ ਪਿਛਲਾ ਨਾਵਾਂ ਸਾਰਾ ਇਕੱਠਾ ਕਰ ਛੱਡੀਏ, ਤਾਂ ਜੇ ਅੱਗੋਂ ਲੇਖਾ ਸਿਧਾ ਹੋ ਜਾਵੇ। ਬੇ ਸਮਝ ਜੱਟ ਇਸ ਹੇਰ ਫੇਰ ਨੂੰ ਨਾ ਸਮਝਿਆ। ਚੇਤ੍ਰ ਵਿਚ ਲੇਖਾ ਗਿਣ ਕੇ ਅਜੇ ਵਿਆਜ ਲਾਕੇ ਦਿਤਾ ਸੀ, ਹੁਣ ਪੰਜਵੇਂ ਮਹੀਨੇ ਫਿਰ ਵਿਆਜ ਗਿਣ ਕੇ ਦੇਣ ਨੂੰ ਤਿਆਰ ਹੋ ਪਿਆ। ਪਿਛਲਾ ਅਗਲਾ ਬਲਾ ਕੇ ਕੁਲ ਨਾਵਾਂ ਪੰਜ

ਹਜ਼ਾਰ ਬਣਿਆ, ਸ਼ਾਹ ਨੇ ਟਿਕਟ ਲਾ ਕੇ ਵਹੀ ਤੇ ਲੇਖਾ  
ਲਿਖ ਲੀਤਾ ਅਤੇ ਨਵਾਬ ਖਾਨ ਦਾ ਅੰਗੂਠਾ ਲਵਾ, ਵਹੀ  
ਠੰਪ, ਕੱਛੇ ਮਾਰ, ਸੱਤ ਰੋੜੀਆਂ ਗੁੜ ਝੋਲੀ ਪਾ ਕੇ 'ਸਾਹਿਬ  
ਸਲਾਮਤ' ਆਖ ਕੇ ਹੱਸਦਾ ਹੱਸਦਾ ਘਰ ਵਲ ਤੁਰ ਪਿਆ।

ਹੁਣ ਖੁਸ਼ੀ ਦੇ ਨਾਲ ਸ਼ਾਹ ਨੂੰ ਕੁਤਕੁਤਾੜੀਆਂ  
ਨਿਕਲਦੀਆਂ ਸਨ ਤੇ ਦੰਦੀਆਂ ਮੂੰਹ ਵਿਚ ਵੜਨ ਦਾ ਨਾਂ  
ਨਹਾਂ ਸਨ ਲੈਂਦੀਆਂ। ਕਾਨੂੰਨ ਅਨੁਸਾਰ ਹੁਣ ਰਕਮ ਖਰੀ  
ਸੀ ਤੇ ਭਾ ਬੀ ਮਹਿੰਗਾ ਲਾ ਕੇ ਕੁਝ ਖੱਟਿਆ ਸੀ, ਦਿਲ  
ਵਿਚ ਕਹਿਣ ਲੱਗਾ ਅੱਜ ਮਹੂਰਤ ਬੀ ਚੰਗਾ ਸੀ, ਤੇ ਸ਼ਗਨ  
ਬੀ ਬੜਾ ਸ਼ੁਭ ਹੋਇਆ ਸੀ, ਘਰੋਂ ਨਿਕਲਦਿਆਂ ਹੀ ਮਹਿਰੀ  
ਪਾਣੀ ਦੀ ਗਾਗਰ ਲੈ ਕੇ ਮਿਲੀ ਸੀ, ਫਿਰ ਲਾਲੇ ਚੂਹੜੀ  
ਟੱਕਰੀ ਸੀ, ਫਿਰ ਕਾਲੇ ਕੁੱਤੇ ਦੇ ਦਰਸ਼ਨ ਹੋਏ। ਇਨ੍ਹਾਂ  
ਖਿਆਲਾਂ ਵਿਚ ਹੀ ਖੁਸ਼ੀ ਖੁਸ਼ੀ ਘਰ ਪੁੱਜਾ, ਘਰ ਵਾਲਿਆਂ  
ਬੀ ਸਾਰਾ ਹਾਲ ਸੁਣ ਕੇ ਵੱਧਾਈਆਂ ਦਿੱਤੀਆਂ।

## ਵਿਹਾੜੀ

ਮਿੱਤ੍ਰ ਨਾ ਮੁਲ ਕਿਸੇ ਦਾ ਲੋਭੀ,  
 ਭਾਵੈ ਛਿਡ ਦਾ ਜਾਇਆ  
 ਹਰ ਵੇਲੇ ਦਾਵਾਂ ਤੇ ਏਡੇ,  
 ਕੰਮ ਕਦੀ ਨ ਆਇਆ !  
 ਇਕ ਦਾਣਾ ਬੀਜੈਂ ਕੁਸੱਤੀਆਂ,  
 ਵਾਤ ਕਿਸੇ ਦਾ ਪਾਇਆ !  
 ਧੌਣੈ ਫੜ ਸੰਘ ਉਗਲ ਪਾ ਕੇ,  
 ਕਢਿਆ ਦੂਣ ਸਵਾਇਆ !  
 ਅਪਣੇ ਕੰਮ ਨੂੰ ਸੱਜਣ ਬਣ ਬਣ,  
 ਵਾਰੇ ਸਦਕੇ ਜਾਵਣ ।  
 ਗੋਲਾਂ ਠੰਡਾ ਕਰਕੇ ਅਪਣਾ,  
 ਉਤ ਵਲ ਝਾਤ ਨ ਪਾਵਣ ।

ਨਵਾਬ ਖਾਨ ਕੇ ਹਾੜੋਂ ਲਗ ਕੇ ਵਿਆਹ ਦੇ ਆਹਰ  
 ਲੱਗੇ ਹੋਏ ਸਨ, ਦਿਲ ਵਿਚ ਪੁਜ ਕੇ ਵਿਆਹ ਕਰਨ ਦਾ  
 ਖਿਆਲ ਸੀ । ਇਸ ਕੰਮ ਵਿਚ ਅਜੇਹੇ ਰੁੱਝ ਗਏ ਕਿ ਹਲ  
 ਫਾਲ ਗੋਡਣ ਬੀਜਣ ਦਾ ਕੁਝ ਤਾਂ ਅਵਸਰ ਨਾ ਮਿਲਿਆ ਤੇ  
 ਕੁਝ ਚੇਤਾ ਨਾ ਆਇਆ, ਇਸੇ ਵਾਸਤੇ ਸਾਵਣੀ ਉੱਕੀ ਹੀ  
 ਬੋੜੀ ਜੇਹੀ ਬੀਜੀ, ਤੇ ਜਿਹੜੀ ਗੋਡੀ ਵੀ ਉਹਦੀ ਵੀ ਕਦੀ  
 ਸੁਰਤ ਨਾ ਲਈ । ਕੁਝ ਡੰਗਰ ਉਜਾੜ ਗਏ, ਕੁਝ ਸੋਕੜੇ

ਪਾਰ ਲਈ, ਕੁਝ ਵਿਆਹ ਵਿਚ ਪੱਠੋਂ ਦੋਬੇ ਦੇ ਕੰਮ ਆ ਗਈ, ਜਿਹੜੀ ਵਧੀ, ਉਹ ਨਾ ਗੋਡੀ ਨਾ ਸੇਲੀ। ਟਾਂਡਾ ਟਾਂਡਾ ਤੇ ਮਾੜੀ ਮਾੜੀ ਰਹੀ, ਉਸ ਦੇ ਬੀ ਸਿਟੇ ਚਿੜੀਆਂ ਕਾਵਾਂ ਚੁੱਡ ਸੁਟੇ। ਪਿਛੇ ਖੈਰ ਸਲਾ ਰਹਿ ਗਈ, ਨੌਕਰ ਕਾਮੇ ਕੁਝ ਤਾਂ ਵਿਆਹ ਦੇ ਕੰਮ ਰਖੇ ਰਹੇ, ਤੇ ਕੁਝ ਆਖਣ ਵੇਖਣ ਵਾਲਾ ਹੈਸੀ ਕੋਈ ਨਾ, ਮਾਲ ਦਾ ਕੁਝ ਧਿਆਨ ਨਾ ਕੀਤਾ। ਡੰਗਰ ਸਾਰਾ ਦਿਨ ਭੁਖੇ ਤਿਹਾਏ ਖੜੋਤੇ ਰਹੇ, ਤਾਂ ਕਿਸੇ ਪ੍ਰਵਾਹ ਨਾ ਕੀਤੀ। ਜੇ ਧੁੱਪੇ ਸੜਦੇ ਰਹੇ ਤਾਂ ਕਿਸੇ ਢਾਵੇਂ ਨਹੀਂ ਬੱਧੇ, ਉੜਕ ਇਹ ਹਾਲ ਹੋਇਆ, ਕਿ ਢਾਈਆਂ ਸੈਆਂ ਦੇ ਬਲਦ ਬਹਿਕ ਗਏ ਤੇ ਘੜਾ ਘੜਾ ਦੁੱਪ ਦੇਣ ਵਾਲੀਆਂ ਮੱਝਾਂ, ਕੁਝ ਤਾਂ ਲੱਪਾਂ ਤੇ ਚੁਲਿਆਂ ਤੇ ਰਹਿ ਗਈਆਂ ਤੇ ਕੁਝ ਉੱਕਾ ਨਸ ਗਈਆਂ। ਕਈਆਂ ਦੇ ਜਾਏ ਮਰ ਗਏ, ਉਨ੍ਹਾਂ ਵਿਚੋਂ ਬੀ ਜਿਹੜੇ ਪਸੂ ਕਥ ਵਲ ਸਨ, ਉਹ ਦਾਜ ਵਿਚ ਦੇ ਛੋਡੇ, ਪਿਛ ਰਗਲਾਂ ਜੋਹੀਆਂ ਰਹਿ ਗਈਆਂ। ਆਉਂਦੀ ਹਾੜੀ ਵਾਸਤੇ ਕਿਸੇ ਵਤਰ ਨਾ ਦੱਬਿਆ ਤੇ ਪਿਛਲੀ ਹਾੜੀ ਦੇ ਦਾਣੇ ਵਿਆਹ ਵਿਚ ਲੁਗ ਲਗਾ ਗਏ, ਅਗੋਂ ਖਾਣ ਪੀਣ ਤੇ ਬੀ ਭੁਤੇ ਵਾਸਤੇ ਦਾਣਾ ਕੋਈ ਨਾ ਰਿਹਾ। ਕੁਝ ਦਿਨ ਤਾਂ ਵਿਆਹ ਦੇ ਵਧੇ ਆਟੇ ਕੋਟੇ ਨਾਲ ਬੀਤੇ, ਫਿਰ ਵਿਹਾੜੀ ਲੱਗ ਪਏ। ਦਸ ਬਾਰਾਂ ਜੀ ਘਰ ਦੇ, ਹੋਰ ਆਇਆ ਗਿਆ ਖਰਚ ਸੀ ਬੜਾ ਤਕੜਾ, ਨਿੱਤ ਹਟਵਾਣੀਆਂ ਤੇ ਸ਼ਾਹਾਂ ਦੀਆਂ ਮਿੰਨਤਾਂ ਕਰਨੀਆਂ ਪੈਣ, ਤਾਂ ਡੰਗ ਟਪੇ। ਅਗੋਂ

ਵਪਾਰੀਆਂ ਦੀ ਬੰਸ ਵਡੀ ਸਿਆਣੀ ਹੁੰਦੀ ਏ, ਅਵਲ ਤਾਂ ਬਿਨਾਂ ਬੰਧ ਰਖੇ ਹੁਦਾਰ ਦੇਂਦੀ ਹੀ ਨਹੀਂ। ਉਹ ਬੀ ਸੌ ਦਾ ਗਹਿਣਾ ਹੋਵੇ ਤਾਂ ਪੰਜਾਹ ਦੇਣਕੇ, ਤੇ ਜੇ ਬਿਨਾਂ ਬੰਧੋਂ ਕਰਜ ਦੇਣਕੇ ਤਾਂ ਉਹਨੂੰ ਦੇਣਕੇ ਜਿਸ ਕੋਲੋਂ ਹਰ ਵੇਲੇ ਵਸੂਲ ਹੋਣ ਦੀ ਉਮੈਦ ਹੋਵੇ। ਨਵਾਬ ਖਾਨ ਵਿਚਾਰੇ ਦੇ ਘਰ, ਨਾ ਤਾਂ ਅਜਿਹਾ ਕੋਈ ਜ਼ੇਵਰ ਰਹਿ ਗਿਆ ਸੀ, ਜਿਸ ਬਦਲੇ ਸੋ ਪੰਜਾਹ ਰੁਪਈਏ ਲੈਕੇ ਚਾਰ ਡੱਗ ਲੰਘਾਏ ਤੇ ਜ਼ਮੀਨ ਗਿਰਵੀ ਸ਼ਾਹੁਕਾਬ ਰਖਦੇ ਨਹੀਂ, ਕਿਉਂ ਜੁ ਬਹੁਤੇ ਉਹ ਗੈਰ-ਜ਼ਰਾਇਤ ਪੇਸ਼ਾ ਹਨ ਤੇ ਜਟਾਂ ਪਾਸੋਂ ਜ਼ਮੀਨ ਮੁਲ ਨਹੀਂ ਲੈ ਸਕਦੇ। ਬਿਨਾਂ ਬੰਧੋਂ ਕਰਜ ਦੇਣ ਤੇ ਕੀਕੁਰ ਦੇਣ ? ਘਰ ਵਿਚ ਕੋਈ ਚੀਜ਼ ਦਿਸਦੀ ਨਹੀਂ, ਅਗੇ ਹੁਦਾਰ ਨਾਲ ਸਿਰ ਦਾ ਵਾਲ ਵਾਲ ਨੁਕਿਆਂ ਹੋਇਆ ਏ, ਇਹਦ ਲੱਥਣ ਦੀ ਪੀਤ੍ਰੀਆਂ ਤੀਕ ਕੱਈ ਆਸ ਨਹੀਂ। ਸੋ ਘੁਮਾ ਸਾਰੀ ਭੌ ਏ ਇਸਦੇ ਵਿਚੋਂ ਬੀ ਅਧੀ ਬੰਜਰ ਏ, ਬਾਕੀ ਦੀ ਤਿੰਨ ਹਿੱਸੇ ਬਰਾਨੀ ਤੇ ਇਕ ਹਿੱਸਾ ਖੂਹ ਨਾਲ ਸਿੰਜਦੀ ਏ। ਇਸ ਵਿਚ ਸਾਉਣੀ ਦਾ ਕਿਤੇ ਨਾਮ ਨਿਸ਼ਾਨ ਨਹੀਂ ਤੇ ਬਿਨਾਂ ਵਤਰੋਂ ਹਾੜੀ ਦੀ ਲਈ ਆਸ ਨਹੀਂ। ਪਹਿਲੋਂ ਤਾਂ ਸ਼ਾਹ ਕੁਝ ਦਿਹਾੜੇ ਆਲੇ ਵੈਲੇ ਕਰਦੇ ਰਹੇ, ਫਿਰ ਕੇਰਾ ਜਬਾਬ ਦਿਤੇ ਨੇ, ਇਕ ਕੋਲੋਂ ਨਿਰਾਸ ਹੋ ਕੇ ਦੂਜੇ ਕੋਲ ਤੇ ਦੂਜੇ ਕੋਲੋਂ ਤੀਜੇ ਕੋਲ, ਏਸੇ ਤਰਾਂ ਸਾਰੇ ਸ਼ਾਹੁਕਾਰਾਂ ਦੇ ਬੂਹੇ ਠਕੋਰੇ ਪਰ ਕਿਧਰੋਂ ਜਵਾਂ ਦੀ ਪੜ੍ਹੇਪੀ ਬੀ ਮੁਅੱਸਰ ਨਾ ਹੋਈ। ਹੋਰ ਤਾਂ ਲੋੜਾਂ ਛਡ

ਵੀ ਸਕਦੀਆਂ ਨੇ ਪਰ ਛਿੱਡ ਸੱਖਣਾ ਰੱਖਣਾ ਅੰਖਾ । ਡਾਫੀ  
ਤੁਗੀ ਆਣ ਹੋਈ । ਜਿਹੜਾ ਅਗੇ ਕੋਈ ਛਲਾ ਮੁਰਕੀ ਹੈ  
ਸੀ, ਉਹ ਅਗੇ ਹੀ ਹਟਵਾਣੀਆਂ ਪਾਸ ਸੀ, ਓੜਕ ਢੰਗਰ  
ਵਛੇ ਤੇ ਨਜ਼ਰ ਟਿਕੀ । ਉਹ ਵਿਚਾਰੇ ਵੀ ਭੁੱਖਾਂ ਦੇ ਮਾਰਿ  
ਮੁਕੇ ਹੋਏ ਸਨ, ਉਨ੍ਹਾਂ ਦਾ ਭੀ ਗਾਹਕ ਕੋਈ ਨਾ ਬਣੇ, ਪਰ  
ਭੁੱਖ ਜਰਨੀ ਅੰਖੀ, ਸੌ ਦਾ ਦੱਸੀ ਤੇ ਪੰਜਾਹ ਦਾ ਪੰਜੀ ਸੁਣ  
ਕੇ ਚਾਰ ਦਿਹਾੜੇ ਕੱਟੇ ਤੇ ਫਿਰ ਹਥਲ ਹੋ ਬੈਠੇ । ਓੜਕ  
ਜ਼ਮੀਨ ਵੇਚਨ ਨੂੰ ਤਿਆਰ ਹੋ ਪਏ, ਪਰ ਆਖਦੇ ਹੁੰਦੇ ਨੇ:-

ਲੁੱਕੜ, ਕਾਂ, ਕੰਬੋ, ਕਬੀਲਾ ਪਾਲਦੇ ।

ਜੱਟ, ਮੈਂਹਾਂ, ਸੰਸਾਰ ਕਬੀਲਾ ਗਾਲਦੇ ।

ਸ਼ਰੀਕਾਂ ਰਲ ਕੇ ਮਤਾ ਪਕਾ ਲਿਆ, ਕਿ ਇਹ ਬੀ  
ਆਕਤਿਆ ਫਿਰਦਾ ਹੋਂਦਾ ਸੀ ਤੇ ਜ਼ਮੀਨ ਉੱਤੇ ਪੈਰ ਨਹੀਂ  
ਸੀ ਧਰਦਾ ਤੇ ਬੰਦਾ ਉਸ ਦੀ ਨਜ਼ਰ ਵਿਚ ਕੀੜੀ ਸੀ, ਹੁਣ  
ਵਾਹਵਾ ਕਾਬੂ ਆਇਆ ਏ । ਅੱਵਲ ਤੇ ਜ਼ਮੀਨ ਇਸ  
ਕੋਲੋਂ ਲਈ ਕੋਈ ਨਾ, ਜੇ ਲਈ ਤਾਂ ਭੋਹ ਦੇ ਭਾੜੇ ਲਈ ।  
ਇਹ ਵਿਚਾਰਾ ਤਿੰਨਾਂ ਚੌਹਾਂ ਮਨੁੱਖਾਂ ਪਾਸ ਭੱਜਾ ਥਕਾ ਤੇ ਜਣੋ  
ਖਣੇ ਦੇ ਤਰਲੇ ਕੀਤੇ, ਕਿ ਮੇਰੀ ਜ਼ਮੀਨ ਬੋੜੀ ਜਾਂ ਸਾਰੀ  
ਰਹਿਨ, ਜਾਂ ਬੈਲੈ ਲਵੈ ਪਰ ਹਰ ਕਿਸੇ ਕੰਨਾਂ ਉੱਤੇ ਹਥ  
ਪਰੇ, ਓੜਕ ਬੜਿਆਂ ਭਾਰਾਂ ਤੋਲਾਂ ਨਾਲ ਬਹਾਵਲ ਜ਼ਮੀਨ  
ਲੈਣ ਨੂੰ ਤਿਆਰ ਹੋਇਆ, ਪਰ ਸ਼ਰਤਾਂ ਇਹ ਪੇਸ਼ ਕੀਤੀਆਂ ।  
ਇਕ ਤਾਂ ਜ਼ਮੀਨ ਸਾਰੀ ਮੇਰੇ ਪਾਸ ਰਹਿਨ ਕਰ, ਖੂਹ ਦੀ

ਪੰਜਾਹ ਰੂਪਈਏ ਘੁਮਾਂ, ਬਰਾਨੀ ਝੀਹ ਰੂਪਏ ਘੁਮਾਂ  
 ਤੇ ਬੰਜਰ ਦਸ ਰੂਪਈਏ ਘੁਮਾਂ । ਦੂਜਾ ਇਹ ਕਿ ਦੱਸਾਂ  
 ਵਰਿਆਂ ਤੋਂ ਪਹਿਲੋਂ ਛੁਡਾ ਨਾ ਸਕੇਗਾ । ਤੀਜਾ ਇਹ, ਕਿ  
 ਜੇ ਤੂੰ ਪੰਦਰਾ ਸਾਲਾਂ ਤੀਕ ਨਾ ਛੁਡਾਏ, ਤਾਂ ਸਾਰੀ ਜ਼ਮੀਨ  
 ਏਸੇ ਰੂਪਈਏ ਵਿਚ ਬੈ ਸਮਝੀ ਜਾਏ । ਚੌਬਾ ਇਹ ਕਿ ਜੇ  
 ਸੁਫੇ ਦੀ ਮਿਆਦ ਦੇ ਅੰਦਰ ਅੰਦਰ ਇਸ ਜ਼ਮੀਨ ਦਾ ਕੋਈ  
 ਝਗੜਾ ਪੈ ਜਾਏ, ਤਾਂ ਮੁਕੱਦਮੇ ਦਾ ਸਾਰਾ ਖਰਚ ਤੇ ਮੇਰਾ  
 ਹਰਜਾਨਾ ਦੇਣਾ ਹੋਵੇਗਾ ।

## ਟੁੱਲ ਬਦਲੇ ਕੰਡਾ,

ਕੁੱਖਾ ਰਾਹੀਂ ਠੱਗਾਂ ਅਗੇ ਆਣ ਸਵਾਲੀ ਹੋਯਾ ।  
ਜ਼ਹਿਰ ਦਿੱਤਾ ਉਨ੍ਹਾਂ ਵਿਚ ਰੋਟੀ ਬੁਰਕੀ ਖਾਂਦਾ ਮੋਯਾ ।

ਮਰਦਾ ਕੀਹ ਨਹੀਂ ਕਰਦਾ ? ਨਵਾਬ ਖਾਨ ਨੇ ਕੌੜਾ  
ਘੁੱਟ ਭਰ ਕੇ ਇਹ ਸਾਰੀਆਂ ਸ਼ਰਤਾਂ ਮੰਨ ਲਈਆਂ ਤੇ  
ਰੱਹਿਨ ਨਾਮਾ ਲਿਖ ਕੇ ਦੇਣ ਨੂੰ ਤਿਆਰ ਹੋ ਪਿਆ । ਇਸ  
ਜੱਟ ਨੇ ਅਖਿਆ, ਕਿ ਤੇਰਾ ਫਾਇਦਾ ਏਸੇ ਵਿਚ ਏ  
ਕਿ ਕਿਸੇ ਬੰਦੇ ਖੁਦਾ ਦੇ ਅਗੇ ਧੂੰ ਨਾ ਕੱਢੀਂ । ਆਹ ਲੈ !  
ਰੁਪਈਏ ਸਾਈ ਦੇ, ਮੈਨੂੰ ਰਸੀਦ ਲਿਖ ਦੇਹ, ਜੋ ਸੌਦਾ ਪਕਾ  
ਹੋਇਆ ਤੇ ਮੈਨੂੰ ਪੰਦਰਾਂ ਦਿਨਾਂ ਦੀ ਮਹਲਤ ਦੇਹ, ਜੋ ਮੈਂ  
ਰੁਪਈਏ ਤਿਆਰ ਕਰ ਲਵਾਂ, ਫਿਰ ਤੈਬੋਂ ਅਸ਼ਟਾਮ ਲਿਖਾ  
ਲਾਂਗਾ । ਨਵਾਬ ਖਾਨ ਨੇ ਦਸ ਰੁਪਈਏ ਲੈ ਕੇ ਰਸੀਦ  
ਲਿਖ ਦਿਤੀ ਤੇ ਆਖਣ ਲੱਗਾ ਕਿ ਜੋ ਇਕਰਾਰ ਦੇ ਅੰਦਰ  
ਤਮਸਕ ਲਿਖਾ ਲਵੇਂ ਤਾਂ ਵਾਹ ਭਲਾ, ਨਹੀਂ ਤਾਂ ਮੈਨੂੰ ਹੋਰ  
ਬੇ ਸੌਦਾ ਕਰਨ ਦੀ ਮੁਆਹ ਏ । ਉੱਥੋਂ ਉੱਠਦਾ ਹੀ ਇਹ  
ਜੱਟ ਮਿਠੂ ਰਾਮ ਕੋਲੋ—ਜਿਹੜਾ ਪਿੰਡ ਦਾ ਸ਼ਾਹ ਸੀ—ਗਿਆ  
ਤੇ ਇਸ ਨੂੰ ਵਖਰੇ ਕਰਕੇ ਆਖਣ ਲੱਗਾ ।

ਬਹਾਵਲ—ਸ਼ਾਹ ! ਮੈਨੂੰ ਕੁਝ ਰੁਪਈਆਂ ਦੀ ਲੋੜ ਪੈ  
ਗਈ ਏ, ਹੋਰ ਸ਼ਾਹੁਕਾਰ ਮੈਨੂੰ ਐਡਾ ਪੇਟੇ ਵਾਲਾ ਕੋਈ  
ਨਜ਼ਰੀਂ ਨਹੀਂ ਪੈਂਦਾ, ਜਿਹੜਾ ਮੇਰਾ ਕੰਮ ਸਵਾਰੇ । ਤੁ

ਮਿਹਰਬਾਨੀ ਕਰਕੇ ਮੇਰਾ ਵੇਲਾ ਛੁੱਕ ।

ਮਿੱਠੂ ਰਾਮ-ਬਹਾਵਲਾ ! ਅਜ ਕਲ ਰੁਪਈਆਂ ਵਲੋਂ  
ਕੁਝ ਹੱਥ ਤੰਗੀ ਜਿਹਾ ਦੀ ਏ, ਤੇ ਤੈਨੂੰ ਕੀ ਲੋੜ ਪੈ ਗਈ ਏ ?

ਬਹਾਵਲ—ਮੈਂ ਕੁਝ ਜ਼ਮੀਨ ਲੈਣੀ ਏ ।

ਮਿੱਠੂ ਰਾਮ-ਕਿਤਨੇ ਦੀ ।

ਬਹਾਵਲ—ਕੋਈ ਢਾਈ ਹਜ਼ਾਰ ਦੀ ।

ਮਿੱਠੂ ਰਾਮ-ਰਾਮ ! ਇਤਨਾ ਰੁਪਈਆਂ ਮੇਰੇ  
ਕੋਲ ਕਿਸੋਂ ਆਇਆ ?

ਬਹਾਵਲ-ਸਾਹ ! ਤੂੰ ਤਾਂ ਪਹਿਲੀ ਸੱਟੇ ਹੀ ਬੱਲੇ  
ਲੱਗ ਗਿਆ ਏ । ਸਾਹਾਂ ਦਾ ਕੰਮ ਲੱਗ ਜਾਣਾ ਤੇ ਨਹੀਂ  
ਹੋਂਦਾ, ਮਰਦਾ ਤਾਂ ਨਹੀਂ, ਰੁਪਈਏ ਬਣਾ ਦੇਹ । ਮੈਂ ਕੋਈ  
ਮੰਦੀ ਸਾਮੀ ਤਾਂ ਨਹੀਂ । ਅੱਲਾ ਚਾਹੇ, ਤਾਂ ਝਬਦੇ ਹੀ ਲਾਹ  
ਛਡਾਂਗਾ ।

ਮਿੱਠੂ ਰਾਮ-ਨਹੀਂ ਚੌਪਰੀ ! ਐਵੇਂ ਝਠਾ ਲਾਰਾ ਲਾ  
ਕੇ ਤੈਨੂੰ ਖਰਾਬ ਪਿਆ ਕਰਾਂ, ਮੇਰੇ ਕੋਲ ਕੋਈ ਰੁਪਈਆਂ  
ਨਹੀਂ, ਮੇਰੀ ਹੀਖੀ ਨਾ ਰੱਖੀਂ, ਜਿਥੋਂ ਆਪਣਾ ਕੰਮ  
ਨਿਕਲਦਾ ਏ ਕੱਢ ਲੈ । ‘ਸਖੀ ਨਾਲੋਂ ਸੂਮ ਭਲਾ, ਜਿਹੜਾ  
ਤੁਰਤ ਦੇ ਜਵਾਬ’ ।

ਬਹਾਵਲ ਜਵਾਬ ਲੈ ਟੁਰ ਕਿਆ, ਤੇ ਪਿਛੋਂ ਮਿੱਠੂ  
ਰਾਮ ਹੱਟੀ ਉੱਤੇ ਬਹਿ ਕੇ ਸੋਚਣ ਲੱਗਾ ਕਿ ਇਸ ਤ੍ਰੈਕੜ੍ਹ  
ਵਿਚ ਕਿਹੜਾ ਜੱਟ ਏ, ਜਿਹੜਾ ਇਕੋ ਵੇਰ ਢਾਈ ਹਜ਼ਾਰ

ਦੀ ਜ਼ਮੀਨ ਵੇਚਣ ਲਗਾ ਏ, ਐਡਾ ਲੋੜਵੰਦਾ ਏਸ ਮਾਲ-  
ਗੁਜ਼ਾਰ ਵਿਚ ਤੇ ਕੋਈ ਨਹੀਂ। ਓੜਕ ਭੰਵੈਡ ਕਰਦਿਆਂ  
ਕਰਦਿਆਂ ਉਸਨੂੰ ਭੁੱਸ ਪਿਆ, ਕਿ ਭਾਵੇਂ ਤਾਂ ਨਵਾਬ ਖਾਨ॥  
ਹੀ ਜ਼ਮੀਨ ਵੇਚਣ ਲਗਾ ਹੋਵੇ! ਜੇਕਰ ਏਸ ਭੂਈ ਭਾਂਡਾ  
ਵੇਚ ਛਡਿਆ, ਤਾਂ ਮੈਂ ਪੰਜ ਹਜ਼ਾਰ ਕਿਥੋਂ ਲਾਂਗਾ? ਤਦ  
ਇਹ ਸੋਚਦਿਆਂ ਸੋਚਦਿਆਂ ਇਹਨੂੰ ਪੱਕ ਹੋ ਗਿਆ, ਕਿ ਹੋਰ  
ਤਾਂ ਕੋਈ ਪੋਟਾ ਜ਼ਮੀਨ ਵੇਚਣ ਦਾ ਨਾਮ ਨਹੀਂ ਲੈਂਦਾ।  
ਹੋਵੇ ਨਾ ਹੋਵੇ ਇਹ ਨਵਾਬ ਖਾਨ ਕੋਲੋਂ ਜ਼ਮੀਨ ਲਉਂਦਾ ਏ, ਤਾਂ  
ਡਾਢਾ ਯਰਕਿਆ, ਝਟ ਪਟ ਹੱਟੀ ਨੂੰ ਜੰਦਾ ਮਰ ਕੇ ਬਹਾ-  
ਵਲ ਦੇ ਖੂਹ ਉਤੇ ਗਿਆ ਅਤੇ ਉਸਨੂੰ ਵਖਰਾ ਕਰਕੇ  
ਆਖਣ ਲਗਾ।

ਮਿੱਠੂ ਰਾਮ--ਬਹਾਵਲ! ਭਾਈ! ਤੂ ਟੁਰ ਆਯਾ  
ਏ ਤੇ ਮੈਨੂੰ ਪਿਛੋਂ ਧਿਆਨ ਆਇਆ ਏ, ਕਿ ਬਹਾਵਲ  
ਬੜੀ ਆਸ ਕਰਕੇ ਆਇਆ ਸੀ, ਪਰ ਮੈਂ ਉਹਨੂੰ ਸੁਕਾ  
ਜਵਾਬ ਦੇ ਛਡਿਆ। ਭਾਈ! ਮੈਨੂੰ ਬੜਾ ਅਫਸੋਸ ਲਗਾ  
ਤੇ ਮੈਂ ਉਚੇਚੇ ਹੱਟੀ ਮਾਰ ਕੇ ਆਇਆ ਹਾਂ। ਵੇਖੋਂ ਨਾਂ,  
ਨਰਾਜਨਾ ਹੋਵੀਂ, ਤੈਨੂੰ ਪਤਾ ਏ, ਕਿ ਵਿਆਹੀ ਵਾਲਿਆ  
ਐਤਕੀ ਰੁਪਈਏ ਲੈਣ ਦੀ ਕੋਈ ਧੁਰ ਧਰ ਨਹੀਂ ਛੱਡੀ।  
ਲੋਕ ਤਾਂ ਆਖਦੇ ਨੇ ਮਿੱਠੂ ਰਾਮ ਬੜਾ ਸ਼ਾਹ ਏ, ਪਰ ਮੈਨੂੰ  
ਤਾਂ ਆਪਣੇ ਘਰ ਦਾ ਹਾਲ ਮਲੂਮ ਏ ਨਾ। ਇਸ ਵੇਲੇ  
ਮੇਰਾ ਹਥ ਡਾਢਾ ਤੰਗ ਏ, ਜਿਤਨਾ ਤੂ ਆਖਦਾ ਏਂ ਉਤਨਾ

ਰੁਪਈਆ ਬਣਨਾ ਤੇ ਬੜਾ ਅੰਖਾ ਦੇ ਪਰ ਰੁਪਈਆ ਪੰਜ ਕਿਸੇ ਮਰਜ਼ੀ ਕੇ ਮੈਂ ਤੈਨੂੰ ਬਣਾ ਦਿਆਂਗਾ, ਭਾਵੇਂ ਸੈਨੂੰ ਕਿਧੋਂ ਵਿਕਣਾ ਪਏ । ਹਾਲੌਂ ਇਤਨੇ ਦੀ ਜਮੀਨ ਲੈ ਲੈ ਤੇ ਬਾਕੀ ਕਰਾਰ ਮਦਾਰ ਕਰਕੇ ਲਮਕਾ ਛੱਡੋ । ਜਿਸ ਵੇਲੇ ਹਥ ਪਵੇਗਾ, ਹੋਰ ਬੀ ਤੈਨੂੰ ਦਿਆਂਗਾ, ਤੇ ਜੇਕਰ ਜਮੀਨ ਵੇਚਣ ਵਾਲੇ ਨੇ ਕਿਸੇ ਸ਼ਾਹ ਦਾ ਕਰਜ਼ ਦੇਣਾ ਏਂ ਤਾਂ ਸਾਰਾ ਰੁਪਈਆ ਮੈਂ ਆਪਣੇ ਪੇਟੇ ਪਾਕੇ ਲਿਖ ਦਿਆਂਗਾ । ਫੇਰ ਉਹ ਜਾਣੇ ਤੇ ਮੈਂ ਜਾਣਾ, ਤੇ ਆਪਣੀ ਰਜਿਸਟਰੀ ਕਰਾਣ ਵਾਲਾ ਬਣ । ਮੈਂ ਅਗੇ ਤੈਸੋਂ ਪੁਛਿਆ ਸੀ, ਤੂੰ ਕਿਥੋਂ ਜਮੀਨ ਲੈਣੀ ਏਂ ਤੇ ਕਿਸ ਕੋਲੋਂ ਲੈਣੀ ਏ ? ਪਰ ਤੂੰ ਕੰਨਾਂ ਵਿਚ ਮਾਰ ਛੱਡੀ ਸੀ । ਜੇ ਤੂੰ ਗੱਲ ਖੋਲ੍ਹੇ ਤਾਂ ਮੈਂ ਤੈਨੂੰ ਰੁਪਈਆਂ ਦਾ ਕੋਈ ਪ੍ਰਬੰਧ ਬੀ ਕਰ ਦਿਆਂ ।

ਬਹਾਵਲ—ਸ਼ਾਹ ! ਤੇਰੇ ਉਤੇ ਇਹ ਉਮੈਦ ਤਾਂ ਨਹੀਂ ਸੀ, ਜੋ ਅਦਿਹਾ ਕੇਰਾ ਜਵਾਬ ਦੇ ਛੱਡੇਂਗਾ ਪਰ ਤੇਰੀ ਮਰਜ਼ੀ ਮੈਂ ਤਾਂ ਡੂੰਗਰਾਂ ਨੂੰ ਪੱਠੇ ਪਾ ਕੇ ਰਾਧ ਸ਼ਾਹ ਕੋਲ ਚੱਲਿਆ ਸਾਂ ਤੇ ਮੈਨੂੰ ਪੱਕੀ ਉਮੈਦ ਸੀ ਉਹ ਤੇਰੇ ਹਾਰ ਭੈੜਾ ਪੈਕੇ ਅਜੇਹਾ ਕੇਰਾ ਜਵਾਬ ਨਹੀਂ ਦੇਵੇਗਾ । ਹੁਣ ਤੂੰ ਆਇਆ ਏਂ, ਤਾਂ ਖੱਚਕਾਂ ਵਾਲੀਆਂ ਗਲਾਂ ਨਾ ਕਰ, ਜਾਂ ਤਾਂ ਸਿੱਧੀ ਤਰਾਂ ਸਿਰ ਡਾਹ ਕੇ ਭਾਰ ਚੁੱਕ ਲੈ ਖਾਂ ਨਹੀਂ ਤਾਂ ਜਵਾਬ ਤਾਂ ਤੂੰ ਅੰਗੇ ਹੀ ਦੇ ਛੱਡਿਆ ਹੋਇਆ ਏ ।

ਮਿਠੂ ਰਾਮ—ਭੈੜਿਆ ! ਕੀ ਰੁੱਠ ਉਲਾਹਮੇ ਦੇਣ

ਲੱਗ ਪਿਆ ਏ? ਜਿਹੜਾ ਟੁਰ ਕੇ ਆ ਜਾਏ, ਉਸ ਨਾਲ  
ਅਜੇਹੀਆਂ ਕਮਰੁੱਠ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ।  
ਮੈਂ ਤਾਂ ਤੈਨੂੰ ਆਖਿਆ ਏ, ਮੈਂ ਜਿਤਨੇ ਜੋਗਾ ਹਾਂ, ਉਤਨਾ  
ਕਰਨ ਨੂੰ ਹਾਜ਼ਰ ਹਾਂ। ਮੇਰੇ ਹਾਲ ਵਲੋਂ ਬੀ ਵੇਖਨਾਂ, ਨਿਰੀ  
ਧੱਕਾ ਸ਼ਾਹੀ ਹੀ ਨਾ ਕਰਦਾ ਜਾਹ। ਮੈਂ ਤਾਂ ਏਥੋਂ ਤੀਕ ਬੀ  
ਤਿਆਰ ਹਾਂ, ਕਿ ਜਿਸ ਨੂੰ ਤੁੰ ਰੁਪਈਏ ਦੇਣੇ ਨੇ, ਉਸ ਦਾ  
ਕਰਜ ਮੈਂ ਆਪਣੇ ਸਿਰ ਤੇ ਲੈਂਦਾ ਹਾਂ, ਤੁੰ ਰਜਿਸਟਰੀ  
ਕਰਵਾਣ ਵਾਲਾ ਬਣ, ਦਸ ਏਸਤੋਂ ਵਧ ਮੈਂ ਹੋਰ ਕੀ ਆਖਾਂ?

ਬਹਾਵਲ—ਮਿੱਠੂ ਰਾਮਾ! ਭਾਈ, ਗੱਲ ਖਰੀ ਖਰੀ  
ਚੰਗੀ ਹੁੰਦੀ ਏ। ਮੈਨੂੰ ਤਾਂ ਚਾਹੀਦੇ ਨੇ ਰੁਪਈਏ ਰੈਕ, ਰੋਕਾਂ  
ਤੋਂ ਬਿਨਾ ਮੇਰਾ ਕੰਮ ਨਹੀਂ ਚੱਲਦਾ। ਜੇ ਦੇਣੇ ਨੀ, ਤਾਂ  
ਸਿਧੀ ਤਰਾਂ ਦੇਹ, ਨਹੀਂ ਤਾਂ ਮੈਂ ਕਿਧਰੇ ਹੋਰ ਦੇ ਟੱਕਰ  
ਮਾਰਣ ਵਾਲਾ ਬਣਾਂ।

ਮਿੱਠੂ ਰਾਮ—ਭਾਈ! ਤੁੰ ਬੜੀਆਂ ਡਾਢੀਆਂ ਗਲਾਂ  
ਕਰਦਾ ਏ, ਮੈਨੂੰ ਸਮਝ ਨਹੀਂ ਆਉਂਦੀ, ਉਹ ਅਜੇਹਾ  
ਕਿਹੜਾ ਜਣਾ ਏ, ਜਿਸ ਨੂੰ ਫਾਈ ਹਜਾਰ ਝੋਲੀ ਪਵਾਏ  
ਬਿਨਾ ਰੋਟੀ ਨਹੀਂ ਪਚਦੀ। ਤੁੰ ਦੱਸਦਾ ਕਿਉਂ ਨਹੀਂ, ਉਹ  
ਕਿਹੜਾ ਏ ਐਡਾ ਸ਼ਾਕੀਨ?

ਬਹਾਵਲ—ਤੁੰ ਪੁਛ ਕੇ ਕੀ ਲੈਣਾ ਏ, ਭਾਵੇਂ ਕਾਲਾ  
ਚੋਰ ਹੋਵੇ, ਤੈਨੂੰ ਕੀ?

ਮਿੱਠੂ ਰਾਮ—ਵੇਖਾਂ ਮੈਥੋਂ ਵਲੂੰਜੇ ਕਰਦਾ ਏ, ਭਲਾ

ਦਾਈਆਂ ਕੋਲੋਂ ਪੇਟ ਗੁੱਸੇ ਰਹਿੰਦੇ ਨੇ । ਤੂ ਜਾਤਾ ਏ, ਮੈਂ ਪਤਾ ਨਹੀਂ, ਤੂ ਜ਼ਮੀਨ ਲੈਣੀ ਏ ਨਵਾਬ ਖਾਨ ਕੋਲੋਂ ਹੋਰ ਤਾਂ ਇਸ ਸਾਰੇ ਇਲਾਕੇ ਵਿਚ ਕੋਈ ਜ਼ਮੀਨ ਵੇਚਣ ਦਾ ਨਾਂ ਨਹੀਂ ਲੈਂਦਾ ਹੱਥੋਂ ਲੈਣ ਨੂੰ ਫਿਰਦੇ ਨੇ ।

ਬਹਾਵਲ—ਓ ! ਜਾ ਓ ਜਾ ! ਆ ਗਿਆ ਏ ਵੱਡਾ ਲਾਲ ਬੁਝੁੱਕੜ, ਤੇਰੇ ਮਨ ਵਿਚ ਨਵਾਬ ਖਾਨ ਵਸਦਾ ਏ ਤੇ ਸਾਨੂੰ ਤਾਂ ਜੁੱਤੀ ਨਾਲ ਭੈ ਯਾਦ ਨਹੀਂ । ਨਵਾਬ ਖਾਨ ਕੋਲੋਂ ਤੂ ਕਿਸੇ ਨੂੰ ਜ਼ਮੀਨ ਲੈਣ ਦੇਂਦਾ ਏਂ । ਇੰਦ੍ਹ ਆਖ ਖਾਂ ਜੋ ਜ਼ਮੀਨ ਲੈਣੀ ਆ, ਤਾਂ ਹੋਰ ਥੋਂ ਨਾ ਲੈ ਨਵਾਬ ਕੋਲੋਂ ਲੈ, ਬੜਾ ਢੰਗੀ ਏਂ, ਆਪਣੇ ਹੀ ਫਿਡ ਤੇ ਹਥ ਫੇਰਦਾ ਏਂ । ਤੇਰਾ ਤਾਂ ਇਹ ਮਤਲਬ ਏ ਮੇਰਾ ਲਹਿਣਾ ਆ ਜਾਏ, ਹੋਰ ਕੋਈ ਭਾਵੇਂ ਢੋਠੇ ਖੁਹ ਵਿਚ ਜਾ ਪਵੇ ।

ਮਿੱਠੂ ਰਾਮ—ਜੇ ਮੇਰਾ ਲਹਿਣਾ ਆ ਜਾਏ, ਤਾਂ ਤੀਨੂੰ ਕੋਈ ਦੁਖ ਏ ?

ਬਹਾਵਲ—ਤੋਬਾ ! ਮੈਂਨੂੰ ਦੁਖ ਕਾਸ ਨੂੰ ਹੋਣਾ ਏ ? ਤੂ ਉਸ ਕੋਲੋਂ ਨਾਹੱਕ ਤਾਂ ਲੈਣਾ ਬੀ ਨਹੀਂ ਨਾ, ਆਪਣਾ ਦਿਤਾ ਜਮ ਜਮ ਲੈ, ਸਾਨੂੰ ਠੰਢ ਏ ।

ਮਿੱਠੂ ਰਾਮ—ਮੇਰਾ ਇਹ ਮਤਲਬ ਏ, ਜੇ ਤੀਨੀ ਜ਼ਮੀਨ ਨਵਾਬ ਖਾਨ ਕੋਲੋਂ ਲੈਣੀ ਏ, ਤਾਂ ਮੇਰੀ ਰਾਹੀਂ ਲਈ ਇਕ ਤਾਂ ਮੇਰਾ ਲਹਿਣਾ ਆ ਜਾਏਗਾ, ਦੂਜਾ ਮੈਂ ਤੀਨੀ ਰਿਆਇਤ ਕਰ ਦਿਆਂਗਾ, ਤੀਜਾ ਰੁਪਈਆਂ ਲਈ ਕਿਸੇ ਦੀ

ਮਿੰਨਤ ਖੁਸ਼ਾਮਦ ਨਾ ਕਰਨੀ ਪਵੇਗੀ, ਅੰਦਰ ਬਹਿ ਕੇ  
ਸਾਰੇ ਕੰਮ ਪੜਦੇ ਨਾਲ ਹੋ ਜਾਣਗੇ ।

ਬਹਾਵਲ—ਭੁਲਾ ਮੇਰਾ ਕੰਮ ਤਾਂ ਕਰ ਖਾਂ, ਛੇਰ ਤੇਰਾ  
ਕੰਮ ਵੀ ਕਰ ਲਾਂਗੇ ।

ਮਿੱਠੂ ਰਾਮ—ਬਹਾਵਲਾ ! ਉਚਲੀਆਂ ਪਰਲੀਆਂ  
ਤਾਂ ਹੁਣ ਜਾਣ ਦੇ ਖਾਂ । ਜਮੀਨ ਤਾਂ ਤੂੰ ਲੈਣੀ ਏ ਨਵਾਬ ਖਾਨ  
ਕੋਲੋਂ ਤੇ ਲੈਣ ਲੱਗਾ ਏਂ, ਫਿਰ ਸਿਧੀ ਨੀਯਤ ਨਾਲ ਲੈ, ਮੈਂ  
ਚੋਰੀ ਕਿਉਂ ਲੈਂਦਾ ਏਂ ? ਅੱਲਾ ਅੱਲਾ ਤੇ ਖੈਰ ਸੌਲਾ ।

ਬਹਾਵਲ—ਤੂੰ ਬੜਾ ਦਾਈ ਏਂ ਤੂੰ ਪਿਕਾਣੇ ਨਵਾਬ  
ਵਾਲੀ ਜ਼ਮੀਨ ਮੇਰੇ ਗਲ ਮੜ੍ਹਦਾ ਏਂ । ਇਕ ਤਾਂ ਉਹ ਕੁਂ  
ਮਰੇੜੀ ਏ, ਦੂਜਾ ਤੂੰ ਆਪਣਾ ਕੰਮ ਕੱਢ ਲੈਣਾ ਏਂ ਤਾਂ ਮੇਰੇ  
ਸਿਰ ਤੇ ਵਹੀਆਂ ਲੈ ਕੇ ਸਵਾਰ ਹੋ ਜਾਣਾ ਏਂ ! ਇਸ  
ਜ਼ਮੀਨ ਦੀ ਸਾਰੀ ਪੈਦਾਵਾਰ ਦੇ ਕੇ ਤੇਰਾ ਤਾਂ ਵਿਆਜ ਬੀ  
ਨਹੀਂ ਪੂਰਾ ਹੋਣਾ, ਤੇ ਨਾਲੇ ਤੈਨੂੰ ਖਬਰ ਬੀ ਹੈ, ਤੂੰ ਤਾਂ  
ਆਪਣੀ ਥਾਂ ਤੇ ਵੇਤਰਾਂ ਕਰਦਾ ਫਿਰਦਾ ਏਂ, ਇਨ੍ਹਾਂ ਲੋਕਾਂ  
ਵਿਚੋਂ ਤੇ ਨਵਾਬ ਖਾਨ ਕੋਲੋਂ ਕੋਈ ਜ਼ਮੀਨ ਨਹੀਂ ਲੈਂਦਾ,  
ਉਹ ਜਣੇ ਖਣ੍ਹੀਂ ਆਖ ਬੈਠਾ ਏ, ਕਿਸੇ ਹਾਂ ਨਹੀਂ ਕੀਤੀ ।  
ਨਵਾਬ ਖਾਨ ਹੋਰੀ ਤਿੱਤਰ ਹੋਣ ਨੂੰ ਫਿਰਦੇ ਨੇ, ਤੇ ਉਨ੍ਹਾਂ  
ਜ਼ਮੀਨ ਅਜੇਹੀ ਚੁਪੈ ਚੁਪਾਤਿਆਂ ਕਿਸੇ ਨੂੰ ਦੇਣੀ ਏਂ, ਜੋ  
ਕਿਸੇ ਨੂੰ ਪਤਾ ਬੀ ਨਾ ਲੱਗੇ, ਅਗਲਿਆਂ ਨੇ ਰੁਪਏ ਕੰਨੀ  
ਬੰਨ੍ਹਣੇ ਨੇ ਤੇ ਰਾਤੇ ਰਾਤ ਚੰਨ ਚੜ੍ਹ ਜਾਣਾ ਏ । ਫਜਰੀ ਵੇਲੇ

ਜਦੋਂ ਮਿੱਠੂ ਰਾਮ ਨੂੰ ਪਤਾ ਲੱਗਾ, ਇਸ ਇਕੋ ਹਾਉਕਾ ਲੈ  
ਕੇ ਲੰਮਿਆਂ ਪੈ ਜਾਣਾ ਏ ਅਤੇ ਪਿਛਲਿਆਂ ਨੂੰ ਦੂਹਰਾ  
ਸਿਆਪਾ ਪੈ ਜਾਣਾ ਏ ।

ਮਿੱਠੂ ਰਾਮ ਨੂੰ ਭੁੱਸ ਤਾਂ ਅਗੇ ਵੀ ਪਿਆ ਹੋਇਆ  
ਸੀ, ਇਹ ਗਲ ਸੁਣ ਕੇ ਉਹਦਾ ਰੰਗ ਪੀਲਾ ਹੋ ਗਿਆ ਤੇ  
ਉਸ ਦਾ ਮੂੰਹ ਅੱਡਿਆ ਰਹਿ ਗਿਆ ਤੇ ਆਖਣ ਲੱਗਾ:-

ਮਿੱਠੂ ਰਾਮ—ਹੈ! ਭਾਈ ਤੈਨੂੰ ਰੱਬ ਦੀ ਸਹੂੰ, ਸੱਚ  
ਦੱਸੀਂ, ਤੈਨੂੰ ਕਿਥੋਂ ਪਤਾ ਲੱਗਾ ਏ?

ਬਹਾਵਲ—ਖਦਾ ਦਾ ਨਾਮ ਏ! ਮੇਰੇ ਗਲ ਕੋਈ  
ਭੁੰਡੀ ਨਾ ਪੁਆਈ, ਮੈਂ ਤਾਂ ਐਵੇਂ ਹੱਸਦਾ ਪਿਆ ਹਾਂ। ਤੈਨੂੰ  
ਪਤਾ ਏ, ਸਾਡੀ ਤੇ ਨਵਾਬ ਖਾਨ ਦੀ ਆਪੇ ਵਿਚ ਬੇਲ  
ਚਾਲ ਬੀਨਹੀਂ। ਮੈਂ ਕੋਈ ਉਸਦਾ ਸਲਾਹਕਾਰ ਤਾਂ ਨਹੀਂ,  
ਨਾਂ ਮੈਂ ਉਵੇਂ ਆਖਿਆ ਏ, ਇਸ ਦੇ ਸਿਰ ਤੇ ਹੋ ਗਈਆਂ ਨੇ  
ਕਰਜ਼ ਦੀਆਂ ਪੰਡਾਂ। ਜਾਇਦਾਦ ਹੈ ਕੋਈ ਨਹੀਂ, ਐਸੇ  
ਵੇਲੇ ਭੁੱਖ ਉਸ ਨੂੰ ਗਲ ਗਲ ਆਈ ਹੋਈ ਏ, ਤੇ ਪਾਸਾ  
ਕੋਈ ਝੱਲਦਾ ਨਹੀਂ। ਚੌਹਾਂ ਕੁੰਟਾਂ ਵਿਚ ਭਜ ਬੱਕਾ ਏ, ਇਸ  
ਦੀ ਜਮੀਨ ਲੈਣ ਨੂੰ ਕੋਈ ਕੰਨਾ ਨਹੀਂ ਧਰਦਾ। ਓੜਕ  
ਇਸ ਆਪਣੇ ਗੁਜਾਰੇ ਵਾਸਤੇ ਟੱਕਰ ਮਾਰਨੀ ਹੀ ਏ ਨਾ।  
ਜਦੋਂ ਬੀ ਉਸ ਨੂੰ ਕੋਈ ਗਾਹਕ ਮਿਲਿਆ ਤੇ ਜਿਥੇ  
ਮਿਲਿਆ, ਇਸ ਚੁਪ ਚੁਪਾਤਿਆਂ ਭੈਂ ਦੇਛਡਣੀ ਏ। ਆ ਜਾ  
ਕੇ ਸ਼ਾਹ ਤਾਂ ਇਸਦਾ ਹੈਂ ਨਾ ਤੂੰ ਹੀ। ਹੋਰ ਤਾਂ ਕਿਸੇ ਦਾ ਕੁਝ

ਜਾਣਾ ਨਹੀਂ, ਤੈਨੂੰ ਠੂਠਾ ਜ਼ਰੂਰ ਮਿਲੇਗਾ ।

ਮਿਠੂ ਰਾਮ - (ਡਾਢਾ ਘਾਬਰ ਕੇ) ਆਖਿਆ ਤਾਂ ਠੀਕ ਈ ਤੇ ਮਲੂਮ ਹੋਂਦਾ ਏ ਇਸ ਰੱਚਤ ਨੇ ਕਰਨਾ ਬੀ ਦਿੰਦਾ ਹੀ ਏ । ਜੇ ਇਹ ਗਲ ਹੋਈ, ਤਾਂ ਮੈਂ ਤਾਂ ਉੱਜੜ ਜਾਂਗਾ । ਰੱਬ ਦਾ ਨਾਮ ਮੰਨ, ਜ਼ਮੀਨ ਜਿਥੇ ਲੈਣ ਲਗਾ ਏ, ਉਥੋਂ ਨਾ ਲੈ, ਏਸੇ ਘੰਡ ਕੋਲੋਂ ਲੈ, ਤੇ ਜਿਹੜੀ ਰਿਆਇਤ ਮੈਨੂੰ ਆਖੇਂਗਾ, ਮੈਂ ਕਰ ਦਿਆਂਗਾ । ਇਸ ਗੱਲ ਵਿਚ ਮੇਰਾ ਤੇਰਾ ਰੱਬ ਜਾਮਨ ।

ਬਹਾਵਲ - (ਹਸ ਕੇ) ਅੜਿਆ ! ਮੇਰੇ ਗਲ ਇਸ ਰਿਸਕ-ਫਾਹੀ ਨੂੰ ਨਾ ਪਾ । ਮੈਂ ਜਿਥੋਂ ਲੈਣ ਲਗਾ ਹਾਂ ਲੈਣ ਦੇਹ । ਤੇ ਰੁਪਈਏ ਮੈਨੂੰ ਦੇ, ਆਨਾ ਰੁਪਈਆ ਮਲਤਾਨਾ ਬੀ ਲੈ ਤੇ ਦੋ ਰੁਪਏ ਸੈਂਕੜਾ ਵਿਆਜ ਬੀ ਲਿਖਾ ਲੈ ।

ਮਿਠੂ ਰਾਮ - ਭਾਈ ! ਚੰਗਾ ਬਣ ਤੇ ਮੇਰੇ ਆਖੇ ਲੱਗ । ਮੈਂ ਤੈਨੂੰ ਜ਼ਮੀਨ ਵੀ ਸਵੱਲੀ ਲੈ ਦਿਆਂਗਾ ਤੇ ਵਿਆਜ ਵਟੇ ਦੀ ਬੀ ਰਿਆਇਤ ਕਰਾਂਗਾ । ਮੈਨੂੰ ਤੇਰੀ ਰਾਹੀਂ ਕੁਝ ਲੱਭ ਜਾਏ ਤਾਂ ਤੇਰਾ ਕੀ ਹਰਜ਼ ਏ ?

ਬਹਾਵਲ - ਯਾਰ ! ਇਕ ਤਾਂ ਤੂੰ ਆਪਣੇ ਮਤਲਬ ਨੂੰ ਇਸ ਵੇਲੇ ਮਾਮਾ ਚਾਚਾ ਪਿਆ ਕਰਦਾ ਏਂ, ਆਪਣਾ ਵੇਲਾ ਟਪਾ ਕੇ ਛੇਰ ਨੂੰ ਛੇਜੇ ਕੱਢ ਬਹਿਣਾ ਏ । ਦੂਜਾ ਇਹ ਕਿ ਨਵਾਬ ਖਾਨ ਕੁਖੜੀ ਮਰਦਿਆਂ ਵੇਚਣੀ ਏ । ਜੇ ਜ਼ਮੀਨ ਤੂੰ ਕਰਜ ਵਿਚ ਲੈ ਲਈ ਤੇ ਉਸ ਦੀ ਕੁਖ ਨਾ ਨਿਕਲੀ, ਤਾਂ

ਉਹ ਕਦੋਂ ਦੇਣ ਲਗਾ ਏ ? ਹਾਂ ਇਕ ਗਲ ਹੈ, ਜੇ ਉਸ  
ਨਾਲ ਚਾਲ ਖੇਡੀਏ, ਤਾਂ ਤੇਰਾ ਲਹਿਣਾ ਆ ਜਾਂਦਾ ਏ ।

● ਮਿਠੂ ਰਾਮ-ਭਾਈ ! ਜੇ ਤੁੰ ਮੇਰੇ ਲਹਿਣੇ ਵਿਚ  
ਜਮੀਨ ਦਾ ਮੁੱਲ ਲੈ ਦੇਵੇ, ਤਾਂ ਲਾਲੇ ਦੀ ਸਹੂ, ਮੈਂ ਤੈਨੂੰ  
ਜੇ ਰਿਆਇਤ ਆਖੋਗਾ, ਕਰ ਦਿਆਂਗਾ ।

● ਬਹਾਵਲ-( ਹਸਕੇ ) ਹੱਛਾ, ਗਲ ਕਰ । ਕੀ  
ਰਿਆਇਤ ਕਰੋਗਾ ?

● ਮਿਠੂ ਰਾਮ--ਤੈਨੂੰ ਵਿਆਜ ਵਿਚੋਂ ਦੋ ਸੌ ਰੁਪਈਆ  
ਛਡ ਦਿਆਂਗਾ ।

● ਬਹਾਵਲ-ਬੱਲੇ ! ਬੱਲੇ ! ਬੜੀ ਰਿਆਇਤ ਕੀਤੀ  
ਆ । ਸ਼ਾਹ ਜੀ, ਇਨ੍ਹਾਂ ਰਿਆਇਤਾਂ ਨਾਲ ਕੁਝ ਨਹੀਂ  
ਬਣਦਾ, ਜਦੋਂ ਨਵਾਬ ਖਾਨ ਹੋਰਾਂ ਕੰਡ ਵਿਖਾਈ ਤਾਂ ਨਾਲੇ  
ਤੁਸਾਂ ਤਰਲੇ ਕਢਣੇ ਨੇ ਤੇ ਨਾਲੇ ਆਖਣਾ ਏ, ਮੈਨੂੰ ਕੋਈ  
ਇਕ ਹਜ਼ਾਰ ਰੁਪਯਾ ਹੀ ਲੈ ਦੇਵੇ, ਤਾਂ ਮੈਂ ਉਹਦੀ ਕੀਤੀ  
ਕਦੀ ਨਹੀਂ ਲਾਹ ਸਕਾਂਗਾ । ਆਖਦੇ ਹੋਏ ਨੇ “ਗਿਆ  
ਮਾਲ ਜੇ ਖਾਧਾ ਨੰਗਾਂ” । ਹੁਣ ਉਹ ਹੈ ਨੰਅ ਤੇ ਤੈਨੂੰ  
ਪੰਜ ਹਜ਼ਾਰ ਵਿਚੋਂ ਪੰਜ ਸੌ ਭੀ ਨਹੀਂ ਲੱਭਣਾ । ਸਿਆਣੂੰ  
ਆਖਦੇ ਨੇ “ਸਾਰੀ ਜਾਂਦੀ ਵੇਖੀਏ, ਤਾਂ ਅੱਧੀ ਦੇਈਏ  
ਵੰਡ” । ਤੂੰ ਤਾਂ ਨੇਫੇ ਵਿਚੋਂ ਜੂੰ ਕਢ ਮਾਰੀ ਏ । ਦੋ ਸੌ  
ਰੁਪਈਆ ਛੋਟ, ਉਹ ਭੀ ਬਿਆਜ ਵਿਚੋਂ । ਸ਼ਾਹ ਜੀ,  
ਕਦੀ ਬੁਕੀਂ ਭੀ ਵੜੇ ਤੁਲੀਂਦੇ ਨੇ ?

ਮਿਠੂ ਰਾਮ ਇਹ ਗਲਾਂ ਸੁਣ ਕੇ ਡਾਢਾ ਚਲਿਆ,  
 ਤੇ ਬਹਾਵਲ ਜੋ ਆਖਦਾ ਸੀ, ਇਹ ਹੈ ਸੀ ਭੀ ਠੀਕ।  
 ਉੱਤਰ ਇਹ ਫੈਸਲਾ ਹੋਇਆ, ਜੋ ਤੂੰ ਜ਼ਮੀਨ ਲੈ ਲਵੇਂ ਤੁ  
 ਇਹ ਰੁਪਈਆ ਆਪਣੇ ਨਾ ਪਾ ਲਵੇਂ ਤਾਂ ਮਲਤਾਨਾ ਭੀ  
 ਕੋਈ ਨਾ ਲੈਣਾ ਤੇ ਸਾਲ ਦੀ ਵਿਆਜ ਛਡ ਦੇਣੀ।  
 ਬਹਾਵਲ ਨੇ ਇਹ ਗਲ ਮੰਨ ਲਈ, ਤੇ ਦੁਵੱਲੀ ਸੌਹਾਂ  
 ਸੁਰੰਧਾਂ ਹੋ ਹਵਾ ਗਈਆਂ, ਫਿਰ ਮਿਠੂ ਰਾਮ ਆਖਣ  
 ਲਗਾਃ--

ਮਿਠੂ ਰਾਮ--ਹੁਣ ਇਕ ਅਜਿਹੀ ਵਿਚਿਤ ਕਰੀਏ,  
 ਜਿਸ ਨਾਲ ਜ਼ਮੀਨ ਤੈਨੂੰ ਮਿਲ ਜਾਏ ਤੇ ਰੁਪਈਏ ਮੈਨੂੰ।

ਬਹਾਵਲ--ਕਿਵੇਂ ?

ਮਿਠੂ ਰਾਮ--ਤੂੰ ਇਕ ਸੌ ਰੁਪਈਆ ਮੇਰੇ ਕੋਲੋਂ ਲੈ ਲੈ  
 ਤੇ ਨਵਾਬ ਖਾਨ ਨਾਲ ਸੌਦਾ ਕਰ ਕੇ ਸਾਈ ਵਜੋਂ ਇਹ  
 ਰੁਪਈਏ ਦੇ ਕੇ ਤੇ ਰਸੀਦ ਲਿਖਵਾ ਲੈ। ਰੁਪਈਏ ਤਿਆਰ  
 ਕਰਕੇ ਰਜਿਸਟਰੀ ਕਰਵਾਣ ਦੀ ਉਸ ਕੋਲੋਂ ਕੁਝ ਦਿਨਾਂ ਦੀ  
 ਮਹਲਤ ਮੰਗ ਅਤੇ ਉਸ ਨੂੰ ਆਖ ਛਡ, ਕਿਸੇ ਨੂੰ ਭੇਤ ਨਾ  
 ਦੇਵੇ। ਤੀਂ ਭੀ ਕਿਸੇ ਅਗੇ ਗਲ ਨਾ ਕਰੀਂ ਤੇ ਨਾ ਉਸ ਨੂੰ  
 ਜਤਾਈਂ। ਫੇਰ ਮੈਂ ਉਸ ਨੂੰ ਨੋਟਿਸ ਦਿਆਂਗਾ, ਕਿ ਇਤਨੇ  
 ਚਿਰ ਵਿਚ ਮੇਰਾ ਲੇਖਾ ਮੁਕਾ, ਨਹੀਂ ਤਾਂ ਮੈਂ ਦਾਵਾ ਕਰ  
 ਦਿਆਂਗਾ। ਤੂੰ ਉਸ ਨੂੰ ਹਰ ਤਰ੍ਹਾਂ ਤਸਲੀ ਦੇ ਰਖੀਂ, ਆਪਣੇ  
 ਇਕਰਾਰ ਉੱਤੇ ਮੇਰੇ ਕੋਲੋਂ ਰੁਪਈਏ ਲੈ ਕੇ ਚੌਰੀ ਚੌਰੀ

ਰਜਿਸਟਰੀ ਕਰਾਣ ਵਾਸਤੇ ਇਹਨੂੰ ਤਹਿਸੀਲੇ ਲੈ ਜਾਈਂ, ਉਚਰਾਂ ਨੂੰ ਮੈਂ ਇਸ ਉਤੇ ਦਾਵਾ ਕਰ ਦਿਆਂਗਾ ਤੇ ਸਾਈ ਵਾਲੀ ਰਸੀਦ ਪੇਸ਼ ਕਰਕੇ ਇਕ ਦਰਖਾਸਤ ਦੇ ਦਿਆਂਗਾ ਕਿ ਨਵਾਬ ਖਾਨ ਨੇ ਮੇਰਾ ਕਰਜ ਦੇਣਾ ਏ, ਮੈਂ ਉਸ ਉੱਤੇ ਦਾਵਾ ਕੀਤਾ ਹੋਇਆ ਹੈ। ਉਸ ਕੋਲੋਂ ਬਿਨਾਂ ਜ਼ਮੀਨ ਦੇ ਹੋਰ ਕੋਈ ਜਾਇਦਾਦ ਨਹੀਂ ਅਤੇ ਉਹ ਉਸ ਨੂੰ ਵੇਚਣ ਲਗਾ ਏ, ਜਿਸ ਦਾ ਸਬੂਤ ਇਹ ਰਸੀਦ ਏ। ਮਿਹਰਬਾਨੀ ਕਰਕੇ ਫੈਸਲੇ ਤੋਂ ਪਹਿਲੋਂ ਕੁਰਕੀ ਦੇ ਵਾਰੰਟ ਮੈਨੂੰ ਦਿਤੇ ਜਾਣ, ਤਾਂ ਜੋ ਇਹ ਰੁਪਈਆ ਮੈਨੂੰ ਮਿਲ ਸਕੇ। ਜਦ ਰਜਿਸਟਰੀ ਤਸਦੀਕ ਕਰਾਕੇ ਰੁਪਈਏ ਉਸ ਦੀ ਝੋਲੀ ਪਵੇਂਗਾ, ਮੈਂ ਉੱਥੇ ਹੀ ਵਾਰੰਟ ਦੀ ਤਾਮੀਲ ਕਰਾ ਲਾਂਗਾ, ਇਸ ਤਰ੍ਹਾਂ ਸਾਡਾ ਦੇਹਾਂ ਦਾ ਕੰਮ ਬਣ ਜਾਏਗਾ। ਮੇਰਾ ਕੁਝ ਰੁਪਈਆ ਵਸੂਲ ਹੋ ਜਾਏਗਾ ਤੇ ਬਾਕੀ ਦੀ ਫਿਗਰੀ ਹੋ ਜਾਏਗੀ, ਜਿਸ ਦੀ ਮਿਆਦ ਗੁਜਰਨ ਦਾ ਭੀ ਕੋਈ ਡਰ ਨਾ ਹੋਵੇਗਾ।

ਬਹਾਵਲ-ਚੰਗਾ, ਗੱਲ ਤਾਂ ਠੀਕ ਏ। ਇਸ ਤੋਂ ਦੇਹਾਂ ਦਾ ਕੰਮ ਬਣ ਜਾਏਗਾ।

## ਸ਼ਰੀਕਾਂ ਦੀਆਂ ਰੋਟਾਂ

ਛਾਹੀ ਛਾਬਾ ਸ਼੍ਲੇਰ ਜੋ ਡਿਠਾ, ਗਿੱਦੜ ਹੋਇ ਦੁਆਲੇ ।

ਖਿੱਲੀ ਪਾਵਨ, ਟੱਪਣ, ਮਾਰਣ ਛਾਪੇ ਸੂਲਾਂ ਵਾਲੇ ॥

ਜਿਨ੍ਹਾਂ ਦਿਨਾਂ ਵਿਚ ਨਵਾਬ ਖਾਨ ਦਾ ਹੱਥ ਡਾਢਾ ਤੰਗ  
ਸੀ ਤੇ ਸ਼ਾਹਾਂ ਕਰਜ ਦੇਣ ਤੋਂ ਇਨਕਾਰ ਕਰ ਛਡਿਆ ਸੀ,  
ਤੇ ਇਹ ਹਾਰ ਕੇ ਡੰਗਰ ਵਛਾ ਤੇ ਟੂਮੂ ਟੋਲੀ ਵੇਚਣ ਲਗ  
ਪਿਆ ਹੋਇਆ ਸੀ, ਸ਼ਰੀਕਾਂ ਚੋਰੀ ਚੋਰੀ ਇਸ ਦਿਆਂ ਕੁੜਮਾਂ  
ਨੂੰ ਸੁਨੇਹਾ ਘਲ ਦਿਤਾ, ਕਿ ਅਜ ਕਲ ਨਵਾਬ ਖਾਨ ਡਾਢਾ  
ਤੰਗ ਏ, ਇਸ ਨੂੰ ਕਰਜ਼ ਕਿਧਰੋਂ ਲਭਦਾ ਨਹੀਂ ਤੇ ਇਸ  
ਹਰ ਚੀਜ਼ ਵੇਚਣ ਧਰੀ ਹੋਈ ਏ । ਜੋ ਤੁਸੀਂ ਹੁਣ ਕੁੜੀ ਨੂੰ  
ਲੈ ਜਾਓ, ਤਾਂ ਵਾਹ ਭਲਾ, ਨਹੀਂ ਤਾਂ ਉਹਦੀਆਂ ਸਾਰੀਆਂ  
ਟੂਬਾਂ ਵੇਚ ਕੇ ਛੱਡੇਗਾ ਤੇ ਤੁਸੀਂ ਤਲੀਆਂ ਮਲਦੇ ਰਹਿ  
ਜਾਓਗੇ । ਇਹ ਸੁਣਦਿਆਂ ਹੀ ਬਰਕਤ ਦਾ ਸਹੁਰਾ ਖੈਰ  
ਦੀਨ ਬਰੈਰ ਦਸਣ ਪੁਛਣ ਦੇ, ਉਸਨੂੰ ਲੈਣ ਵਾਸਤੇ ਘੋੜੀ  
ਲੈ ਕੇ ਅੱਚਣ ਚੇਤੀ ਆ ਨਿਕਲਿਆ । ਉਸ ਨੂੰ ਵੇਖ ਕੇ  
ਨਵਾਬ ਖਾਨ ਕੇ ਹੱਕੇ ਬੱਕੇ ਹੋ ਗਏ, ਪਰ ਹੁਣ ਤਾਂ ਉਹ ਆ  
ਛੁਕਾ ਸੀ, ਉਸ ਨੂੰ ਕੀ ਕਹਿੰਦੇ ? ਚੁਪ ਕਰ ਰਹੇ, ਇਕ ਭੁਖ  
ਦਾ ਦੁਖ, ਦੁਜੀ ਇਹ ਮੁਸੀਬਤ ਸਿਰ ਤੇ ਆਣ ਸਵਾਰ ਹੋਈ,  
ਹੱਥ ਕਿਧਰੋਂ ਪਵੇ ਨਾ, ਵਿਚਾਰੇ ਡਾਢੇ ਨੱਕ ਆਏ । ਪਹਿਲੋਂ  
ਤਾਂ ਕੁਝ ਆਲੇ ਟੋਲੇ ਕੀਤੀਓਂ ਨੇ, ਅਸਾਂ ਅਜੇ ਕਲ ਵਿਆਹ

ਕੀਤਾ ਏ, ਹੁਣ ਕੀ ਕਾਹਲ ਹੈ, ਆਪੇ ਹਾੜ ਨੂੰ ਟੋਰਾਂਗੇ।  
ਪਰ ਜਦੋਂ ਵੇਖਿਆ ਇਹ ਛੋੜ ਕੇ ਨਹੀਂ ਜਾਣ ਲਗਾ, ਭੋਜਣ  
ਨੂੰ ਠਣ ਲਗ ਪਏ, ਜੇ ਕਿਸੇ ਤਰਾਂ ਕਪੜਾ ਲਤਾ, ਪਿੰਨੀ  
ਪੰਜੀਰੀ ਬਣ ਜਾਏ ਤਾਂ ਇਸ ਨੂੰ ਟੋਰੀਏ, ਓੜਕ ਬੜੇ  
ਐਖੇ ਹੋ ਕੇ ਕੁੜੀ ਟੋਰੀਓ ਨੇ।

ਨਵਾਬ ਖਾਨ ਦਾ ਕੁਝ ਹਾਲ ਤਾਂ ਬਰਕਤ ਦੇ ਸਹੁਰੇ  
ਅੱਖੀਂ ਵੇਖ ਲਿਆ ਤੇ ਕੁਝ ਸਰੀਕਾਂ ਇਕ ਇਕ ਦੀਆਂ ਚਾਰ  
ਚਾਰ ਕਰ ਸੁਣਾਈਆਂ। ਇਕ ਆਖਦਾ ਸੀ, ਹੁਣ ਨਵਾਬ  
ਖਾਨ ਦੀ ਆਕੜ ਭੋਜ ਗਈ ਏ ਤੇ ਅਜ ਉਸ ਨੂੰ ਕੁਤੇ ਬੀ  
ਨਹੀਂ ਜਾਣਦੇ। ਦੂਜਾ ਕਹਿੰਦਾ ਸੀ, ਅਜ ਨਵਾਬ ਖਾਨ  
ਗਲੀਆਂ ਦੇ ਕੱਖਾਂ ਨਾਲੋਂ ਬੀ ਹੌਲਾ ਹੋ ਗਿਆ ਏ। ਕੋਈ  
ਆਖਦਾ ਸੀ, ਹੁਣ ਤਾਂ ਸ਼ਾਹਾਂ ਦਾ ਕਾਮਾਂ ਰਹਿਣ ਨੂੰ ਫਿਰਦਾ  
ਹੈ ਪਰ ਉਹ ਬੀ ਨਹੀਂ ਸੁ ਰਖਦੇ। ਸ਼ਰੀਕਣੀਆਂ ਸੁਣਾ  
ਸੁਣਾ ਕੇ ਕੰਨਾਂ ਉਤੇ ਮਾਰਦੀਆਂ ਸਨ।

ਬੇਗਮ—ਜਦੋਂ ਦੀ ਇਹ ਭੋਰੀ ਵਾਲੀ ਜੰਮੀ ਏ,  
ਮਾਪਿਆਂ ਸੁਖ ਨਹੀਂ ਪਾਇਆ। ਇਨ੍ਹਾਂ ਦਾ ਪੈਰ ਪਿਛਾਂਹ  
ਹੀ ਪਿਛਾਂਹ ਰਿਹਾ ਏ, ਹੁਣ ਇਸ ਖੁਰ ਤੱਤੀ ਦੇ ਗਿਆਂ  
ਸ਼ਾਹੁਰਿਆਂ ਕਿਥੋਂ ਸੁਖ ਵੇਖਣਾ ਏ?

ਤਾਲਿਆਂ—ਹਾਏ ਨੀ ! ਇਹ ਤਾਂ ਹੋਈ ਚਾਰੇ  
ਮੁਠੀ ਖੇਹ। ਨੀ ਇਸ ਦਾ ਤੇ ਇਕ ਹਥ ਆਟੇ ਤੇ ਇਕ ਝਾਟੇ  
ਹੁੰਦਾ ਏ ਤੇ ਛੇਰ ਉਨ੍ਹੀਂ ਹਥੀਂ ਆਟਾ ਗੁੰਨ੍ਹਦੀ ਰਹਿੰਦੀ ਏ।

ਇਹੋ ਜਿਹੀ ਘਚਲੀ ਹੋਈ ਚੌਲ ਅਗਲੇ ਘਰ ਕਿਥੋਂ  
ਸਮਿੱਜਣੀ ਏਂ ।

ਭਾਗਣ—(ਹੱਸ ਕੇ) ਹਾਏ ਹਾਏ ਨੀ ਭੈੜੀਏ ! ਮੈਂ  
ਤੈਨੂੰ ਇਸ ਦੀ ਇਕ ਗਲ ਸੁਣਾਵਾਂ, ਇਕ ਦਿਹਾੜੀ ਇਨ੍ਹਾਂ  
ਚਾੜ੍ਹੀ ਹੋਈ ਸੀ ਖੀਰ, ਇਸ ਦੀ ਮਾਂ ਹਟੀ ਗਈ ਤੇ ਇਸ ਨੂੰ  
ਕੈਲ ਬਿਠਾ ਗਈ । ਕੁਚੱਜੀ ਫੜੀ ਚੱਜਾਂ ਨੂੰ, ਇਹ ਕੀ ਕਰੇ ?  
ਜਰਾ ਕੁ ਹੋਵੇ ਡੋਈ ਵਿਚ ਫੇਰ ਕੇ ਕੱਢ ਲਵੇ ਤੇ ਉਸੇ ਨੂੰ  
ਉਂਗਲੀਆਂ ਨਾਲ ਚੱਟਣ ਲਗ ਪਵੇ, ਤੇ ਫੇਰ ਉਸੇ ਤਰਾਂ  
ਹੀ ਵਿਚ ਫੇਰਨ ਲਗ ਪਵੇ । ਮੈਂ ਆਖਿਆ ਤਰ ਗਏ ਤੇ ਰੇ  
ਜੰਮਣ ਵਾਲੇ, ਜਿਥੇ ਜਾਵੇਂਗੀ ਪੂਰੀਆਂ ਹੀ ਪਾਏਂਗੀ ।

ਹਸੈਨ ਬੀਬੀ—ਹਾਏ ਹਾਏ ! ਇਹ ਤਾਂ ਗਲ ਕੁਝ  
ਨਹੀਂ ਮੇਰੇ ਕੋਲੋਂ ਸੁਣ ਇਕ ਦਿਹਾੜੀ ਉਨ੍ਹਾਂ ਚਾੜ੍ਹੀ ਹੋਈ  
ਦਾਲ ਤੇ ਅਜੇ ਲੂਣ ਵਸਾਰ ਪਾਈ ਨਹੀਂ ਸਾਨੇ । ਹਾਂਡੀ  
ਲਗ ਪਈ ਉਭਰਣ ਤੇ ਏਹ ਬਰਕਤ ਬੀਬੀ ਕੋਲ ਪਈ  
ਬਹਾਰੀ ਫੇਰਦੀ ਸੀ । ਇਸ ਹਾਂਡੀ ਉਭਰਦੀ ਵੇਖ ਕੇ ਖੈਰ  
ਨਾਲ ਕੀ ਕੀਤਾ, ਛੁਣੀ ਚੁਕ ਕੇ ਝਗ ਬਹਾਰੀ ਨਾਲ ਹੀ ਚਾ  
ਪੰਝੀ ਤੇ ਫੇਰ ਉੱਤੇ ਰਖ ਕੇ ਆਪਣਾ ਬਹਾਰੀ ਫੇਰਣ ਲਗ  
ਪੈਈ । ਮੈਂ ਆਖਿਆ ਵਾਹ ਨੀ ਬਰਕਤੇ ! ਅਗਲੇ ਘਰ ਜਾ  
ਕੁਝ ਬੜਾ ਨਾਮਣਾ ਕੱਢੇਂਗੀ ।

ਸਰਦਾਰਾਂ—ਨੀ ਇਸ ਨੂਰ ਨਿਸ਼ਾਂ ਦੀਆਂ ਕੀ ਗੱਲਾਂ  
ਕਰਦੀਆਂ ਹੋ ? ਇਹ ਤਾਂ ਮਰਦਾਂ ਦੀ ਭਰੀ ਕਚਹਿਰੀ ਕੋਲ

ਲੱਕ ਦੀ ਖੋਲ੍ਹੂ ਕੇ ਜੁਆਂ ਕੱਢਣ ਬਹਿ ਜਾਂਦੀ ਏ ਲੱਕ ਦੀ  
ਪਾਟੇ ਸੂ, ਤਾਂ ਲਾਹੂ ਕੇ ਮਾਂ ਦੇ ਮਥੇ ਮਾਰਦੀ ਏ, ਇਸ ਨੂੰ  
ਖਬਰ ਨਹੀਂ ਸੂਈ ਦਾ ਸਿੱਧਾ ਪਾਸਾ ਕਿਹੜਾ ਏ ਤੇ ਪੁੱਠਾ  
ਕਿਹੜਾ ? ਨਾ ਕੁਝ ਹੱਥੀਂ ਹੁੰਦਾ ਸੂ ਨਾ ਕੰਨੀਂ, ਸਿਰੋਂ ਪੈਰੋਂ  
ਲਾਹ ਕੇ ਮਾਹੀ ਮੁੰਡਾ ਬਣ ਕੇ ਗਲੀਆਂ ਵਿਚ ਦਰਗੜ ਦਰਗੜ  
ਭੱਜੀ ਫਿਰਦੀ ਏ ।

ਗੁਲਾਬ--ਕੈਣਾਂ ! ਤੁਸੀਂ ਤੇ ਚਿਬਾਂ ਕਰਦੀਆਂ ਹੋ ਤੇ  
ਇਸ ਦੀ ਮਾਂ ਕੋਲੋਂ ਨਹੀਂ ਨਾ ਪੁਛਦੀਆਂ, ਜਿਹੜੀ  
ਵੱਡਿਆਈਆਂ ਕਰਦੀ ਬੱਕਦੀ ਨਹੀਂ ਅਤੇ ਹਰ ਵੇਲੇ ਮੇਰੀ  
ਬਰਕਤ, ਮੇਰੀ ਬਰਕਤ ਕਰਦੀ ਦਾ ਮੂੰਹ ਸੁੱਕਦਾ ਏ ।

ਜੈਨਾਂ-ਵਾਹਵਾ ! ਬਰਕਤ ਦੀਆਂ ਕੀ ਗਲਾਂ ਨੇ ?  
ਪੇਕਿਆਂ ਦਾ ਘਰ ਤਾਂ ਅਜ ਕਲ ਇਸ ਦੀ ਬਰਕਤ ਨਾਲ  
ਭਰਿਆ ਪਿਆ ਉਛਲਦਾ ਏ ਤੇ ਅਗਲਿਆਂ ਨੂੰ ਜਾਕੇ ਰੰਗ  
ਲਾਏਗੀ 'ਅਖੀਓਂ ਅੰਨ੍ਹੀਂ ਤੇ ਨਾਂ ਨੂਰ ਭਰੀ' ।

ਸ਼ਾਲਾ ਤੰਗ ਕੋਈ ਨਾ ਹੋਵੇ, ਸੁਖ ਦੇ ਮਗਰੋਂ ਦੁਖ  
ਬੁਠਾ, ਦੁਨੀਆਂ ਵਿਚ ਰਿਜ਼ਕ ਦੀ ਤੰਗੀ ਸਾਰੀਆਂ ਉਜਾਂ ਦੀ  
ਜ਼ੜ੍ਹੁ ਏ । ਸਿਆਣਿਆਂ ਦਾ ਅਖਾਣ ਏ, 'ਜਿਨ੍ਹਾਂ ਦੇ 'ਘਰ  
ਦਾਣੇ, ਓਹਨਾਂ ਦੇ ਕਮਲੇ ਬੀ ਸਿਆਣੇ' । ਬੰਦਾ ਕੇਡਾ ਹੀ  
ਗੁਣੀ ਗਿਆਨੀ ਹੋਵੇ, ਟਕਿਆਂ ਬਿਨਾਂ ਦੁਨੀਆਂ ਵਿਚ ਕੋਈ  
ਵਾਤ ਨਹੀਂ ਪੁੱਛਦਾ । ਬਿਗਾਨੇ ਤਾਂ ਇਕ ਪਾਸੇ ਰਹੇ, ਸਕੇ  
ਕੈਣਾਂ ਭਰਾ ਤੇ ਮਾਪੇ ਤੀਕ ਇਸ ਨੂੰ ਨੇੜੇ ਨਹੀਂ ਆਉਣ ਦੇਂਦੇ ।

ਰਿਜ਼ਕ ਭਾਗ ਨਾਲ ਬੰਦੇ ਦਾ ਸੌ ਭਾ ਹੁੰਦਾ ਏ, ਦੋਲਤ ਦੇ  
ਪਿੱਛਾ ਦਿੰਦਿਆਂ ਬੜੇ ਗੇਰੇ ਕਖਾਂ ਨਾਲੋਂ ਹੋਲੇ ਹੋ ਜਾਂਦੇ  
ਨੇ ਅਤੇ ਇਹੋ ਜਿਹੇ ਹਾਲ ਵਿਚ ਧੀਆਂ ਨੂੰ ਅਗਲੇ ਘਰ ਜਾ  
ਕੇ ਬੜਾ ਦੁਖ ਹੁੰਦਾ ਏ। ਰੱਬਾ ! ਕਿਸੇ ਦੀ ਜਾਈ ਦੀ ਕੰਡ  
ਹੋਲੀ ਨਾ ਹੋਵੇ। ਇਸੇ ਨਵਾਬ ਖਾਨ ਦੇ ਸਾਕ ਸੈਨ ਇਸ ਦੀ  
ਵਡਿਆਈ ਕਰਦੇ ਥੱਕਦੇ ਨਹੀਂ ਸਨ, ਅਜ ਉਸੇ ਨਵਾਬ  
ਖਾਨ ਨੂੰ ਵੇਖ ਕੇ ਥੁੱਕਦੇ ਨੇ।

ਨਵਾਬ ਖਾਨ ਦੇ ਘਰ ਦਾ ਹਾਲ ਵੇਖ ਕੇ ਤੇ ਸ਼ਰੀਕਾਂ  
ਦੀਆਂ ਬੋਲੀਆਂ ਸੁਣ ਕੇ ਖੈਰ ਦੀਨ ਦਾ ਦਿਲ ਵੀ ਬਰਕਤ  
ਤੇ ਉਸਦੇ ਮਾਪਿਆਂ ਵਲੋਂ ਡਾਢਾ ਖੱਟਾ ਹੋ ਗਿਆ ਅਤੇ  
ਉਹਦਾ ਦਿਲ ਅਜੰਹਾ ਫਿਕਾ ਹੋਇਆ, ਜੁ ਉਸਨੂੰ ਨੂੰਹ ਘਰ  
ਲੈ ਜਾਣ ਦੀ ਕੋਈ ਖੁਸ਼ੀ ਨਾ ਰਹੀ। ਨਵਾਬ ਖਾਨ ਹੋਰਾਂ ਜਿਵੇ  
ਕਿਵੇਂ ਸਰਿਆ ਬਰਕਤ ਨੂੰ ਤਿਆਰ ਕਰਕੇ ਸਾਹੁਰੇ ਟੋਤਿਆ  
ਤੇ ਇਹ ਖਿਆਲ ਕਰਕੇ, ਕਿ ਜੇ ਅਸੀਂ ਅਜ ਬਿਪਤਾ ਵਿਚ  
ਨਾ ਹੁੰਦੇ, ਤਾਂ ਜਿਵੇਂ ਪੁੱਜ ਕੇ ਵਿਆਹ ਕੀਤਾ ਸੀ, ਉਵੇਂ  
ਮੁਕਲਾਵਾ ਬਣਾ ਕੇ ਅਜ ਇਹਨੂੰ ਲੱਦ ਪੱਥ ਕੇ ਟੋਰਦੇ। ਡਾਢੇ  
ਦਰਦਾਂ ਨਾਲ ਰੋ ਰੋ ਵਿੱਛੜੇ, ਤੇ ਜਿਕੁਰ ਧੀ ਵਾਲਿਆਂ ਦਾ  
ਦਸਤੂਰ ਏ, ਖੈਰ ਦੀਨ ਅਗੇ ਹੋ ਬੰਨ੍ਹ ਕੇ ਅਰਜਾਂ ਕੀਤੀਆਂ  
ਚੈਪਰੀ ਜੀ ! ਧੀ ਨੂੰਹ ਵਿਚ ਕੋਈ ਫਰਕ ਨਹੀਂ, ਅਗੇ ਬਰਕਤ  
ਸਾਡੀ ਧੀ ਸੀ, ਹੁਣ ਤੁਸੀਂ ਇਸਦੇ ਮਾਪੇ ਹੋ, ਸਾਡੀ ਆਜ਼ਜੀ  
ਵਲ ਵੇਖਿਆ ਜੇ, ਤੇ ਇਸਨੂੰ ਧੀਆਂ ਵਾਂਗ ਕੱਜ ਕੇ ਰਖਿਆ

ਜੇ। ਉਹ ਨਾ ਹੋਵੇ ਕਿ ਇਸ ਦੀਆਂ ਬੇਸਮੜੀਆਂ ਮਗਰ ਪੈਕੇ  
ਇਸ ਨੂੰ ਨਸ਼ਰ ਪਏ ਕਰੋ ਤੇ ਉਹ ਗਲ ਪਈ ਬਣੋ “ਵਿਗੁੱਚੀ  
ਪਰਾਈ ਧੀਵੜੀ ਤੇ ਹੱਸਣ ਹਾਰਾ ਲੋਕ”। ਇਨ੍ਹਾਂ ਦੀਆਂ  
ਮਿੰਨਤਾਂ ਵੇਖ ਕੇ ਖੈਰ ਦੀਨ ਡੱਡੋਲਿਕਾ ਹੋ ਗਿਆ ਤੇ ਇਨ੍ਹਾਂ  
ਨੂੰ ਹਰ ਤਰਾਂ ਤਸੱਲੀ ਦੇ ਕੇ ਵਿਦਾ ਹੋਇਆ।

ਖੈਰ ਦੀਨ ਘਰ ਅੱਪੜਿਆ ਤਾਂ ਕੁਝ ਚੁਪ ਕੀਤਾ ਤੇ  
ਸੁਸਤ ਜੇਹਾ ਹੋ ਕੇ ਬਹਿ ਰਿਹਾ, ਕਿਉਂ ਜੋ ਇਕ ਰਿਜਕ ਭਾਗ  
ਤੇ ਇੱਜਤ ਅਬਰੋ ਵਾਲੇ ਸਾਕ ਕੇਲੋਂ ਜੋ ਉਮੈਦਾਂ ਹੁੰਦੀਆਂ ਨੇ  
ਅਜ ਇਸਨੂੰ ਨਵਾਬ ਖਾਨ ਕੇਲੋਂ ਕੋਈ ਬੀ ਨਹੀਂ ਸ,  
ਰਹੀ, ਤੇ ਦੂਜਾ ਬਰਕਤ ਦੇ ਚੱਜ ਚਾਲੇ ਅਜੇਹੇ ਨਹੀਂ ਸਨੀ  
ਕਿ ਉਸਨੂੰ ਘਰ ਦੇ ਨਾਮਣੇ ਤੇ ਵਸੇਬੇ ਦੀ ਉਮੈਦ ਹੁੰਦੀ ,  
ਰਾਤੀ ਜਦ ਰੋਟੀ ਖਾ ਕੇ ਰਲ ਬੈਠੋ ਤੇ ਕਰਮ ਭਰੀ (ਖੈਰਾ  
ਦੀਨ ਦੀ ਵਹੁਟੀ) ਨੇ ਕੁੜਮਾਂ ਦਾ ਹਾਲ ਪੁੱਛਿਆ। ਖੈਰ  
ਦੀਨ ਨੇ ਜੋ ਕੁਝ ਵੇਖਿਆ ਸੁਣਿਆ ਸੀ, ਆਦੋਂ ਅੰਤ ਤੀਕ  
ਸਭ ਨਿੱਕੀ ਨੰਨੀ ਗਲ ਸੁਣਾ ਦਿਤੀ।

ਸਾਡੇ ਦੇਸ ਵਿਚ ਇਹ ਬੁਰੀ ਵਾ ਵੱਗੀ ਹੋਈ ਏ, ਕਿ  
ਸਸ ਨਿਨਾਣਾਂ ਆਪਣੀਆਂ ਨੂੰਹਾਂ ਭਰਜਾਈਆਂ ਨੂੰ ਸਤਾਣਾ  
ਤੇ ਤੰਗ ਕਰਨਾ ਆਪਣਾ ਫਰਜ ਸਮਝਦੀਆਂ ਹਨ, ਜੇ ਕੋਈ  
ਅਕਲ ਦੀ ਗੱਲ ਕਰੇ, ਤਾਂ ਵਡਮਾਫੇ ਆਖ ਆਖ ਨੱਕ  
ਚੜ੍ਹਾਂਦੀਆਂ ਨੇ, ਜੇ ਬੇ ਅਕਲੀ ਕਰ ਬਹੇ ਤਾਂ ਉਂਦ ਖਾਣ  
ਨੂੰ ਪੈਂਦੀਆਂ ਨੇ, ਅੰਖੇ ਤੋਂ ਅੰਖੇ ਤੇ ਵਿਤੋਂ ਬਾਹਲਾ ਕੰਮ

ਲੈਂਦੀਆਂ ਨੇ, ਪਰ ਖਾਣ ਨੂੰ ਦੇਂਦਿਆਂ ਹਥ ਟੁੱਟਦੇ ਨੇ। ਇਤਨੀ ਸਖਤੀ ਕਮ੍ਭਿਆਰ ਖੰਤਿਆਂ ਨਾਲ ਬੀਨਹੀਂ ਕਰਦਾ ਜਿਤਨੀ ਬਾਜੀ ਵੇਰ ਨੂੰਹ ਨਾਲ ਹੁੰਦੀ ਏ, ਫੇਰ ਇਥ ਹੀ ਗੱਲ ਨਹੀਂ ਮੁਕਸੀ, ਗੱਲ ਗੱਲ ਤੇ ਮਿਹਣੇ ਤੇ ਉਲਾਂਭੇ। ਜਰਾ ਜਰਾ ਪਿਛੇ ਨੌਕਾਂ ਟੇਕਾਂ ਤੇ ਟਣੈਂਕੇ, ਪੁੱਠੀਆਂ ਪੁੱਠੀਆਂ ਤੁਹਮਤਾਂ ਅਤੇ ਉਲਟੀਆਂ ਉਲਟੀਆਂ ਗੱਲਾਂ ਨਾਲ ਖਾਵਦਾ ਦਾ ਦਿਲ ਖੱਟਾ ਕਰਕੇ ਰੋਜ ਦੀ ਮਾਰ ਕਟਾਈ ਤੇ ਭੜ੍ਹੇ ਵਰਤਾਰੇ ਨਾਲ ਵਿਚਾਰੀ ਦੀ ਨਕ ਜਿੰਦ ਲੈ ਆਉਂਦੀਆਂ ਨੇ ਕਿਸੇ ਡਲ੍ਹੇ ਵੰਝਾਏ ਬਿਨਾਂ ਪਿਛਾਣੇ ਉਛਾਹ ਉਛਾਹ ਕੇ ਉਸਨੂੰ ਅਗੋਂ ਬੁਲਾ ਕੇ ਛੁੱਡਦੀਆਂ ਨੇ। ਰੋਜ ਦੀ ਭੰਡੀ ਤੇ ਹਰ ਵੇਲੇ ਦੀ ਲੜਾਈ ਨਾਲ, ਜਾਂ ਤਾਂ ਉਸਨੂੰ ਘਰੋਂ ਕਢਾ ਦੇਂਦੀਆਂ ਨੇ, ਤੇ ਜੇਕਰ ਉਸ ਦਾ ਮਾਲਕ ਇਸ ਗੱਲ ਤੇ ਤਿਆਰ ਨਾ ਹੋਵੇ ਤਾਂ ਲਿਤਰੀਂ ਦਾਲ ਵੰਡ ਕੇ ਬੜੇ ਭੰਡ ਖਰਾਬੇ ਨਾਲ ਵਖ ਕਰ ਦੇਂਦੀਆਂ ਨੇ ਤੇ ਜਿਥੋਂ ਤੀਕ ਹੋ ਸਕੇ ਨੂੰਹ ਦਾ ਦਾਜ ਤਾਂ ਇਕ ਪਾਸੇ ਰਿਹਾ, ਆਪਣੇ ਘਰ ਵਿਚੋਂ ਪੁੜ੍ਹ ਦਾ ਹਿਸਾ ਦੇਣ ਲੱਗਿਆ ਪੀੜ੍ਹ ਪੈਂਦੀ ਨੇ, ਤੇ ਸ਼਼਼ਰੀਕਾਂ ਕੋਲੋਂ ਮੰਹ ਭਨਾ ਕੇ ਬੜੀ ਮੁਸ਼ਕਲ ਨਾਲ ਦੋ ਚਾਰ ਪੁਰਾਣੇ ਖੋਰੇ ਭੜ੍ਹੇ ਤੇ ਕਿਰ ਕਿਰ ਕਰਦੀਆਂ ਲੀਰਾਂ ਲਮਕਦੀਆਂ ਵਾਲਾ ਇਕ ਅੱਧਾ ਪੁਰਾਣਾ ਜੁੱਲਾ ਤੇ ਇਕ ਅੱਧ ਮੰਜੀ ਦਾ ਧੂੰਗਾ ਦੇ ਕੇ ਕਿਸੇ ਕੁੜ੍ਹ ਵਿਚ ਵਾੜ ਦੇਂਦੀਆਂ ਨੇ। ਬੇਮਕਲਾਂ ਇਤਨਾ ਨਹੀਂ ਸਮਝਦੀਆਂ, ਕਿ ਸਸ

ਨਿਨਾਣਾਂ ਦੇ ਸਤਾਣ ਨਾਲ ਜੋਹਾ ਸਾਨੂੰ ਦੁਖ ਹੁੰਦਾ ਸੀ, ਤੇਹਾਂ  
ਇਸ ਨੂੰ ਭੀ ਹੁੰਦਾ ਹੋਵੇਗਾ। ਅਸੀਂ ਇਸ ਈਰੀ ਚਾਲ ਨੂੰ  
ਛੱਡੀਏ ਤੇ ਇਸ ਵਿਚਾਰੀ ਬੇ ਗੁਨਾਹ ਬੇ ਤਕਸੀਰੀ ਆਪਣੀ  
ਹੱਥੀਂ ਸਹੇਤੀ ਰੱਬ ਦੀ ਬੰਦੀ ਨੂੰ ਨਾ ਸਤਾਈਏ।

ਨਿਰੰਕਾਰ ਦਾ ਭਾਣਾ, ਕੁਝ ਅਜਿਹਾ ਅਕਲ ਤੇ ਪਰਦਾ  
ਪਿਆ ਹੋਇਆ ਹੈ, ਕਿ ਇਤਨਾ ਧਿਆਨ ਨਹੀਂ ਕਰਦੀਆਂ  
ਜੋ ਇਸ ਦੀ ਤੇ ਸਾਡੀ ਪਤ ਦੇ ਨਹੀਂ। ਰੋਬ ਆਪਣੀ ਮਿਹਰ  
ਕਰਕੇ ਸਾਡੇ ਦੇਸ਼ ਵਿਚੋਂ ਇਹ ਮੂਰਖਤਾ ਦੂਰ ਕਰੇ, ਤਾਂ ਜੋ  
ਅਸੀਂ ਚੰਗੀ ਮੰਦੀ ਦੀ ਪਛਾਣ ਕਰ ਲਈਏ ਤੇ ਇਹ ਘਰ  
ਭੰਡਨ ਤੇ ਉਜਾੜਨ ਦੇ ਵਤੀਰੇ ਤੇ ਸਦਾ ਦੇ ਵਿਤਕਰੇ ਛੱਡ  
ਕੇ ਆਪੇ ਵਿਚ ਘਿਉ ਖਿਚੜੀ ਹੋਕੇ ਰਹੀਏ। ਸੱਸ ਸਹੁਰਾ  
ਮਾਪੇ ਬਣ ਕੇ ਨੂੰਹ ਦੇ ਸਿਰ ਉਤੇ ਹਥ ਰਖਣ ਤੇ ਨੂੰਹਾਂ ਸੱਸ  
ਸਹੁਰੇ ਦੇ ਪੈਰਾਂ ਉਪਰ ਸਿਰ ਰਖਣਾ ਆਪਣੀ ਵਡਿਆਈ  
ਜਾਨਣ ਤੇ ਉਨ੍ਹਾਂ ਅਗੇ ਕਦੀ ਸਿਰ ਨਾ ਚੁਕਣ। ਇਸ ਖਰਾਬੀ  
ਦਾ ਇਕ ਇਲਾਜ ਇਹ ਭੀ ਹੈ, ਕਿ ਅਸੀਂ ਧੀਆਂ ਪੁੜ੍ਹਾਂ ਦੇ  
ਵਿਆਹ ਓਦੋਂ ਕਰੀਏ, ਜਦੋਂ ਉਹ ਜਵਾਨ ਤੇ ਘਰ ਵਸਾਣ  
ਦੇ ਜਾਂਗ ਹੋਣ, ਤੇ ਵਿਆਹ ਕਰਦਿਆਂ ਸਾਰ ਹੀ ਉਨ੍ਹਾਂ ਦਾ  
ਹੱਕ ਦੇ ਕੇ ਉਨ੍ਹਾਂ ਨੂੰ ਵੇਖਗਾ ਘਰ ਬਣਾ ਦੇਵੀਏ। ਅਜੇਹਾ  
ਕਰਨ ਨਾਲ ਟੱਬਰਾਂ ਵਿਚ ਨਿੱਤ ਦੀ ਕੁੜੀ ਕੁੜੀ ਤੇ ਦੁਛੇ,  
ਜੋ ਅਜ ਕਲ ਵੇਖਣ ਵਿਚ ਆਉਂਦੀ ਏ, ਬਹੁਤ ਹੱਦ ਤੀਕ  
ਦੁਰ ਹੋ ਜਾਏਗੀ ਤੇ ਮਾਪੇ ਪੁੜ੍ਹ, ਧੀਆਂ, ਭੈਣਾਂ, ਭਰਾ, ਇਕ

ਦੂਜੇ ਨੂੰ ਚੰਨ ਤ ਰੇ ਵਾਂਗੂ ਵੈਖਣਗੇ ।

ਕਰਮ ਭਰੀ ਤੇ ਉਸ ਦੀਆਂ ਧੀਆਂ, ਜਦ ਖੈਰ ਦੀਨ  
ਦੀਆਂ ਗਲਾਂ ਸੁਣੀਆਂ, ਉਨ੍ਹਾਂ ਬਰਕਤ ਨੂੰ ਸਤਾਨ ਵਾਸਤੇ  
ਬਾਹੀ' ਕੁਜ ਲਈਆਂ । ਇਕ ਤਾਂ ਪੰਜਾਬਣਾਂ ਜੱਟੀਆਂ, ਦੂਜਾ  
ਸੱਸ ਨਿਨਾਣਾਂ, ਤੀਜਾ ਨੂੰਹ ਦੀ ਕੰਡ ਹੋਲੀ, ਚੌਬਾ ਘਰ ਦੇ  
ਮਾਲਕ ਦਾ ਜੀ ਖੱਟਾ ਵੈਖਿਆ । ਬੱਸ ਫੇਰ ਤਾਂ ਉਹੋ ਹੀ  
ਆਖਣ ਆ ਵਾਪਰਿਆ, 'ਇਕ ਕਰੋਲਾ, ਦੂਜਾ ਨਿੰਮ ਤੇ  
ਚੜ੍ਹਿਆ । ਪਹਿਲੋਂ ਤਾਂ ਦੋ ਚਾਰ ਦਿਨ ਲੋਕ ਵਿਖਾਵੇ ਲਈ  
ਵਹੁਟੀਏ ਵਹੁਟੀਏ ਕਰਦੀਆਂ ਰਹੀਆਂ । ਫੇਰ ਆਪਣਾ  
ਰੰਗ ਕੱਢਿਆ ਤੇ ਆਪਣੇ ਰੱਛਾਂ ਤੇ ਆ ਗਈਆਂ ਤੇ ਤੇਤੇ  
ਵਾਂਗ ਝੱਟ ਅਖਾਂ ਬਦਲ ਲੀਤੀਆਂ । ਕੱਲ ਤੁੰਕੈਣ ਤੇ ਮੈਂ  
ਕੈਣ ? ਜੇ ਬਰਕਤ ਸਿਆਣੀ ਤੇ ਸੁਚੁਜੀ ਹੁੰਦੀ, ਤਾਂ ਖਬਰੇ  
ਕੁਝ ਦਿਹਾੜੇ ਸੌਖੇ ਨਿਕਲਦੇ ਪਰ ਉਹ ਨਿਰਾ ਡੰਗਰ ਦਾ  
ਡੂਗਰ, ਅਨਘੜਿਆ ਡੰਡਾ, ਆਪਣਾ ਆਪ ਦੱਸਣ  
ਲੱਗੀ ।

— - - -

## ਬਰਕਤ ਨੂੰ ਧੱਕਾ

ਸਵੇਂ ਤਾਂ ਅਜੇਹੀ, ਕਿ ਸਾਰਾ ਟੱਬਡ ਝੁਣ ਝੁਣ ਕੇ  
ਬੜੀ ਮੁਸ਼ਕਲ ਨਾਲ ਦਿਨ ਚੜ੍ਹੇ ਜਗਾਂਦਾ ਸੀ । ਉਹ  
ਉਠਦਿਆਂ ਸਾਰ ਹੀ ਪੈਰੋਂ ਵਾਹਣੀ, ਨਾ ਘੁੰਡ, ਨਾ ਪੜਦਾ,  
ਦੁਪੱਟਾ ਧਰੀਕਦੀ, ਅੱਖਾਂ ਮਲਦੀ ਗਲੀ ਵਿਚ ਪੇਸ਼ਾਬ  
ਕਰਨ ਬਹਿ ਜਾਂਦੀ ਸੀ । ਉਥੋਂ ਉੱਠਕੇ ਕਟੋਰੇ ਵਿਚ ਪਾਣੀ  
ਪਾ ਲੈਂਦੀ ਤੇ ਵਿਚੋਂ ਲੱਪਾਂ ਭਰ ਭਰ ਕੇ ਹਥ ਮੂੰਹ ਪੋਚੁਲੀ  
ਕਰ, ਕਟੋਰਾ ਉਸੇ ਤਰਾਂ ਘੜੇ ਉਤੇ ਮੂੰਧ ਮਾਰ ਛਡਦੀ  
ਸੀ । ਰੋਟੀ ਖਾਣ ਬਹਿੰਦੀ, ਤਾਂ ਰੋਟੀ ਦੇ ਚਾਰ ਬੁਰਕ ਬਣਾ  
ਕੇ ਦੋ ਗਲੂੰੀ ਖਾਂਦੀ ਤੇ ਚੁਟਕੀ ਵਿਚ ਭਾਂਡਾ ਪੁੰਝ ਕੇ ਹੱਥ  
ਫੜਾਂਦੀ ਸੀ । ਬੁਰਕੀ ਮੰਹ ਵਿਚ ਰਖ ਕੇ ਪਾਣੀ ਦਾ ਛੰਨਾ  
ਮੰਹ ਨਾਲ ਲਾ ਲੈਂਦੀ ਤੇ ਇਕ ਸਾਹੀ ਘੜਪ ਘੜਪ ਕਰਕੇ  
ਪੰਜਾਂ ਛੀਆਂ ਘੁਟਾਂ ਵਿਚ ਸਾਰਾ ਪਾਣੀ ਛਕ ਜਾਂਦੀ ਸੀ ।  
ਕਟੋਰੇ ਵਿਚ ਟੁਕ ਦੇ ਦੋ ਚਾਰ ਭੋਰੇ ਰਹਿ ਜਾਣ ਤਾਂ ਰਹਿ  
ਜਾਣ, ਲੱਸੀ ਪਾਣੀ ਸਾਰਾ ਚੁੜ੍ਹਕ ਛਡਦੀ ਸੀ, ਭਾਂਡੇ ਧੋਣ  
ਬਹਿੰਦੀ ਤਾਂ ਗਲਮੇ ਨੂੰ ਬਾਹਾਂ ਵਲ ਕੇ ਥਲੈ ਵਾਲਾ ਹੱਥ  
ਵਿਚ ਝੁੰਝਾਲ ਲੈਂਦੀ ਤੇ ਪਾਣੀ ਡੋਲ੍ਹੁ ਕੇ ਭਾਂਡਾ ਰਖ ਛਡਦੀ  
ਸੀ । ਹਾਂਡੀ ਚੁਲੈ ਤੇ ਰਖਣ ਤੋਂ ਪਹਿਲਾਂ ਹੀ ਠੰਢੇ ਪਾਣੀ  
ਵਿਚ ਹੀ ਦਾਲ ਘਓ ਮਿਰਚ ਮਸਾਲਾ ਪਾ ਛਡਦੀ ਸੀ ।  
ਹੱਸਦੀ ਬੋਲਦੀ ਦੀ ਅਵਾਜ਼ ਪਿੰਡ ਦੇ ਦੂਜੇ ਸਿਰੇ ਸੁਣੀ ਦੀ

ਸੀ। ਚਰਖੇ ਅਗੇ ਬਹਿੰਦੀ, ਤਾਂ ਇਤਨਾ ਕਤਦੀ ਨਹੀਂ ਸੀ, ਜਿਤਨਾ ਖੋਹ ਕੇ ਢੇਰ ਲਾ ਦੇਂਦੀ ਸੀ ਤੇ ਉਸਦਾ ਕੱਤਿਆ ਸੂਤ ਰੱਸੇ ਵੱਟਣ ਦੇ ਕੰਮ ਆਵੇ ਤਾਂ ਆਵੇ ਹੋਰ ਕਿਸੇ ਕੰਮ ਨਹੀਂ ਆਉਂਦਾ ਸੀ। ਗੱਲ ਕੀ, ਕੋਈ ਚੱਜ ਤੀਵੀਆਂ ਵਾਲਾ ਉਹਦੇ ਵਿਚ ਨਹੀਂ ਸੀ, ਉਹ ਤਾਂ ਕੋਈ ਜੰਗਲ ਦਾ ਮਿਰਓਂ ਸੀ।

ਕਰਮ ਭਰੀ ਤੇ ਉਸ ਦੀਆਂ ਧੀਆਂ ਅਗੋਂ ਸਾਰੇ ਪਿੰਡ ਦੀਆਂ ਡਟੀਆਂ ਹੋਈਆਂ ਤੇ ਪ੍ਰਸਿਧ ਲੜਾਕੀਆਂ ਸਨ, ਹੁਣ ਬਣ ਗਈਆਂ ਸੱਸ ਨਨਾਣਾਂ ਤੇ ਉਹ ਬੀ ਬਰਕਤ ਜੇਹੀ ਝੱਲ ਵਲੱਲੀ ਦੀਆਂ, ਇਕ ਸੱਪ ਤੇ ਨਾਲੇ ਉਡਣਾ। ਇਨ੍ਹਾਂ ਬਰਕਤ ਨੂੰ ਧਰ ਚਲਾਇਆ। ਚੱਕਾਂ, ਚੋਭੜਾਂ ਤੇ ਲੈਕੇ ਉਲਾਂਭੇ, ਮਿਹਣੇ, ਤਾਹਨੇ, ਗਾਲ ਮੰਦਾ, ਮਾਰ ਕੁਟਾਈ ਸਭ ਮਜ਼ਲਾਂ ਲੰਘ ਗਈਆਂ ਤੇ ਥੋੜ੍ਹਿਆਂ ਦਿਨਾਂ ਵਿਚ ਹੀ ਇਸ ਨੂੰ ਅਜੇਹਾ ਡੱਜ ਵਿਚ ਪਾ ਕੇ ਡਟਿਆ ਕਿ ਖਾਂਵਦ ਦੇ ਦਿਲੋਂ ਵੀ ਲਾਹ ਛਡ, ਉਸਦਾ ਦਿਲ ਬੰਜਾਰ ਹੋਇਆ! ਉਸ ਪਹਿਲੋਂ ਤਾਂ ਹੋਰਨਾਂ ਦੀ ਰਾਹੀਂ ਮਾਪਿਆਂ ਨੂੰ ਅਖਵਾਇਆ, ਜੇ ਮੈਂ ਇਹਨੂੰ ਦੇਖਨਾ ਨਹੀਂ ਚਾਹੁੰਦਾ। ਇਹ ਬਲਾ ਜਿਥੋਂ ਆਂਦੀ ਜੇ, ਉਥੇ ਹੀ ਛਡ ਆਓ। ਜਦ ਮਾਪਿਆਂ ਆਪਣੀ ਪਤ ਦਾ ਖਿਆਲ ਨਾ ਕਰਕੇ ਉਸ ਨੂੰ ਆਖਿਆ ਤੇ ਸਮਝਾਇਆ, ਭਾਈ ਤੂੰ ਫਿਕਰ ਨਾ ਕਰ, ਸਵਾਣੀਆਂ ਇਸੇ ਤਰਾਂ ਹੌਲੀ ਹੌਲੀ ਸਮਝ ਜਾਂਦੀਆਂ

ਹੁੰਦੀਆਂ ਨੇ, ਇਹ ਬੀ ਆਪੇ ਸਿਆਣੀ ਹੋ ਜਾਏਗੀ, ‘ਜਿਉ’  
‘ਜਿਉ’ ਕਿੱਤੇ ਕੰਬਲੀ ਤਿਊਂ ਤਿਊਂ ਭਾਰੀ ਹੋ’। ਇਹ  
ਸੁਣਦਿਆਂ ਉਸ ਮੰਹ ਪਾੜ ਕੇ ਆਖ ਦਿਤਾ, ਭਾਵੇਂ ਇਸਨੂੰ  
ਰਖੋ ਭਾਵੇਂ ਮੈਨੂੰ, ਜੋ ਇਹ ਇਥੇ ਰਹੀ, ਤਾਂ ਮੈਂ ਕਿਧਰੇ ਮੰਹ  
ਕਰ ਜਾਵਾਂਗਾ। ਇਕ ਦਿਨ ਉਹ ਰਾਤੀ ਖੂਹ ਉਤੇ ਹੀ  
ਰਿਹਾ ਤੇ ਰੋਹ ਨਾਲ ਰੋਟੀ ਬੀ ਮੌੜ ਘਲੀ। ਦੂਜੇ ਦਿਨ  
ਬਾਹਰੋਂ ਬਾਹਰ ਮਾਸੀ ਦੇ ਘਰ ਟੁਰ ਗਿਆ। ਖੈਰ ਦੀਨ ਨੂੰ  
ਜਦ ਯਕੀਨ ਹੋ ਗਿਆ, ਮੁੰਡਾ ਨਹੀਂ ਜਰਦਾ, ਇਕ ਕੰਮੀ ਨੂੰ  
ਘੱਲ ਕੇ ਉਸ ਨੂੰ ਲਵਾ ਲਿਆ ਅਤੇ ਉਸ ਦੇ ਸਾਹਮਣੇ  
ਬਰਕਤ ਦੀਆਂ ਟੁੰਬਾਂ ਟਲੀਆਂ ਲਾਹ ਲਈਆਂ ਤੇ ਰੋਦੀ  
ਧੋਦੀ ਨੂੰ ਮਰਾਸੀ ਨਾਲ ਦੇ ਕੇ ਪੇਕੇ ਘੱਲ ਦਿਤਾ। ਨਾਲ  
ਹੀ ਆਖ ਤੋਰਿਆ, ਇਹ ਸਾਡੇ ਕੰਮ ਦੀ ਨਹੀਂ ਹੁਣ ਤੁਸੀਂ  
ਜਾਣੋਂ ਤੇ ਤੁਹਾਡਾ ਕੰਮ।

## ਸਿਰ ਦੀ ਸੱਟ

ਪਣੀ ਲਈ ਪਿਆਲੀ ਜੱਟ ਨੂੰ,

ਦੇ ਏਠੀ ਘੁਮਿਆਰੀ ।

ਠੋਕ ਵਜਾਇਆ ਪਿੱਲੀ ਨਿਕਲੀ,

ਸੜ ਬਲ ਗਿਆ ਹੁਕਾਰੀ ।

ਮੂੰਹ ਨ ਲਾਈ ਚਾੜ੍ਹ ਕੇ ਨਾਸ਼ਾਂ,

ਪਰਤ ਕੇ ਮੱਥੇ ਮਾਰੀ ।

ਹੈ ਬੇਹੋਸ਼ ਛੱਠੀ ਵੇਚਾਰੀ,

ਅੱਦ ਸਿਰਿੱਤੇ ਮਾਰੀ ।

ਅਜ ਬਰਕਤ ਨੂੰ ਸਹੁਰੇ ਗਿਆਂ ਛੱਬੀ ਫਿਨ ਹੋ  
ਗਏ ਨੇ, ਉਸ ਨੂੰ ਕੋਈ ਲੈਣ ਨਹੀਂ ਗਿਆ । ਭਾਗ ਭਰੀ  
ਰੋਜ਼ ਨਵਾਬ ਖਾਨ ਨਾਲ ਲਤਦੀ ਹੈ, ਜੋ ਧੀਆਂ ਪਹਿਲੇ  
ਪੈਰ ਪੰਜ ਸੱਤ, ਹਦ ਦਸ ਬਾਰਾਂ ਦਿਨਾਂ ਤੋਂ ਵਧੀਕ ਰਹਿਣ,  
ਤਾਂ ਸ਼ਰੀਕ ਮੂੰਹ ਪਾੜ ਪਾੜ ਕੇ ਗੱਲਾਂ ਕਰਦੇ ਨੇ । ਕੁੜੀ  
ਵਿਚਾਰੀ ਡਾਢੀ ਉਦਾਸ ਹੋਵੇਗੀ, ਤੇ ਰੋ ਰੋ ਕੇ ਢਾਵੀ ਹੋਂਦੀ  
ਹੋਵੇਗੀ । ਸਾਹੁਰੇ ਕੀ ਆਖਦੇ ਹੋਣਗੇ, ਕਿ ਉਨ੍ਹਾਂ ਨੂੰ ਧੀ  
ਭਾਰੂ ਸੀ, ਟੋਰ ਕੇ ਵਾਤ ਬੀ ਨਹੀਂ ਨੇ ਪੁਛੀ? ਸ਼ੁਕਰ ਕੀਤੀ  
ਨੇ, ਮਗਰੋਂ ਲੱਭੇ ਏ । ਅਸੀਂ ਕਿਸੇ ਨੂੰ ਮੂੰਹ ਵਿਖਾਣ ਜੋਗੇ  
ਨਹੀਂ ਰਹੇ, ਖੁਦਾ ਕਰਾਈ ! ਤਾਂ ਕਿਸੇ ਵੇਲੇ ਉਸ ਨੂੰ ਜਾ  
ਕੇ ਲੈ ਆ ।

**ਨਵਾਬ ਖਾਨ—**(ਰੋਣ ਹਾਕਾ ਹੋ ਕੇ) ਤੁੰ ਮੇਰੇ ਨਾਲ  
ਰੋਜ਼ ਲੜਦੀ ਏਂ, ਮੈਂ ਕੋਈ ਅੰਨ੍ਹਾਂ ਅਨਜਾਣ ਤਾਂ ਨਹੀਂ ਨਾ ।  
ਮੈਂ ਤਾਂ ਭੱਜ ਬੱਕਾ ਹਾਂ, ਜੋ ਕੁਝ ਹੱਥ ਆਵੇ, ਪਰ ਕੋਲ ਕੁਝ  
ਨਾ ਹੋਵੇ ਤਾਂ ਕੀ ਕਰਾਂ ? ਘਰ ਦਾ ਹਾਲ ਕੁਝ ਤੈਬੇਂ ਗੁੱਝਾ ਤਾਂ  
ਨਹੀਂ ਨਾ, ਕੁਝ ਹੱਥ ਪੱਲੇ ਹੋਵੇ ਤਾਂ ਜਾਵਾਂ, ਸੱਖਣੇ ਹੱਥ  
ਕੀਕਰ ਉੱਧਰ ਮੂੰਹ ਕਰਾਂ ?

**ਭਾਗਭਰੀ—**ਮੇਰੇ ਅੰਦਰ ਭਾਂਬੜ ਬਲਦੇ ਨੇ, ਕੀ  
ਕਰਾਂ ਕੁਝ ਵਸ ਨਹੀਂ ਚੱਲਦਾ ? ਸਾਡੇ ਉੱਤੇ ਇਹ ਵੇਲੇ  
ਬੀ ਆਉਣੇ ਸਨ ਜੋ ਅਸਾਂ ਅਜਿਹਾ ਨੱਕ-ਲੱਥਾ ਹੋ  
ਜਾਣਾ ਸੀ ।

**ਨਵਾਬ ਖਾਨ—**ਰੱਬ ਦੇ ਵੱਸ ਏ, ਸਾਡੇ ਕੀ ਅਖਤਿ-  
ਆਰ ਏ, ਜੋ ਚਾਹੇ ਸੋ ਕਰੇ ਬੰਦੇ ਦਾ ਕੀ ਜੇਰ ? ਖੈਰ ਜੋ  
ਹੁਇਆ ਸੇ ਹੋ ਗਿਆ । ਹੁਣ ਅਲਾ ਚਾਹੇ ਤਾਂ ਭਲਕੇ ਨਹੀਂ  
ਤਾਂ ਪਰਸੋਂ ਤਹਿਸੀਲੇ ਰਜਿਸਟਰੀ ਕਰਾਣ ਜਾਵਾਂਗਾ ਤੇ  
ਉੱਥੇਂ ਹੀ ਹਰ ਸ਼੍ਲੈਲਈ ਆਵਾਂਗਾ, ਤੇ ਰਾਤੇ ਰਾਤ ਤਿਆਰੀ  
ਕਰਕੇ ਢੋਬ ਸਵੇਰੇ ਉਪਰ ਟੁਰ ਜਾਂ ਗਾ ।

**ਭਾਗਭਰੀ—**ਦੋ ਰਾਤਾਂ ਤੇਰੀਆਂ ਉੱਥੇ ਬੀ ਲੱਗ  
ਜਾਣਗੀਆਂ, ਪਿੱਛੇ ਘਰ ਵਿਚ ਆਟਾ ਕੋਟਾ ਕੋਈ ਨਹੀਂ  
ਕੜੀ ਇਤਨੇ ਚਿਰ ਪਿਛੇ ਆਵਣਾ ਏ, ਉਸ ਦੇ ਅਗੇ  
ਹੱਖੀ ਗੁਸ਼ੀ ਤਾਂ ਨਹੀਂ ਰੱਖਣੀ । ਕੁਝ ਘਿਉ ਗੁੜ ਦੀ  
ਲੋੜ ਹੋਵੇਗੀ, ਉਹ ਪਹਿਲੇ ਲੈ ਕੇ ਦੇ ਜਾਏਂ ਤਾਂ ਗੱਲ ਏ ।

ਨਵਾਬ ਖਾਨ—ਹੋ ਸੱਚੈ, ਮੈਂ ਅੱਗੇ ਹੀ ਤੇਰੇ ਨਾਲ  
ਗਲ ਕਰਨ ਵਾਲਾ ਸਾਂ। ਸ਼ਹੀਕ ਤਾਂ ਇਸ ਵੇਲੇ ਡਾਢੇ  
ਮੱਛਰੇ ਹੋਏ ਨੇ, । ਮੈਂ ਸੁਣਿਆ ਏ ਸ਼ਹੀਕਾਂ ਕਿਰਾਵਾਂ ਨੂੰ  
ਚਾਇਆ ਚੁਕਾਇਆ ਹੋਇਆ ਏ, ਕਿ ਤੁਸੀਂ ਅਜੇ ਦੜ ਵੱਟ  
ਛੱਡੋ, ਜਦ ਨਵਾਬ ਖਾਨ ਕਿਸੇ ਕੋਲ ਜ਼ਮੀਨ ਬੰਧ ਪਾਏ, ਜਾਂ  
ਵੇਚੋਗਾ, ਤੁਸੀਂ ਬੂਹੇ ਆ ਬੈਠਣਾ, ਅਸੀਂ ਭੀ ਕੋਲੇ ਆਖ  
ਵੇਖ ਕੇ ਤੁਹਾਨੂੰ ਰੁਪਈਏ ਲੈ ਦਿਆਂਗ। ਉਹ ਭੀ ਰੱਫੜ ਪਾਣ  
ਤੇ ਕੁਪੱਤ ਕਰਾਨ ਨੂੰ ਤਿਆਰ ਫਿਰਦੇ ਨੇ, ਪਰ ਅਜੇ ਉਨ੍ਹਾਂ ਨੂੰ  
ਇਹ ਪਤਾ ਨਹੀਂ, ਕਿ ਮੈਂ ਬਹਾਵਲ ਕੋਲ ਜ਼ਮੀਨ ਗਹਿਣ  
ਪਾਣ ਲੱਗਾ ਹਾਂ। ਮੈਂ ਉਸ ਨਾਲ ਇਕਰਾਰ ਕੀਤਾ ਹੋਇਆ  
ਏ, ਜੇ ਤੁਝ ਕਿਸੇ ਅਗੇ ਜ਼ਮੀਨ ਲੈਣ ਦੇਣ ਦੀ ਗਲ ਕੀਤੀ ਤਾਂ  
ਮੈਂ ਨਹੀਂ ਦੇਣੀ। ਸ਼ਾਹ ਕਨਸੋਆਂ ਲੈਂਦੇ ਫਿਰਦੇ ਨੇ, ਪਰ  
ਬਹਾਵਲ ਉਨ੍ਹਾਂ ਨੂੰ ਭੇਤ ਦੇਣ ਨਹੀਂ ਲਗਾ। ਮੇਰੀ ਇਹ  
ਸਲਾਹ ਏ, ਕਿ ਅਸੀਂ ਏਥੋਂ ਰਾਤੋਂ ਰਾਤ ਕਿਸੇ ਅਜੇਹੇ ਪਾਸੇ  
ਨਿਕਲ ਚਲੀਏ, ਜਿਥੋਂ ਕਿਸੇ ਨੂੰ ਪਤਾ ਨ ਲੱਗੇ। ਢਾਈ  
ਹਜ਼ਾਰ ਰੁਪੀਆ ਕੋਲ ਹੋਵੇਗਾ, ਕਿਧਰੋਂ ਚਾਰ ਮਰਲੇ ਜ਼ਮੀਨ  
ਲੈਲਾਂ ਰੋ, ਕੁਝ ਤੁੰਗ ਤਾਂ ਟਪਣਗੇ। ਇਥੇ ਰਹੇ, ਤਾਂ ਸਭ  
ਕੁਝ ਖੁਹਾ ਕੇ ਹੱਥਲ ਹੋ ਬਹਾਂਗੇ ਅਤੇ ਜੇਕਰ ਇਕ ਵਾਰੀ  
ਇਥੋਂ ਨਿਕਲ ਗਏ, ਤਾਂ ਫਿਰ ਅਸੀਂ ਕਿਸੇ ਨੂੰ ਦਿਵਾਲ  
ਨਹੀਂ। ਜੇ ਆਖੇ ਤਾਂ ਮੈਂ ਭਲਕੇ ਨੂਰ ਪੁਰ ਜਾਵਾਂ। ਤੈਨੂੰ  
ਯਾਦ ਹੋਣਾ ਹੈ, ਕਿ ਉੱਥੇ ਫੂਲਾਂ ਸਿੰਘ ਚੀਮਾ ਮੇਰਾ ਪੱਗ

ਵੱਟ ਦੇਸਤ ਏ, ਉਹ ਪਰਸੋਂ ਮੇਰੇ ਨਾਲ ਤਹਿਸੀਲੇ ਚਲੇ,  
ਉੱਥੋਂ ਰੁਪਯੇ ਲੈਕੇ ਮੈਂ ਰਾਤੀ ਨੂਰ ਪੁਰ ਆ ਜਾਂ ਤੇ ਉੱਥੀ  
ਸਾਰਾ ਅਸਬਾਬ ਤਿਆਰ ਕਰ ਛੁੱਡੀਂ। ਉਨ੍ਹਾਂ ਦਾ ਆਦਮੀ  
ਰਾਤੀ ਗੁੱਡੀ ਲੈ ਆਵੇ ਤੇ ਰਾਤੇ-ਰਾਤ ਕੱਪੜਾ ਲਤਾ, ਮੰਜੀ  
ਜੁੱਲਾ ਤੇ ਮਿਸੇ ਭਾਂਡੇ ਲੱਦ ਕੇ ਤੁਸੀਂ ਬੀ ਉੱਥੇ ਆ ਜਾਓ,  
ਤੁਸੀਂ ਇਕ ਰਾਤ ਉੱਥੇ ਰਹੋ ਤੇ ਮੈਂ ਬਰਕਤ ਨੂੰ ਲੈ ਆਵਾਂ  
ਫਿਰ ਉੱਥੋਂ ਜਿਧਰ ਮੰਹ ਆਵੇ ਨਿਕਲ ਚੱਲੀਏ। ਤੁੰ ਮੇਰੇ  
ਨੂਰ ਪੁਰ ਜਾਣ ਦਾ ਭੇਦ ਨ ਭੇਨੀਂ, ਜੇ ਕੋਈ ਪੁਛੇ, ਤਾਂ ਆਖ  
ਛੁੱਡੀ, ਫਤਹਪੁਰ ਗਿਆ ਹੋਇਆ ਏ।

**ਭਾਗਭਰੀ—**(ਰੋ ਕੇ ਤੇ ਪੱਟਾਂ ਉੱਤੇ ਹਥ ਮਾਰਕੇ)  
ਹਾਏ ਹਾਏ ! ਮੈਂ ਮਰ ਗਈ, ਅਜ ਅਸੀਂ ਅਜੇਹੇ ਭਗੋੜੇ ਹੋ  
ਗਏ ਹਾਂ, ਕਿ ਰਾਤੇ ਰਾਤ ਚੋਰਾਂ ਵਾਂਗ ਨੱਸਣ ਨੂੰ ਤਿਆਰ  
ਬੈਠੇ ਹਾਂ। ਮੈਂ ਭੁਜ ਚੱਲੀ ਹਾਂ, ਕਿਧਰ ਜਾਵਾਂ ? ਮੈਂ ਆਖਦੀ  
ਸਾਂ, ਇਸ ਘਰ ਮੇਰੀ ਡੋਲੀ ਆਈ ਸੀ, ਇਥੋਂ ਹੀ ਮੇਰੀ ਮੰਜੀ  
ਨਿਕਲੇਗੀ। ਹੁਣ ਮੈਂ ਪਰਦੇਸ ਵਿਚ ਮਰਾਂਗਾ ਤੇ ਮੇਰੀ ਮੰਜੀ  
ਬਿਗਾਨੇ ਚੁੱਕਣਗੇ ਤੇ ਮੇਰੀ ਕਬਰ ਬੰਗਾਨੀਆਂ ਕਬਰਾਂ ਵਿਚ  
ਹੋਵੇਗੀ ! (ਇਹ ਗੱਲ ਕਰਕੇ ਡਾਢੀ ਰੋਣ ਲੱਗ ਪਈ  
ਤੇ ਹਟਕੋਰਿਆਂ ਨਾਲ ਉਸ ਦਾ ਸਾਹ ਨਹੀਂ ਸੀ ਰਲਦਾ)।

**ਨਵਾਬ ਖਾਨ—**(ਰੋ ਕੇ ਅੱਲਾ ਦੇ ਰੰਗ ਨੇ, ਕਦੀ ਇਹ  
ਗਲ ਸੀ, ਕਿ ਕੌਈ ਰਾਣੀ ਖਾਨ ਦਾ ਬਚਾ ਭੀ ਅੱਖ ਨਾਲ  
ਅੱਖ ਨਹੀਂ ਸੀ ਰਲਾ ਸਕਦਾ, ਅਜ ਇਹ ਹਾਲ

ਏ, ਕਿ ਸਾਨੂੰ ਇਥੇ ਬਹਿਣ ਦਾ ਬੀਬਾਂ ਨਹੀਂ, ਇਹ ਆਪਣਾ ਪਿੰਡ ਤੇ ਆਪਣਾ ਘਰ ਸਾਡੇ ਭਾਵਾ ਦਾ ਦੋਜ਼ਖ ਬਣ ਗਿਆ ਏ। ਕਮਲੀਏ! ਅਸੀਂ ਕੋਈ ਇਥੁੰਦਾ ਨਾਲ ਚੁਲੋਂ ਹਾਂ, ਮੇਰੇ ਅੰਦਰ ਵੜ ਕੇ ਨਹੀਂ ਨਾ ਵੇਖਦੀ, ਮੇਰੇ ਅੰਦਰ ਕੇਤੇ ਭਾਂਬੜ.....

ਇਸ ਦੇ ਅਗੋਂ ਗਾਚ ਨਾਲ ਨਵਾਬ ਖਾਨ ਦੇ ਮੁੰਹ ਗੱਲ ਨਾ ਨਿਕਲੀ, ਅੱਖਾਂ ਤੋਂ ਅੱਬਰੂਆਂ ਦੀ ਨਦੀ ਵਗਦੀ ਏ ਤੇ ਡਸਕੋਰਿਆਂ ਨਾਲ ਸਾਹ ਹੇਠਾਂ ਉਤਾਹ ਹੁੰਦਾ ਏ।

ਇਨ੍ਹਾਂ ਸਾਰੀ ਰਾਤ ਏਸੇ ਤਰ੍ਹਾਂ ਰੋਂਦਿਆਂ ਕਲਪਦਿਆਂ ਤੇ ਗੱਟੀਆਂ ਗਿਣਦਿਆਂ ਗੁਜਰੀ। ਓੜਕ ਇਹੋ ਸਲਾਹ ਪੱਕੀ ਕਰ ਕੇ ਫਜਰੀ ਨਵਾਬ ਖਾਨ ਨੂੰ ਪੁਰ ਟੋਰਿਆ ਤੇ ਜਾਂਦਾ ਜਾਂਦਾ ਬਹਾਵਲ ਨੂੰ ਆਖਣ ਲੱਗਾ, ਮੈਂ ਫਤਹਪੁਰ ਚਲਿਆ ਹਾਂ ਮੈਨੂੰ ਉੱਥੇ ਇਕ ਜ਼ਰੂਰੀ ਕੰਮ ਏ, ਮਤਾਂ ਮੈਂ ਰਾਤੀ ਨਾ ਆ ਸਕਾ, ਤੂੰ ਸਵੇਰੇ ਤਹਿਸੀਲੇ ਆ ਜਾਈਂ, ਮੈਂ ਅੱਲਾ ਚਾਹੇ ਸਿਧਾ ਉੱਥੇ ਦਿਨ ਆ ਚੜ੍ਹਾਂਗਾ।

ਬਹਾਵਲ—ਭਾਈ ਤੇਰੇ ਬਿਨਾ ਅਸਾਂ ਘਰੋਂ ਪੈਰ ਨਹੀਂ ਕਢਣਾ, ਇਹ ਤਾਂ ਕਦੀ ਹੋਣਾ ਨਹੀਂ ਕਿ ਤੂੰ ਕਿਧਰੇ ਤੂੰ ਚੁਗਦਾ ਫਿਰੋਂ ਅਤੇ ਅਸੀਂ ਤਹਿਸੀਲੇ ਧੱਕੇ ਖਾਂਦੇ ਤੇ ਬੈਂਡਿਆਂ ਵਾਕੁਰ ਅੱਡੀਆਂ ਚੁੱਕ ਚੁੱਕ ਤੇਰਾ ਰਾਹ ਵਖੇ ਫਿਰੀਏ।

**ਨਵਾਬ ਖਾਨ--ਅਠ ਕੈਹ ਪੈਂਡਾ ਸੀ, ਮੈਂ ਆਖਿਆ**

ਮਤਾ ਮੇਰੇ ਕੋਲੋ ਨਾ ਆਉਣ ਹੋਵੇ, ਤੇ ਇਸ ਵਿਚ ਤੇਰਾ  
ਕੋਈ ਹਰਜ ਭੀ ਨਹੀਂ। ਖੈਰ, ਜੇ ਤੁੰ ਨਹੀਂ ਮੰਨਦਾ ਤਾਂ ਉਹ  
ਜਾਣੋ, ਮੈਂ ਮਰ ਪਿਟ ਕੇ ਜਿਵੇਂ ਅਪੜ ਸਕਿਆ, ਆ ਜਾਂ ਗਾ  
ਭਾਵੇਂ ਅੱਧੀ ਰਾਤ ਆਵਾਂ।

ਉਹ ਤਾਂ ਨੂਰ ਪੁਰ ਟੁਰਿਆ ਤੇ ਉਥੇ ਜਾਕੇ ਆਪਣੇ  
ਮਿਤ੍ਰ ਨੂੰ ਸਾਰੀ ਵਿਬਿਆ ਸੁਣਾਈ। ਫੁਲਾ ਸਿੰਘ ਦੇ ਗਲੇਂ  
ਭਰ ਆਏ ਤੇ ਕਿਹਾ ਮੈਂ ਤੈਨੂੰ ਬਰਕਤ ਦੇ ਵਿਆਹ ਵਿਚ  
ਕਿਹਾ ਨਹੀਂ ਸੀ ਜੇ ਚਦਰ ਵੇਖ ਕੇ ਲੱਤਾ ਲਿਮਾਰ, ਪਰ  
ਹੱਛਾ ਹੁਣ ਬਿਪਤਾ ਵੇਲੇ ਮਿਤ੍ਰ ਨੂੰ ਕੋਸਣਾਂ ਨਹੀਂ ਬਣਦਾ,  
ਜੋ ਗੁਰੂ ਕਰੇ ਮੈਬੈਂ ਜੋ ਮਦਦ ਹੋ ਸਕਦੀ ਏ, ਤਿਆਰ ਹਾਂ।

ਓਧਰੋਂ ਮਿਠੂ ਰਾਮ ਤਹਿਸੀਲੇ ਜਾ ਵਕ਼ਿਆ ਅਤੇ  
ਅਰਜੀ ਦਾਵਾ ਲਿਖ ਕੇ ਮੁਨਸਫ ਸਾਹਿਬ ਦੀ ਕਚਹਿਰੀ  
ਪੇਸ਼ ਹੋਇਆ ਤੇ ਨਵਾਬ ਖਾਨ ਵਾਲੀ ਪੇਸ਼ਗੀ ਦੀ ਰਸੀਦ  
ਪੇਸ਼ ਕਰ ਕੇ ਕਸਮ ਖਾ ਕੇ ਬਿਆਨ ਦਿਤਾ ਜੋ ਨਵਾਬ ਖਾਨ  
ਸਾਰੀ ਭੋਂ ਵੇਚਣ ਲਗਾ ਹੈ ਤੇ ਰਾਤੇ ਰਾਤ ਨਸ ਜਾਣ ਦਾ  
ਇਤਾਦਾ ਰੱਖਦਾ ਏ। ਇਸ ਤੋਂ ਬਿਨਾ ਇਸਦੀ ਹੋਰ ਕੋਈ  
ਜਾਇਦਾਦ ਨਹੀਂ ਜਿਸ ਤੋਂ ਮੇਰਾ ਰੁਪਈਆ ਵਸੂਲ ਹੋ  
ਸਕੇ। ਮਿਹਰਬਾਨੀ ਕਰਕੇ ਫੈਸਲੇ ਤੋਂ ਪਹਿਲੋਂ ਕੁਰਕੀ ਦਾ  
ਵਾਰੰਟ ਮੈਨੂੰ ਦਿਤਾ ਜਾਏ, ਤਾਂ ਜੇ ਮੇਰੀ ਜਿਤਨੀ ਰਕਮ ਵਸੂਲ  
ਹੋ ਸਕਦੀ ਏ, ਹੋ ਜਾਏ।

**ਮੁਨਸਫ ਸਾਹਿਬ—ਜੇ ਕਰ ਤੇਰਾ ਬਿਆਨ ਸਚ ਭੀ**

ਮੰਨ ਲਿਆ ਜਾਏ, ਤਾਂ ਅਦਾਲਤ ਹੁਕਮ ਇਮਤਨਾਹੀ ਜਾਰੀ ਕਰ ਸਕਦੀ ਏ, ਕੁਰਕੀ ਦਾ ਵਰੰਟ ਨਹੀਂ ਹੋ ਸਕਦਾ।

ਮਿਠੂ ਰਾਮ--ਸਰਕਾਰ ! ਹੁਕਮ ਇਮਤਨੀ ਨਾਲ ਜਮੀਨ ਤੋਂ ਗਹਿਣੇ ਜਾਂ ਬੈਂਹਣ ਤੋਂ ਡੱਕੀ ਜਾਏਗੀ, ਪਰ ਇਸ ਨਾਲ ਮੇਰੀ ਰਕਮ ਵਸੂਲ ਹੋਣ ਦੀ ਕੋਈ ਸੁਰਤ ਪੈਦਾ ਨਹੀਂ ਹੋ ਸਕਦੀ, ਕਿਉਂ ਜੇ ਨਵਾਬ ਖਾਨ ਡਾਫਾ ਤੰਗ ਏ, ਤੇ ਸ਼਼ਰੀਕਾਂ ਇਸ ਨੂੰ ਇਥੇ ਟਿਕਣ ਨਹੀਂ ਦੇਣਾ, ਇਸ ਨੇ ਬੋੜਾ ਬਹੁਤ ਠੇਕਾ ਜਾਂ ਹਿਸਾ ਮੁਕਰਰ ਕਰਕੇ ਜ਼ਮੀਨ ਕਿਸੇ ਦੇ ਗਲ ਪਾ ਕੇ ਨੱਸਣ ਦੀ ਕਰਨੀ ਏ। ਪਰ ਉਮੈਦ ਨਹੀਂ ਕਿ ਇਸ ਦੇ ਸ਼਼ਰੀਕ ਆਪ ਜਾਂ ਹੋਰ ਕਿਸੇ ਨੂੰ ਇਸ ਦੀ ਜ਼ਮੀਨ, ਹਿੱਸੇ ਜਾਂ ਠੇਕੇ ਤੇ ਲੈਣ ਦੇਣ। ਤੇ ਜੇਕਰ ਕਿਸੇ ਲੈ ਬੀ ਲਈ, ਤਾਂ ਹਰ ਫਸਲ ਮੈਨੂੰ ਪੈਦਾਵਾਰ ਦੀ ਕੁਰਕੀ ਦੀ ਦਰਖਾਸਤ ਕਰਨੀ ਪਵੇਗੀ, ਜਿਸ ਨਾਲ ਮੇਰਾ ਖਰਚ ਤੇ ਤਕਲੀਫ ਬਹੁਤ ਵਧ ਜਾਣਗੇ। ਇਸ ਤਰ੍ਹਾਂ ਅੱਵਲ ਤੀ ਸਾਰੀ ਰਕਮ ਨਹੀਂ ਤਾਂ ਬਾਹਲੀ ਉੱਕਾ ਹੀ ਗਲ ਜਾਏਗੀ। ਹਜ਼ੂਰ ! ਮੈਂ ਗਰੀਬ ਆਦਮੀ ਹਾਂ ਤੇ ਮੈਂ ਕਿਧਰੋਂ ਕਰਜ਼ ਲਿਆ ਕੇ ਇਸ ਨੂੰ ਰੁਪਈਆ ਦਿਤਾ ਸੀ, ਜੇ ਇਸ ਮੌਕੇ ਤੇ ਮੈਨੂੰ ਕੁਝ ਵਸੂਲ ਨਾ ਹੋਇਆ, ਤਾਂ ਸ਼ਾਹੁਕਾਰ ਮੇਰੀ ਕੁਰਕੀ ਕਰਾ ਲੈਣਗੇ, ਤੇ ਅਗੇ ਵਾਸਤੇ ਮੇਰੀ ਸਾਰੀ ਸਾਖ ਮਾਰੀ ਜਾਏਗੀ ਅਤੇ ਤਬਾਹ ਹੋ ਜਾਵਾਂਗੇ।

ਗਲ ਕੀ ? ਇਸ ਨੇ ਮਿੰਨਤਾਂ ਤਰਲੇ ਕਰਕੇ ਕੁਝ ਪੇਸ਼ੀ ਵਾਲੇ ਦਾ ਹਥ ਗਰਮ ਕਰਕੇ ਫੈਸਲੇ ਤੋਂ ਪਹਿਲੋਂ ਕੱਚੀ ਕੁਤਕੀ ਦਾ ਵਾਰੰਟ ਲੈ ਲੀਤਾ, ਤੇ ਰਾਤ ਉੱਥੇ ਹੀ ਰਿਹਾ। ਪਿਛੋਂ ਭਾਗ ਭਰੀ ਲੋਕਾਂ ਨੂੰ ਇਹ ਦਸਦੀ ਰਹੀ, ਕਿ ਨਵਾਬ ਖਾਨ ਆਪਣੇ ਨਾਨਕੇ ਫਤਹ ਪੁਰ ਗਿਆ ਹੋਇਆ ਹੈ, ਤਾਂ ਜੋ ਕਿਸੇ ਮਲੇਰ ਫਡੇਰ ਦੀ ਜਮਾਨਤ ਉੱਪਰ ਕੁਝ ਕਰਜ ਸੈ ਆਵੇ। ਪਿਛਲੇ ਸੌਤੇ ਨਵਾਬ ਖਾਨ ਨੂਰ ਪੁਰੈ ਆਇਆ ਤੇ ਬਹਾਵਲ ਨੂੰ ਆਖਿਓ ਸੂ, ਫਜ਼ਰੀ ਹਨੇਰੇ ਹਨੇਰੇ ਪਿੰਡੋਂ ਨਿਕਲ ਚਲੀਏ, ਜੋ ਕਿਸੇ ਨੂੰ ਪਤਾ ਨਾ ਲਗੇ ਤੂੰ ਆਪਣੇ ਗਵਾਹ ਸ਼ਾਹਦ ਤੇ ਰੂਪਯਾ ਤਿਆਰ ਕਰ ਛੋਠੀਂ ।

ਮੰਹ ਹਨੇਰੇ ਹੀ ਨਵਾਬ ਖਾਨ, ਬਹਾਵਲ ਤੇ ਤਿੰਨ ਬੰਦੇ ਹੋਰ, ਪਿੰਡੋਂ ਨਿਕਲ ਕੇ ਤਹਿਸੀਲ ਨੂੰ ਟੁਰੇ, ਛਾਹ ਵੇਲੇ ਉੱਥੇ ਜਾ ਅਪੜੇ, ਮਿਠੂ ਰਾਮ ਇਕ ਚਪੜਾਸੀ ਦੀ ਕੇਠੜੀ ਵਿਚ ਲੁਕਿਆ ਬੈਠਾ ਸੀ। ਜਦ ਇਸ ਵੇਖਿਆ ਸਾਡੇ ਬਲੀ ਅਰਜੀ ਨਵੀਸਾਂ ਕੋਲ ਆ ਬੈਠੇ ਨੇ, ਉਸ ਚਪੜਾਸੀ ਹਥ ਰਸੀਦ ਬਹਾਵਲ ਨੂੰ ਘਲ ਦਿੱਤੀ ਤੇ ਉਹ ਚੁਪ ਕੀਤਿਆਂ ਵਖਰਾ ਕਰਕੇ ਬਹਾਵਲ ਨੂੰ ਦੇ ਗਿਆ। ਨਵਾਬ ਖਾਨ ਤੇ ਬਹਾਵਲ ਨੇ ਜਾ ਕੇ ਖਜਾਨਚੀ ਕੋਲੋਂ ਰਜਿਸਟਰੀ ਦਾ ਕਾਰਗਜ਼ ਖਰੀਦਿਆ ਤੇ ਅਰਜੀ ਨਵੀਸ ਕੋਲੋਂ ਲਿਖਵਾ ਕੇ ਰਜਿਸਟਰਾਰ ਸਾਹਿਬ ਦੇ ਪੇਸ਼ ਜਾ ਕੀਤਾ। ਜਦ ਉਹ

ਰਜਿਸਟਰਾਰ ਸਾਹਿਬ ਦੇ ਕਮਰੇ ਵੱਡੇ, ਤਾਂ ਉੱਧਰ ਮਿਠੂ ਰਾਮ ਵਾਰੰਟ ਵਾਲੇ ਪਿਆਦੇ ਨੂੰ ਨਾਲ ਲੈ ਕੇ ਬਾਹਰ ਆ ਬੈਠਾ । ਰਜਿਸਟਰਾਰ ਸਾਹਿਬ ਨੇ ਰਜਿਟਰੀ ਤਸਦੀਕ ਕਰਕੇ ਰੁਪਈਏ ਨਵਾਬ ਖਾਨ ਦੀ ਝੋਲੀ ਪਾਏ ਤੇ ਅਸਟਾਮ ਬਹਾਵਲ ਦੇ ਹਵਾਲੇ ਕੀਤਾ, ਜਦ ਉਹ ਬਾਹਰ ਨਿਕਲੇ ਤਾਂ ਸਿਪਾਹੀ ਅਗਾਂਹ ਵਧ ਕੇ ਆਖਣ ਲਗਾ ।

ਸਿਪਾਹੀ-ਚੌਧਰੀ ਜੀ ! ਸਲਾਮ ਅਲੈਕਮ ।

ਨਵਾਬ ਖਾਨ-ਆਓ ਮਿਰਜ਼ਾ ਜੀ ! ਵਾ ਅਲੈਕਮ ਅਸਲਾਮ ।

ਸਿਪਾਹੀ-ਚੌਧਰੀ ਜੀ ! ਜੇ ਮੈਂ ਭੁਲਦਾ ਨਹੀਂ, ਤਾਂ ਤੁਸੀਂ ਆਲਮ ਗੜ ਦੇ ਨਵਾਬ ਖਾਨ ਵੜਾਇਚ ਹੋ, ਤੁਹਾਡੇ ਨਾਮ ਦਾ ਇਕ ਵਾਰੰਟ ਏ ।

ਇਚਰਾਂ ਨੂੰ ਮਿਠੂ ਰਾਮ ਭੀ ਅੱਪੜ ਪਿਆ, ਉਸ ਨੂੰ ਵੇਖ ਕੇ ਨਵਾਬ ਖਾਨ ਦਾ ਮੰਹ ਫੁਕ ਹੋ ਗਿਆ ਤੇ ਬਿਲਕੁਲ ਅੰਗੋਂ ਟੁਟ ਗਈ ਅਤੇ ਬਿਤੌਰਿਆਂ ਵਾਂਗ ਉਹਦੇ ਮੰਹ ਵੱਲ ਬਿਟ ਬਿਟ ਵੇਖਣ ਲਗ ਪਿਆ ।

ਮਿਠੂ ਰਾਮ-(ਹਸ ਕੇ) ਅਗੋਂ ਸਾਹਿਬ ਸਲਾਮਤ ਤਾਂ ਆਖ ਛੱਡ, ਅਜੇਹਾ ਬਿਡਰ ਕਿਉਂ ਗਿਆ ਏ? ਖੈਰ ਮਿਹਰ ਏ ਤਕੜਾ ਹੋ ।

ਫੁਲਾ ਸਿੰਘ ਨੂਰ ਪੁਰੀਆ ਬੀ ਬਾਹਰ ਖਲਾ ਨਵਾਬ ਖਾਨ ਨੂੰ ਪਿਆ ਉਡੀਕਦਾ ਸੀ, ਅੰਦਰੋਂ ਨਿਕਲਦਿਆਂ

ਵੇਖ ਕੇ ਉਹ ਭੀ ਅਗਾਂਹ ਆ ਗਿਆ ਤੇ ਇਹ ਹਾਲ ਵੇਖ ਕੇ  
ਉਸ ਦੇ ਕਾਲਜੇ ਵਿਚ ਸਾਂਗ ਵਜੀ। ਮਿਠੂ ਰਾਮ ਦੀ ਗਲ  
ਸੁਣ ਕੇ ਆਖਣ ਲਗਾ।

ਫੁਲਾ ਸਿੰਘ— ਹੁਣ ਤਕੜਾ ਇਸ ਸਿਰ ਜਣਦਿਆਂ  
ਦਾ ਹੱਣਾ ਏ, ਜੋ ਤੁਸੀ ਪੁਜ ਆਉਂਦੇ ਸਾਓ ! ਕਰ ਛਡਿਆ  
ਜੇ।

ਸਿਪਾਹੀ— ਝੋਲੇ ਵਿਚੋਂ ਵਾਰੰਟ ਕੱਢ ਕੇ) ਚੋਧਰੀ  
ਜੀ ! ਇਹ ਤੁਹਾਡੇ ਨਾਮ ਦਾ ਕੁਰਕੀ ਦਾ ਵਾਰੰਟ ਏ, ਇਸ  
ਦੀ ਤਾਮੀਲ ਕਰਨੀ ਏ। ਜੋ ਕੁਝ ਤੁਹਾਡੇ ਕੌਲ ਏ, ਦਿਓ  
ਤੇ ਤੁਹਾਨੂੰ ਰਸੀਦ ਦੇਈਏ।

ਫੁਲਾ ਸਿੰਘ—(ਰੋਹ ਨਾਲ) ਵਾਰੰਟ ਕੇਹਾ ?

ਸਿਪਾਹੀ—ਮਿਠੂ ਸ਼ਾਹ ਨੇ ਇਨ੍ਹਾਂ ਤੇ ਦਾਵਾ ਕੀਤਾ  
ਏ ਤੇ ਫੈਸਲੇ ਤੋਂ ਪਹਿਲੋਂ ਕੁਰਕੀ ਦੇ ਵਾਰੰਟ ਕਢਾ ਲਏ ਨੇ,  
ਜਿਸ ਦੀ ਤਾਮੀਲ ਵਾਸਤੇ ਮੈਨੂੰ ਮੁਨਸਿਫ ਸਾਹਿਬ ਨੇ  
ਘੱਲਿਆ ਏ।

ਫੁਲਾ ਸਿੰਘ—ਮਿਠੂ, ਖਸਮਾਂ ਨੂੰ ਖਾਂਦਾ ਏ। ਇਸ ਨੇ  
ਦਾਵਾ ਕੀਤਾ ਏ ਤੇ ਅਸੀਂ ਪੇਸ਼ ਹੋ ਕੇ ਬਿਆਨ ਦਿਆਂਗੇ।  
ਹਿਸਾਬ ਨਾਲ ਸਰਕਾਰ ਜੋ ਫੈਸਲਾ ਕਰੇ ਅਸੀਂ ਸਿਰ ਮਥੇ  
ਤੇ ਮੰਨਾਂਗੇ। ਹੁਣੈ ਮਿਠੂ ਰਾਮ ਇਹ ਨੂੰ ਵਲ ਖਲੋਣ ਦਾ ਕੀ  
ਲਗਦਾ ਏ ?

ਸਿਪਾਹੀ—ਸਰਦਾਰ ਜੀ ! ਮੈਂ ਤਾਂ ਸਰਕਾਰੀ ਮੁਲਾਜ਼ਮ

ਹਾਂ, ਮੈਂ ਤਾਂ ਸਰਕਾਰ ਦਾ ਹੁਕਮ ਮੰਨਣਾ ਏ। ਜੇ ਤੁਹਾਨੂੰ  
ਕੋਈ ਉਜ਼ਰ ਏ ਤਾਂ ਮੁਨਸਿਫ ਸਾਹਿਬ ਐਹ ਸਾਹਮਣੇ  
ਆਪਣੀ ਕਚਹਿਰੀ ਵਿਚ ਬੈਠੇ ਨੇ, ਉੱਥੇ ਲਗੇ ਚਲੇ ਤੇ  
ਆਪਣਾ ਉਜ਼ਰ ਕਰ ਲਵੇ।

ਨਵਾਬ ਖਾਨ ਵਿਚਾਰਾ ਕਮਲਿਆਂ ਵਾਂਗ ਬਿਟ ਬਿਟ  
ਸਾਰਿਆਂ ਦੇ ਮੂੰਹ ਵਲੋਂ ਵੇਖਦਾ ਸੀ ਤੇ ਉਸ ਤੋਂ ਕੁਝ  
ਉਸਰ ਮਸਰ ਨਹੀਂ ਸੀ ਆਉਂਦਾ, ਡਾਫ਼ਿਆਂ ਦਾ ਸੱਤੀਂ  
ਵੀਹੀਂ ਸੌ ਹੁੰਦਾ ਏ। ਪਰਾਇਆਂ ਪੁੜ੍ਹਾਂ ਉਸ ਨੂੰ ਅਗੇ ਲਾ  
ਲਿਆ, ਤੇ ਕਚਹਿਰੀ ਵਲ ਲੈ ਟੁਰੇ। ਗਰੀਬ ਭਜੀਂ ਪ੍ਰਾਣੀਂ  
ਟੁਰ ਪਿਆ। ਦਿਲ ਵਿਚ ਆਖਦਾ ਸੀ, ਯਾ ਅਲਾ ! ਇਹ  
ਅਫ਼ਾਤ ਕਿਥੋਂ ਆ ਪਈ ? ਤੂੰ ਹੀ ਹੈਂ, ਜੇ ਬਚਾਏ। ਸਿਪਾਹੀ  
ਨੇ ਉਸ ਨੂੰ ਮੁਨਸਿਫ ਸਾਹਿਬ ਦੇ ਪੇਸ਼ ਕਰ ਕੇ ਅਰਜ  
ਕੀਤੀ।

ਸਿਪਾਹੀ—ਗਰੀਬ ਨਿਵਾਜ ! ਇਸ ਵਾਰੰਟ ਵਾਲਾ  
ਮਦਯੂਨ ਹਾਜ਼ਰ ਏ ਤੇ ਇਹ ਉਸਦੀ ਤਾਮੀਲ ਵਿਚ ਕੋਈ  
ਉਜ਼ਰ-ਦਾਰੀ ਕਰਨੀ ਚਾਹੁੰਦਾ ਏ।

ਹਾਕਿਮ ਜਦੋਂ ਇਕ ਛੇਸਲਾ ਕਰ ਦੇਣ, ਤਾਂ ਫਿਰ  
ਛੇਤੀ ਛੇਤੀ ਉਸ ਨੂੰ ਬਦਲਣਾ ਕਸਰ ਸ਼ਾਨ ਸਮਝਦੇ ਹਨ,  
ਇਸ ਲਈ ਆਖਿਆ:-


ਮੁਨਸਿਫ ਸਾਹਿਬ—ਇਸ ਵੇਲੇ ਕੋਈ ਉਜ਼ਰ ਨਹੀਂ  
ਸਣਿਆ ਜਾ ਸਕਦਾ, ਵਾਰੰਟ ਦੀ ਤਾਮੀਲ ਜ਼ਰੂਰੀ ਏ।

ਫਿਰ ਮੁਕੋਦਮੇਂ ਦੇ ਦੌਰਾਨ ਵਿਚ ਜੋ ਉਜਰ ਹੋਵੇਗਾ, ਸੁਣਿਆ  
ਜਾਏਗਾ।

ਸਿਪਾਹੀ ਨੇ ਢਾਈ ਹਜ਼ਾਰ ਰੁਪਈਆ ਨਵਾਬ ਖਾਨ  
ਦੀ ਝੋਲੀ ਵਿਚੋਂ ਕਢ ਕੇ ਮੁਨਸਿਫ ਸਾਹਿਬ ਦੀ ਮੇਜ਼ ਉੱਤੇ  
ਛੇਰੀ ਕਰ ਦਿਤਾ, ਮੁਨਸਿਫ ਸਾਹਿਬ ਨੇ ਰੁਪਈਆ ਮਿਠੂ ਰਾਮ  
ਦੇ ਹਵਾਲੇ ਕਰਕੇ ਰਸੀਦ ਤਸਦੀਕ ਕਰਕੇ ਨਾਵਬ ਖਾਨ  
ਦੇ ਹਬ ਫੜਾਈ। ਉਹ ਵਿਚਾਰਾ ਕਾਗਜ਼ ਦਾ ਪੁਰਜ਼ਾ ਹੋਬ  
ਫੜ ਕੇ ਭਰਿਆ ਪੀਤਾ ਬਾਹੁੜ ਨਿਕਲ ਆਇਆ ਤੇ ਬਾਹਰ  
ਨਿਕਲਦਿਆਂ ਹੀ ਫੱਸ ਪਿਆ ਤੇ ਫਿਰ ਢਾਈ ਮਾਰ ਕੇ  
ਰੋਣ ਲਗ ਪਿਆ।

“ਹੱਬ ਪਾਇਆ ਸੀ ਫੁੱਲਾਂ ਕਾਬਣ, ਕੰਡਾ ਹੱਬੀ ਆਇਆ।”

ਖਲਕਤ ਆ ਉਦਾਲੇ ਹੋਈ, ਉੜਕ ਲੋਕ ਤਸੱਲੀ  
ਦੇਣ ਲਗ ਪਏ ਤੇ ਕਿਹਾ ਰਬ ਦਿਆ ਬੰਦਿਆ! ਜੋ ਹਣਾ ਸੀ  
ਉਹ ਤਾਂ ਹੋ ਗਿਆ, ਹੁਣ ਰੁੰਨਿਆਂ ਕੀ ਬਣਦਾ ਏ? ਹੁਣ  
ਸਬਰ ਕਰ ਤੇ ਜਾਹ ਆਪਣੇ ਘਰ। ਫੂਲਾ ਸਿੰਘ ਸੰਮ ਕੇ  
ਤੁਰ ਪਿਆ ਤੇ ਕਪਟੀ ਬਹਾਵਲ ਬੀ ਰੋਣ ਹਾਕਾ ਮੁੰਹ ਬਣਾਈ  
ਨਾਲ ਹੀ ਰਲ ਪਿਆ ਅਤੇ ਤਸੱਲੀਆਂ ਦੇਣ ਲੱਗੇ, ਬਹਿੰਦੇ  
ਉਠਦੇ ਬੜੇ ਐਖ ਨਾਲ ਦਿਨ ਅਸਤ ਹੋਣ ਵੇਲੇ  
ਘਰ ਅੱਪੜੇ।



## ਪਈਤੇ ਪਈ

ਕਿਸੇ ਮੁਸਾਫਰ ਭੁੱਸੇ ਤਾਪਲ,  
ਡਿੱਗ ਢਹਿ ਰੋਟੀ ਪਿੰਨੀ ।

ਇਧਰ ਇੱਲ ਝੁਟਾ ਲਈ ਰੋਟੀ,  
ਕੁਤੇ ਵਛ ਲਈ ਪਿੰਨੀ ।

ਇਧਰ ਨਵਾਬ ਖਾਨ ਨਾਲ ਇਹ ਵਰਤੀ, ਉਪਰ  
ਭਾਗ ਭਾਰੀ ਸਵੇਲੇ ਸਵੇਲੇ ਹੀ ਅੰਦਾਣਿਆਂ ਨੂੰ ਰੋਟੀ ਟੁਕੁ  
ਖਵਾ ਕੇ ਬਾਹਰ ਖੇਡਣ ਟੇਰ ਛਾਡਿਆ ਤੇ ਆਪ ਅੰਦਰੋਂ  
ਅੰਦਰ ਵਲੋਵਾ ਇਕੱਠਾ ਕਰਨ ਤੇ ਸਾਂਭਣ ਲਗ ਪਈ, ਉਹ  
ਆਪਣੇ ਆਹਰ ਲਗੀ ਹੋਈ ਸੀ। ਲੋੜੇ ਪਹਿਰ ਅਚਣ-  
ਚੇਤੀ ਉਸ ਨੂੰ ਵੇਹੜੇ ਵਿਚ ਹੁਗਾਂ ਮਾਰ ਕੇ ਰੋਣ ਦੀ ਅਵਾਜ਼  
ਆਈ, ਇਸ ਦਾ ਤ੍ਰਾਹ ਨਿਕਲ ਗਿਆ, ਭੁੱਜ ਕੇ ਬਾਹਰੋਂ  
ਨਿਕਲੀ ਤਾਂ ਕੀ ਵੇਖਦੀ ਏ ? ਨਿਕੀਆਂ ਵੱਡੀਆਂ ਕੜੀਆਂ  
ਤੇ ਸਵਾਣੀਆਂ ਦਾ ਵਿਹੜਾ ਭਰਿਆ ਹੋਇਆ ਏ, ਤੇ ਬਰਕਤ  
ਨਿਕੇ ਭਰਾ ਦੇ ਗਲ ਲੱਗ ਕੇ ਪਈ ਰੋਦੀ ਏ। ਇਸ ਦੇ  
ਕੱਪੜੇ ਡਾਢੇ ਮੈਲੇ ਪੁਰਾਣੇ ਜਹੇ ਨੇ, ਜੂਤੀ ਠਿੱਬੀ ਹੋਈ ੨  
ਏ। ਰਾਹ ਦਾ ਘੱਟਾ ਉਡ ਉਡ ਕੇ ਪੈਰਾਂ ਤੋਂ ਸਿਰ ਤੋਝੀ  
ਪਿਆ ਹੋਇਆ ਏ, ਰੋ ਰੋ ਇਸ ਦੀਆਂ ਅੱਖਾਂ ਸੁਜੀਆਂ  
ਹੋਈਆਂ ਨੇ। ਮੂੰਹ ਤੇ ਮੁਰਦੇ-ਵੰਨੀ ਵਰਤੀ ਹੋਈ ਏ। ਦਵਾਲੇ  
ਕੱਲ ਦਾ ਛੁੱਲਾ ਬੀ ਨਹੀਂ। ਨਾਲ ਨਾ ਸਹੁਰਾ ਏ ਨਾ ਜੇਠ

ਨਾ ਦੇਵਰ, ਇਕ ਬੁਢੜਾ ਜੇਹਾ ਕਮੀਨ ਏ। ਇਹ ਵੇਖ ਕੇ  
 ਵਿਚਾਰੀ ਦਾ ਲੱਕ ਟੁਟ ਗਿਆ ਤੇ ਜਾਨ ਜੁਸਾ ਛੱਡ ਗਈ।  
 ਬੋਤੌਰ ਹੋ ਕੇ ਅੱਭੜਵਾਹ ਉੱਠ ਭੰਨੀ। ਹੋ ਕਦਮ ਅੱਗੇ  
 ਹੋਈ ਸੀ, ਕਿ ਅੱਡੋਖੜਾ ਖਾ ਕੇ ਮੂੰਹ ਪਰਨੇ ਢਿੰਗੀ। ਫਿਰ  
 ਉੱਠ ਕੇ ਅਗੇਰੇ ਹੋਈ ਤਾਂ ਕਿਲੋ ਦਾ ਠੈਡਾ ਲੱਗਿਓ ਸੂ।  
 ਮੁੜ ਅਗੰਹ ਹੋਈ, ਤਾਂ ਮੋਹਲੀ ਉੱਤੇ ਪੈਰ ਆ ਗਿਆ ਤੇ  
 ਸਿਰ ਪਰਨੇ ਢਿੰਗੀ। ਇਚਰਾਂ ਨੂੰ ਬਰਕਤ ਬੀ ਨੈੜੇ ਅੱਪੜ  
 ਪਈ ਸੀ, ਉੱਠ ਕੇ ਉਸ ਦੇ ਗਲ ਲਗੀ! ਫਿੱਛੋਂ ਕੱਢੀ ਧੀ  
 ਸੋਤਾਂ ਪੁੜ੍ਹਾਂ ਨਾਲੋਂ ਪਿਆਰੀ, ਸਾਡਾਂ ਨਾਲ ਪਾਲੀ, ਕਦੀ  
 ਅੱਠ ਪਹਿਰ ਇਸ ਤੋਂ ਅੱਡ ਨਹੀਂ ਸੀ ਹੋਈ। ਪਹਿਲੇ ਫੇਰੇ  
 ਟੋਰ ਕੇ ਅਜ ਅਠਾਈ ਦਿਨਾਂ ਮਗਰੋਂ ਉਹਦਾ ਮੂੰਹ ਵੇਖਿਆ  
 ਤੇ ਉਹ ਵੀ ਇਸ ਹਾਲ ਵਿਚ, ਜਿਸ ਵਿਚ ਸ਼ਾਲਾ ਕਿਸੇ ਹਡ  
 ਕਪ ਵੈਰੀ ਦੀ ਵੀ ਜਾਈ ਨਾ ਹੋਵੇ। ਦੁੱਖਾਂ ਮਾਰੀ, ਘਰ ਦੀ  
 ਖਰਾਬੀ, ਗੁਜਾਰੇ ਦੀ ਤੰਗੀ, ਧੀ ਦੇ ਵਿਛੋੜੇ ਤੇ ਬੋਦਿਆਂ  
 ਨਾਲ ਉਜਾੜੇ ਦਾ ਖਿਆਲ ਕਰਕੇ ਬਰਕਤ ਨੂੰ ਸੀਨੇ ਨਾਲ  
 ਲਾਕੇ ਅਜੇਹੀ ਦਰਦਾਂ ਨਾਲ ਰੁੰਨੀ ਤੇ ਐਸੇ ਦਰਦਾਂ  
 ਦੇ ਵੈਣ ਨੀਤੇ, ਕਿ ਸੁਣਨ ਵਾਲਾਂ ਦੀਆਂ ਭੀਲਾਂ  
 ਹੇਠੋਂ ਧਰਤੀ ਨਿਕਲਦੀ ਸੀ, ਪੱਥਰ ਮੇਮ ਹੋ ਹੋ ਜਾਂਦੇ ਤੇ  
 ਉਡਦੇ ਪੰਖੇਰੂ ਫਿਗ ਗਿਡ ਪੈਂਦੇ ਸਨ। ਉਹ ਸ਼ਰੀਕਣੀਆਂ  
 ਜਿਹੜੀਆਂ ਜੁਗਤਾਂ ਕਰਦੀਆਂ ਥੱਕਦੀਆਂ ਨਹੀਂ ਸਨ, ਹੋ  
 ਰੋ ਫਾਵੀਆਂ ਹੁੰਦੀਆਂ ਸਨ। ਤਾਫਾ ਝਾਕਲੱਧਾ ਪਿਆ

ਹੋਇਆ ਸੀ, ਇੰਦ੍ਰ ਮਲੂਮ ਹੁੰਦਾ ਸੀ, ਕਿ ਕੰਪਾਂ ਕੋਠੇ, ਰੁੱਖ  
ਪਹਾੜ, ਜ਼ਮੀਨ, ਅਸਮਾਨ ਹਰ ਸੈ ਪਈ ਰੋਦੀ ਏ, ਤੇ  
ਇਹੋ ਜਾਪਦਾ ਸੀ, ਕਿ ਮਾਵਾਂ ਧੀਆਂ ਦੇ ਅੰਦਰ ਜਿਹੜੇ  
ਭੁੰਬੜ ਬਲਦੇ ਨੇ, ਉਨ੍ਹਾਂ ਦੇ ਅਲੰਬੇ ਚਾਰ ਕੁਟ ਨੂੰ ਛੁਕ  
ਛਡਣਗੇ। ਤੋਬਾ ! ਤੋਬਾ ! ਰੱਬਾ ਉਹ ਵੇਲਾ ਨਾ ਵਿਖਾਵੇ,  
ਰੱਬਾ ਕਲ ਦੀਆਂ ਜਾਈਆਂ ਠੰਢੀਆਂ, ਧੀਆਂ ਹੋਣ ਤਾਂ  
ਸ਼ਾਲਾ ਕਿਸੇ ਨੇਕ ਦੇ ਲੜ ਲੱਗਣ ਤੇ ਉਨ੍ਹਾਂ ਦੀ ਖੈਰ ਦੀ  
ਖਬਰ ਪਈ ਆਵੇ ਕਿਸੇ ਸੱਤ ਬਿਗਾਨੇ ਦੀ ਧੀ ਵੀ ਉੱਜੜ  
ਕੇ ਮਾਪਿਆਂ ਦੇ ਬੂਹੇ ਆ ਕੇ ਨਾ ਬਹੇ। ਮਾਵਾਂ ਧੀਆਂ ਜਿਉਂ  
ਹੋਣ ਲਗੀਆਂ ਵਿਚੇ ਸੰਝ ਹੋ ਗਈ, ਭਲਾ ਅੱਗ ਬੁਝੇ ਤਾਂ  
ਬੱਸ ਕਰਨ। ਇਹ ਕੋਈ ਅਜੇਹਾ ਸਾੜ ਸੀ, ਜਿਹੜਾ ਚਾਰ  
ਹੁੰਝ ਕੇਰਿਆਂ ਬੁਝ ਜਾਏ ? ਓੜਕ ਅਛਣਾ ਗਵਾਂਛਣਾ ਰਲ  
ਮਿਲ ਕੇ ਆਖਿਆ, ਨੀ ਭੈੜੀਏ ! ਜਿਹੜੀਆਂ ਮੁਸੀਬਤਾਂ  
ਰੱਬ ਵਲੋਂ ਪੈਣੀਆਂ ਸਨ ਉਹ ਤਾਂ ਗਈਆਂ ਨੇ ਪੈ, ਹੁਣ  
ਰੱਬ ਦੀਆਂ ਦਿਤੀਆਂ ਸਹੇ ਤੇ ਸਬਰ ਕਰੋ, ਇਸ ਤਰ੍ਹਾਂ ਰੋ ਰੋ  
ਕੇ ਤਾਂ ਤੁਸੀਂ ਹੁਣੇ ਮਰ ਜਾਓ ਗੀਆਂ। ਅੱਲਾ ਵਲ ਧਿਆਨ  
ਕਰੋ, ਰੋਦਿਆਂ ਕੀ ਬਣ ਜਾਣਾ ਏ ? ਇਸ ਤਰ੍ਹਾਂ ਬੜੀ  
ਮੁਸ਼ਕਲ ਨਾਲ ਉਨ੍ਹਾਂ ਨੂੰ ਹਟਾਇਆ ਤੇ ਬੈਠ ਕੇ ਬਰਕਤ  
ਕੌਲੋਂ ਹਾਲ ਹਕੀਕਤ ਪੁਛਣ ਲਗ ਪਈਆਂ। ਇਹ ਕਰਮਾਂ  
ਮਾਰੀ ਗਲਾਂ ਕਰ ਕਰ ਕੇ ਆਪ ਵੀ ਰੋਦੀ ਸੀ ਤੇ ਹੋਰਨਾਂ  
ਨੂੰ ਵੀ ਟੁਆ ਰੁਆ ਮਾਹਦੀ ਸੀ। ਝੱਟ ਇਕ ਪਿਛੋਂ ਮਿਰਾਸੀ

ਜਿਹੜਾ ਬਰਕਤ ਨੂੰ ਛਡਣ ਆਇਆ ਸੀ ਆਖਣ ਲੱਗਾ:-

ਮਿਰਾਸੀ-ਅੱਲਾ ਦੀ ਅਮਾਨ, ਅਮੀਰ ਪ੍ਰਭਾਣੀਆਂ  
ਠੰਡੀਆਂ ਠਰੀਆਂ, ਪੱਗਾਂ ਬਰਾਬਰ ਚੂੰਡੇ, ਰਾਜ ਭਾਗ  
ਕਾਇਮ ਭਾਈਆਂ ਭਤੀਜਿਆਂ ਦੀ ਖੈਰ, ਜੜ੍ਹ ਹਰੀ ਅੱਲਾ  
ਦੇ ਹਜ਼ੂਰੋਂ ! ਮੈਨੂੰ ਮਾਲਕਾਂ ਦਾ ਹੁਕਮ ਏ, ਉਥੋਂ ਓਥੇ ਚਿਰ  
ਨਹੀਂ ਲਾਣਾ, ਪਿਛਲੇ ਪੈਰ ਪਟਤ ਆਵੀਂ, ਹੁਣ ਮੈਨੂੰ  
ਇਜਾਜ਼ਤ ਦਿਓ, ਮੈਂ ਚਲਦਾ ਹਾਂ ।

ਗੁਲਾਬ ਦਾਦਾ ! ਉਨ੍ਹਾਂ ਲਥਕਿਆਂ ਜੋ ਕੁਝ ਸਾਡੇ  
ਨਾਲ ਕਰਨਾ ਸੀ ਕਰ ਛੱਡਿਆ ਏ, ਤੇ ਜਿਹੜਾ ਮੁਕਾਲਾ  
ਮਲਣਾ ਸੀ ਮਲ ਲਿਆ ਨੇ, ਹੁਣ ਅਸੀਂ ਅਜੇਹੇ ਨਕ ਵੱਛੇ  
ਤਾਂ ਨਹੀਂ ਨਾ, ਜੇ ਛੇਵੇਂ ਪਿੰਡੋਂ ਆਏ ਕੰਮੀ ਨੂੰ ਨਮਾਸ਼ਾਂ  
ਵੇਲੇ ਘਰੋਂ ਕਢੀਏ । ਫਜ਼ਲੀ ਵੇਲੇ ਉੱਠ ਕੇ ਟੁਰ ਜਾਈਂ,  
ਤੇ ਤਾਂ ਹੋਇਓਂ ਨਾ ਕੰਮੀ, ਅਸੀਂ ਤੈਨੂੰ ਕੁਝ ਨਹੀਂ ਆਖਦੇ,  
ਹੁਣ ਸਾਡੀਆਂ ਤੇ ਉਨ੍ਹਾਂ ਦੀਆਂ ਗਲਾਂ ।

ਮਿਰਾਸੀ-ਦੁਧ ਬੂਟਾ ਹਟਿਆ, ਕੌੜੀ ਵੇਲ ਹਾਰ  
ਵਧੇਂ ਫਲੋਂ, ਕਦੀ ਛੁੜ ਨਾ ਆਵੀ, ਮੈਂ ਤੁਹਾਡਾ ਹਥ ਬਧੀ  
ਗੋਲਾ ਹਾਂ, ਪਰ ਦੇਖੋ ਨਾ, ਜੇ ਮਾਲਕਾਂ ਦਾ ਹੁਕਮ ਨਾ  
ਮੰਨਾਂ ਤੇ ਮੇਰਾ ਕਿਹੜਾ ਟਿਕਾਣਾ ਏ ? ਤੁਸੀਂ ਮਿਹਰਬਾਨੀ  
ਕਰੋ ਤੇ ਮੈਨੂੰ ਛੁਟੀ ਬਖਸ਼ੋ ।

ਰਾਣੀ--ਦਾਦਾ ! ਉਨ੍ਹਾਂ ਸਿਰ ਖੇਹ ਲੈਣਿਆਂ ਤੈਨੂੰ ਜੇ  
ਨਾਲ ਟੋਚਿਆ ਸੀ, ਤੇ ਨਿਰਾ ਇਹੋ ਹੀ ਆਖਿਆ ਸੀ, ਕਿ

ਕੁੜੀ ਨੂੰ ਡੱਡ ਕੇ ਟੁਰ ਆਵੀਂ, ਜਾਂ ਹੋਰ ਕੋਈ ਗੱਲ ਵੀ ਆਖੀ ਸਾਨੇ ।

ਮਿਰਾਸੀ—ਜਾਈਆਂ ਠੰਡੀਆਂ ਹੋਣ ਨੀ, ਉਨ੍ਹਾਂ ਈਹੋ ਆਖਿਆ ਸੀ, ਜੋ ਬੀਬੀ ਨੂੰ ਡੱਡ ਕੇ ਪਿਛਲੀ ਪੈਰੀਂ ਪਰਤ ਆਵੀਂ ਤੇ ਉਥੋਂ ਲਿਆਵੀਂ ਕੁਝ ਨਾ, ਨਾਲੋਂ ਚੌਪਰੀ ਨਾਵ ਬਖਾਨ ਨੂੰ ਆਖੀਂ, ਸਾਡਾ ਤੇ ਬੀਬੀ ਦਾ ਬਰ ਨਹੀਂ ਮਿਚਦਾ ।

ਭਾਗ ਭਰੀ—ਉਨ੍ਹਾਂ ਸੱਤੀ ਪੀੜੀਂ.....ਬਚਾ ਖਾਣੀਆਂ ! ਮੇਰੀ ਬੇਦੇਸੀ ਧੀ ਨੂੰ ਧੱਕਾ ਦੇ ਡੱਡਿਆ ਏ । ਛਾਲਾ ! ਜਾਈਆਂ ਪੇਸ਼ ਆਵੇ ਨੇ, ‘ਕਰ ਪਰਾਇਆਂ ਤੇ ਆਵਨੀ ਜਾਈਆਂ’ । ਬੱਚੇ ਮਰਣ ਨੇ ਤੇ ਮੂਲੀ ਪੁੱਟਿਆਂ ਵੇਖਾ ਹੋਵੇ ਨੇ !

ਭਾਗ ਭਰੀ ਹੋ ਕੇ ਇਸੇ ਤਰ੍ਹਾਂ ਗਾਲਾਂ ਕਢਦੀ ਤੇ ਬਦ ਅਸੀਸਾਂ ਦੇਂਦੀ ਰਹੀ ਤੇ ਮਿਰਾਸੀ ਕੰਨ ਵਲ੍ਹੇਟ ਕੇ ਟੁਰ ਗਿਆ । ਉੱਤੇ ਰੋਟੀ ਟੁਕੁ ਦਾ ਵੇਲਾ ਹੋਇਆ ਸੀ । ਕੁਝ ਸਵਾਹੀਆਂ ਟੁਰ ਗਈਆਂ ਤੇ ਕੁਝ ਬੈਠੀਆਂ ਗੱਲਾਂ ਕਰਦੀਆਂ ਸੁਣਦੀਆਂ ਰਹੀਆਂ ।

ਉਧਰੋਂ ਬਹਾਵਲ ਦਾ ਇਕ ਸਾਬੀ, ਪੱਠਾ ਦਬਾ ਕਰਨ ਤੇ ਡੰਗਰ ਵਛਾ ਸਾਡਣ ਵਾਸਤੇ ਪਹਿਲੋਂ ਆ ਗਿਆ ਸੀ ! ਉਸ ਸਾਬੀ ਵਾਰਦਾਤ ਜੋ ਨਵਾਬ ਖਾਨ ਨਾਲ ਵਰਤੀ ਪ੍ਰੀ, ਆਪਣੇ ਘਰ ਆ ਸੁਣਾਈ । ਇਹ ਗਲ ਪਲੋਂ ਪਲੀ

ਸਾਰੇ ਪਿੰਡ ਵਿਚ ਖਿਲੁਫ ਗਈ। ਇਕ ਤ੍ਰੀਮਤ ਇਹ ਗੱਲ  
 ਨੂਰ ਬੇਗਮ ਨੂੰ ਸੁਣਾਨ ਵਾਸਤੇ ਅਜੇ ਆਕੇ ਬੈਠੀ ਹੀ ਸੀ  
 ਕਿ ਇਚਰਾਂ ਨੂੰ ਨਵਾਬ ਖਾਨ ਪਿੰਡ ਆ ਵੜਿਆ। ਗਲੀ  
 ਗਲੀ ਆਉਂਦਿਆਂ ਉਸ ਨੂੰ ਕਿਸੇ ਨੇ ਬਰਕਤ ਦੇ ਆਵਣ  
 ਦੀ ਗੱਲ ਸੁਣਾਈ। ਅੱਗੇ ਹੀ ਉਹ ਵਖਤਾਂ ਮਾਰਿਆ ਲੱਤਾਂ  
 ਧਤੂਹ ਕੇ ਪਿੰਡ ਅਪੜਿਆ ਸੀ, ਇਹ ਗੱਲ ਸੁਣ ਕੇ ਉਹਦੀ  
 ਖਾਨਿਓਂ ਗਈ। ਉਸ ਦੇ ਭਾਈ ਦੁਨੀਆਂ ਵਿਚ ਹਨੋਰ ਪੈ  
 ਗਿਆ। ਵਿਚਾਰਾ ਰੋਂਦਾ ਧੋਂਦਾ ਤੇ ਕੰਧੀ ਥੰਮਦਾ ਹਵੇਲੀ  
 ਦੇ ਦਰਵਾਜ਼ਿਓਂ ਵੜਿਆ ਹੀ ਸੀ, ਕਿ ਭਾਗਭਰੀ ਤੇ  
 ਬਰਕਤ ਉਹਦੀ ਵਰਤੀ ਸੁਣ ਕੇ ਪਿੱਟਣ ਲੱਗ ਪਈਆਂ।  
 ਬਰਕਤ ਨੂੰ ਪਿੱਟਦੀ ਤੇ ਮੰਦੇ ਹਾਲ ਵੇਖ ਕੇ ਨਵਾਬ ਖਾਨ  
 ਨੂੰ ਗਲੀ ਪੈ ਗਈ ਤੇ ਬੂਹੇ ਵਿਚ ਵੜਦਿਆਂ ਹੀ ਧੈਣ ਪਰਨੇ  
 ਡਿੱਗਾ। ਭਾਗ ਭਰੀ ਨਵਾਬ ਖਾਨ ਨੂੰ ਡਿਗਦਿਆਂ ਵੇਖ  
 ਬੇਹੋਸ਼ ਹੋ ਗਈ ਤੇ ਬੇਸੁਰਤ ਹੋ ਕੇ ਚੌਤ੍ਰੂਓਂ ਹੇਠਾਂ ਆ ਪਈ।  
 ਨਿਕੇ ਨਿਕੇ ਧੀਆਂ ਪੁੜ੍ਹ ਬਾਹਾਂ ਖਲੀਆਂ ਕਰ ਕਰ ਰੋਂਦੇ ਸਨ  
 ਕਦੀ ਹਾਇ ਚਾਚਾ ਕਰਦੇ, ਨਵਾਬ ਖਾਨ ਤੇ ਕਦੀ ਹਾਇ  
 ਅੰਮਾਂ ਕਰਦੇ ਭਾਗ ਭਰੀ ਵਲ ਭੋਜੇ ਆਉਂਦੇ ਸਨ। ਉਹ  
 ਵਿਚਾਰੇ ਮਾਸੂਮ ਜਿਨ੍ਹਾਂ ਨੂੰ ਕਦੀ ਕਿਸੇ ਛੁੱਲ ਦੀ ਨਹੀਂ ਸੀ  
 ਲਾਈ, ਕੁੰਜ ਵਾਂਗ ਕੁਰਲਾਂਦੇ ਸਨ ਤੇ ਗਮ ਦੇ ਟੱਲੇ ਨਾਲ  
 ਟੱਕੂ ਵਾਂਗ ਕਦੀ ਇਧਰ ਰਿਝੂ ਕੇ ਜਾਂਦੇ ਸਨ, ਕਈ ਉਧਠ,  
 ਪਰ ਕਿਧਰੇ ਅਗਾਮ ਨਹੀਂ ਸੀ ਆਉਂਦਾ। ਇਹ ਸੁਣ ਕੇ

ਪਿੰਡ ਦੀਆਂ ਤ੍ਰੀਮਤਾਂ ਬੁਹੇ ਖੁਲ੍ਹੇ, ਅਵਾਣੇ ਰੋਂਦੇ ਤੇ ਦੇਗਚੇ  
 ਸੜਦੇ ਸੁਟ ਕੇ ਆ ਇਕੱਠੀਆਂ ਹੋਈਆਂ ਅਤੇ ਮਰਦਾਂ ਬੀ  
 ਜਿਉਂ ਜਿਉਂ ਸੁਣਿਆ ਕੰਮ ਛੱਡ ਛੱਡ ਕੇ ਨੱਠੇ ਆਏ  
 ਜਣੇ ਜਨਾਨਿਆਂ ਰੋ ਰੋ ਕੇ ਇਹਨਾਂ ਅੰਵਾਣਿਆਂ ਦੇ ਸਿਰ  
 ਉਤੇ ਪਿਆਰ ਨਾਲ ਹੱਥ ਫੇਰਦੇ ਤੇ ਦਿਲਬਰੀਆਂ ਤੇ  
 ਤਸੱਲੀਆਂ ਦੇਂਦੇ ਸਨ, ਪਰ ਉਹ ਮਾਂ ਪਿਉ ਬਿਨਾ ਕਿਸ  
 ਤਰਾਂ ਧੀਰਜ ਕਰਨ । ਬਾਲ ਆਪ ਭੀ ਰੋਂਦੇ ਸਨ ਤੇ ਲਾਗ  
 ਵਿਆਂ ਨੂੰ ਭੀ ਰੁਆ ਰੁਆ ਮਾਰਦੇ ਸਨ । ਭਾਗ ਭਰੀ ਤੇ  
 ਨਵਾਬ ਖਾਨ ਦਾ ਬੁਰਾ ਹਾਲ ਸ੍ਰੀ, ਗਸ਼ਾਂ ਤੇ ਗਸ਼ਾਂ ਪੈਂਦੀਆਂ  
 ਸਨ, ਤੇ ਇਕ ਦੰਦਣ ਪੁੱਟਦੇ ਸਨ ਤਾਂ ਦੂਜੀ ਪੈ ਜਾਂਦੀ ਸੀ ।  
 ਉਨ੍ਹਾਂ ਦੇ ਜੁਸੇ ਆਕੜ ਕੇ ਤਖਤਾਂ ਹੋਈ ਜਾਂਦੇ ਸਨ । ਲੋਕਾਂ  
 ਨੂੰ ਇਹੋ ਖਿਆਲ ਸੀ ਕਿ ਇਹ ਹੁਣੈ ਮੋਹੇ ਕਿ ਮੇਹੇ । ਬੜੇ  
 ਚਿਰ ਪਿਛੋਂ ਪੱਠ ਘੁਟ ਘੁਟ ਕੇ ਦੰਦਣਾਂ ਪੁਟ ਪੁਟ ਕੇ,  
 ਚੁਲੀਆਂ ਨਾਲ ਪਾਣੀ ਪਾ ਪਾ ਕੇ ਪੱਥੇ ਝੋਲ ਝੋਲ ਕ ਉਨ੍ਹਾਂ  
 ਨੂੰ ਕੁਝ ਹੋਸ਼ ਆਈ ਤੇ ਦੇ ਤਿੰਨ ਜਣੇ ਨਵਾਬ ਖਾਨ  
 ਨੂੰ ਬੱਮ ਕੇ ਘਰ ਵਲ ਲੈ ਤੁਰੇ । ਜਦ ਉਸ ਦੀ ਨਜ਼ਰ ਬਰਕਤ  
 ਤੇ ਪਈ ਤੇ ਚੀਕ ਮਾਰ ਕੇ ਉਸ ਦੇ ਗਲ ਲਗਾ, ਤਾਂ ਫਿਰ  
 ਗਸ਼ ਖਾ ਕੇ ਧੈਂਡਿਗਾ । ਪਿਛਲੇ ਸੋਤੇ ਤੀਕ ਈਹੋ ਹਾਲ  
 ਰਿਹਾ, ਕਦੀ ਇਕ ਨੂੰ ਗਸ਼ ਪੈ ਜਾਂਦੀ ਸੀ ਕਦੀ ਦੂਜੇ ਨੂੰ,  
 ਕਦੀ ਦੋਹਾਂ ਨੂੰ । ਅੰਵਾਣੇ ਵਿਚਾਰੇ ਰੋ ਰੋ ਕੇ ਘੱਗੇ ਹੋ ਗਏ ।  
 ਰੱਬ ਉਹ ਵੇਲਾ ਨਾ ਦਸੇ, ਪਰਲੋ ਦਾ ਨਮੂਨਾ ਸੀ, ਵਿਹੜੇ

ਵਿਚ ਤਿਲ ਧਰਨ ਦੀ ਥਾਂ ਨਹੀਂ ਸੀ । ਕਿਸੇ ਨੂੰ ਆਪਣਾ  
ਫਿਕਰ ਨਹੀਂ ਸੀ । ਜੋ ਕੋਈ ਸੀ, ਜ਼ਾਰ ਜ਼ਾਰ ਰੋਦਾ ਤੇ  
ਤੁੱਹੀ ਤੁੱਹੀ ਕਰਦਾ ਸੀ । ਉਨ੍ਹਾਂ ਦੇ ਲਹੂ ਦੇ ਧਿਆਏ ਬੀ ਇਸ  
ਵਲੋਂ ਰੱਬ ਅਗੋ ਸਜਦੇ ਵਿਚ ਮੱਬੇ ਰਗੜਦੇ ਤੇ ਦੁਆਈ  
ਮੰਗਦੇ ਸਨ । ਕਿਸੇ ਨੂੰ ਪਕਾਣ ਖਾਣ ਯਾਦ ਨਹੀਂ ਸੀ ।  
ਕਈਆਂ ਦੇ ਡੰਗਰ ਖੁੱਲ੍ਹੇ ਗਲੀਆਂ ਵਿਚ ਫਿਰਦੇ ਸਨ, ਪਰ  
ਉਥੋਂ ਉੱਠ ਕੇ ਝੁੱਣ੍ਹਣ੍ਹ ਜੀ ਨਹੀਂ ਸੀ ਕਰਦਾ । ਮਾਵਾਂ ਨੂੰ  
ਦੁਧ ਪੀਂਦੇ ਅੰਦਾਣੇ ਭੁਲ੍ਹੇ ਪਏ ਸਨ ਤੇ ਕਈਆਂ ਨੂੰ ਧਾਰ  
ਕੌਢਨ ਦਾ ਚੇਤਾ ਨਾ ਰਿਹਾ । ਰੱਬ ਰੱਬ ਕਰ ਦੇਹਾਂ ਨੂੰ ਹੋਸ਼  
ਆਈ ਤੇ ਬਹਿ ਕੇ ਗਲਾਂ ਕਰਨ ਲੱਗੇ ਤੇ ਸਾਰਿਆਂ ਸੁਕਲ  
ਕੀਤਾ ਤੇ ਘਰਾਂ ਨੂੰ ਗਏ ।

ਛੁਲਾ ਸਿੰਘ ਨੂੰ ਪੁਰੀਆ ਬੀ ਨਵਾਬ ਖਾਨ ਨੂੰ ਘਰ  
ਅਪੜਾਣ ਆਇਆ ਸੀ ਤੇ ਇਹ ਹਾਲ ਵੇਖ ਕੇ ਅਜੇ ਏਥੋਂ  
ਹੀ ਸੀ । ਉਸ ਨੂੰ ਕਿਸੇ ਆਖਿਆ ਮਿਠੂ ਰਾਮ ਸਿਪਾਹੀ ਨੂੰ  
ਨਾਲ ਲੈ ਕੇ ਆ ਗਿਆ ਏ ਤੇ ਉਸ ਦੀ ਸਲਾਹ ਹੈ ਜੇ  
ਸਵੇਰੇ ਹੀ ਨਵਾਬ ਖਾਨ ਦੀ ਦਰ-ਬੰਦੀ ਕਰਾ ਕੇ ਜੋ ਮੰਜੀ  
ਜੁੱਲਾ, ਭਾਂਡਾ ਟੀਂਡਾ ਹੈ ਕੁਰਕ ਕਰਵਾ ਲਵਾਂ ਅੱਗੇ ਹੀ  
ਇਨ੍ਹਾਂ ਵਿਚਾਰਿਆਂ ਦਾ ਕੁਝ ਨਹੀਂ ਸੀ ਰਿਹਾ, ਛੁਲਾ ਸਿੰਘ  
ਨੇ ਸੱਚਿਆ ਜੇ ਇਨ੍ਹਾਂ ਦੇ ਮੰਜੀਆਂ ਜੁੱਲੇ ਭੀ ਸ਼ਾਹੂਕਾਰ ਲੈ  
ਗਏ ਤੇ ਅੱਗੋਂ ਸਿਆਲ ਮੂੰਹ ਆਇਆ ਏ ਇਨ੍ਹਾਂ ਦੇ  
ਅੰਦਾਣੇ ਤਾਂ ਆਕੜ ਕੇ ਮਰ ਜਾਣਗੇ, ਕੋਈ ਅਜੇਹਾ ਉਪਾ

ਕਰੀਏ, ਕਿ ਜੋ ਕੁਝ ਹੁਣ ਇਨ੍ਹਾਂ ਕੋਲ ਹੈ ਬਚ ਜਾਏ। ਨਵਾਬ ਖਾਨ ਬੀ ਕਿਹਾ ਹੁੰਦੇ ਹੁਣੇ ਕੋਈ ਚਾਰਾ ਚਲਾ ਲਈ ਨਹੀਂ ਤਾਂ ਫਿਰ ਇਹ ਵੇਲਾ ਹੱਥ ਨਹੀਂ ਆਉਣਾ। ਇਹ ਸਲਾਹੀ ਕਰਦੇ ਉਹ ਡਿਊਫੀਓਂ ਬਾਹਰ ਨਿਕਲੇ ਸਨ, ਕਿ ਢੂਲਾ ਸਿੰਘ ਦਾ ਕਾਮਾ ਮਿਲ ਪਿਆ ਤੇ ਵਖਰਾ ਕਰਕੇ ਢੂਲਾ ਸਿੰਘ ਨੂੰ ਕਹਿਣ ਲਗਾ, ਮੈਂ ਗੱਡਾ ਲੈ ਆਇਆ ਹਾਂ ਤੇ ਉੱਛੇ ਬਾਹਰ ਨਿਆਈਂ ਵਿਚ ਛੱਡ ਕੇ ਕੋਲ ਭਗਤੂ ਨੂੰ ਖੜਾ ਕਰ ਆਇਆ ਹਾਂ, ਹੁਣ ਕੀ ਸਲਾਹ ਜੇ?

ਢੂਲਾ ਸਿੰਘ—ਸੁਕਰ ਏਤੂੰ ਆ ਗਿਆ ਏਂ। ਨਹੀਂ ਤਾਂ ਸਾਨੂੰ ਹੋਰ ਕਪੱਤ ਕਰਨਾ ਪੈਣਾ ਸੀ। ਓੜਕ ਜਦ ਪਿੰਡ ਦੇ ਬੰਦੇ ਸੌਂ ਗਏ ਤਾਂ ਇਨ੍ਹਾਂ ਘਰ ਦੀਆਂ ਸਭ ਨਿੱਕੀਆਂ ਨਨੀਆਂ ਚੀਜ਼ਾਂ ਗੱਡੇ ਉਤੇ ਲੱਦ ਲਈਆਂ, ਤੇ ਨੂਰ ਪੁਰ ਟੋਤ ਦਿਤੀਆਂ। ਜਦ ਦਿਨ ਚੜ੍ਹਿਆਂ ਤਾਂ ਮਿਠੂ ਰਾਮ ਸਿਪਾਹੀ ਲੈ ਕੇ ਬੁਹੇ ਆ ਬੈਠਾ। ਨਵਾਬ ਖਾਨ ਬਿਪਤਾ ਦਾ ਮਾਰਿਆ ਆਪਣੀ ਜਾਨ ਤੋਂ ਅਵਾਜਾਰ ਬੈਠਾ ਸੀ। ਹੁਣ ਉਸ ਦੇ ਹੱਥ ਕੰਨੀ ਕੁਝ ਰਿਹਾ ਨਹੀਂ ਸੀ, ਜਿਸ ਦੇ ਖੁੱਸਣ ਦਾ ਉਸਨੂੰ ਡਰ ਹੁੰਦਾ। ਮਿਠੂ ਰਾਮ ਦੀਆਂ ਵਧੀਕੀਆਂ ਵੇਖ ਕੇ ਡਾਢਾ ਸਤਿਆ ਤੇ ਜੋ ਮੂੰਹ ਆਇਆ ਬਕ ਦਿਤਾ। ਮਿਠੂ ਰਾਮ ਨੂੰ ਧੋਹੂੰ ਫੜ ਕੇ ਅੰਦਰ ਧੱਕ ਦਿਤਾ ਤੇ ਕਿਹਾ ਜੋ ਲੱਭਦਾ ਈ ਲੈ। ਮਿਠੂ ਰਾਮ ਜਦ ਵੇਖਿਆ, ਅੰਦਰ ਰੁੱਬ ਦਾ ਨਾਮ ਹੀ ਏ, ਤਾਂ ਸੜਦਾ ਬਲਦਾ

ਬਾਹਰ ਨਿਕਲ ਆਇਆ ਤੇ ਆਖਣ ਲੱਗਾ ਚੰਪਰੀ  
ਜਾਣ ਜਿਹੜੀ ਮੇਰੀ ਤੇ ਸਰਕਾਰੀ ਮੁਲਾਜ਼ਮ ਦੀ ਤੂੰ  
ਓਫਰੀ ਕੀਤੀ ਏ ਉਹ ਤੈਨੂੰ ਮੁਨਾਸਿਬ ਨਹੀਂ ਸੀ, ਪਰ ਖੈਰ  
ਆਪਣਾ ਕੀਤਾ ਪਾਏਂਗਾ । ਨਵਾਬ ਗਾਲ ਮੰਦਾ ਬੋਲਦਾ  
ਰਿਹਾ ਤੇ ਮਿੱਠੂ ਰਾਮ ਸਿਪਾਹੀ ਸਣੇ ਟੁਰ ਗਿਆ ਤੇ ਪਿਛੋਂ  
ਛੁਲਾ ਸਿੰਘ ਕਹਿਣ ਲੱਗਾ ।

ਛੁਲਾ ਸਿੰਘ—ਤੂੰ ਇਹ ਬੜੀ ਮਾੜੀ ਗੱਲ ਕੀਤੀ ਏ  
ਜੋ ਕਿਰਾੜ ਨੂੰ ਛੇੜ ਕੇ ਗਲ ਪਾ ਲਿਆ ਏਂ । ਮੈਨੂੰ ਖਤਰਾ  
ਏ ਕਿ ਸਿਪਾਹੀ ਕੋਲੋਂ ਰਪੋਟ ਕਰਵਾ ਕੇ ਤੇਰੇ ਉਤੇ ਕਿਧਰੇ  
ਫੌਜਦਾਰੀ ਮੁਕੱਦਮਾ ਨਾ ਬਣਾ ਦੇਵੇ ਤੇ ਭਲਕੈ ਤੇਰੇ ਨਾਮ  
ਵਾਰੰਟ ਨਾ ਕਢਵਾ ਲਿਆਵੇ । ਚੰਗਾ ਕਰੋ, ਤਾਂ ਅੱਜ ਸੇਤਾਂ  
ਲੱਗੇ ਬੁਹੇ ਜੰਦੇ ਮਾਰ ਕੇ ਟੱਬਰ ਸਣੇ ਨੂਰ ਪੁਰ ਆ ਜਾਓ ।  
ਤੇ ਆਪ ਇਨ੍ਹੂ ਨੂੰ ਉਥੋਂ ਛੱਡ ਕੇ ਖਹਿੜਾ ਛੁਡਾਣ ਲਈ  
ਚਾਰ ਦਿਨ ਅੱਗ ਪਿਛੇ ਕੱਟ ਲੈਣੇ ।

ਨਵਾਬ ਖਾਨ ਇਹ ਗੱਲ ਮੰਨ ਲਈ ਤੇ ਛੁਲਾ ਸਿੰਘ  
ਤੁਰ ਗਿਆ ।

## ਦੇਸ ਨਿਕਾਲਾ

ਗਾਤੀ ਜਟੋ ਬੰਦੇ ਸੌਂ ਰਾਏ, ਸਾਰਾ ਟੱਬਰ ਵਿਹੜੇ  
 ਵਿਚ ਹੋ ਖਲੈਤਾ। ਜਿਹੜੇ ਘਰ ਵਿਚ ਜੰਮੇ ਪਲੇ ਸਨ ਤੇ  
 ਬਾਦਸ਼ਾਹੀਆਂ ਕੀਤੀਆਂ ਸਨ, ਹੁਣ ਉਸਨੂੰ ਜੰਦਾ ਲਾਣ ਦੀ  
 ਕਿਸਨੂੰ ਹਿੰਮਤ ਪਵੇ? ਉਹ ਸਮਝੀ ਛੱਠੇ ਸਨ, ਜੋ ਹੁਣ ਇਥੇ  
 ਆ ਕ ਸਾਡੇ ਵੱਸਣ ਦੀ ਕਿਆਮਤ ਤੀਕ ਕੋਈ ਸਬੀਲ  
 ਨਹੀਂ ਤੇ ਸਾਡੇ ਵੱਲੋਂ ਇਸ ਘਰ ਨੂੰ ਸਦਾ ਲਈ ਜੰਦਾ  
 ਲੱਗ ਚਲਿਆ ਹੈ। ਬੂਹੇ ਅੱਗੇ ਖਲੋ ਕੇ ਮੁੰਹ ਅੱਗੇ ਭੋਬੇ ਦੇ ਦੇ  
 ਰੋਂਦੇ ਸਨ, ਅੰਦਰ ਭਾਂਬੜ ਬਲਦੇ ਸਨ ਤੇ ਅੱਖੀਓਂ  
 ਹੰਝੂਆਂ ਦੀ ਨੈਂ ਵਗਦੀ ਸੀ।

ਜਗ ਤੋਂ ਨਿਆਰਾ ਬਹੁਤ ਪਿਆਰਾ,  
 ਆਹਾ ਇਹ ਘਰ ਮੇਰਾ।

ਸਦਕੇ ਜਾਵਾਂ ਘੋਲ ਘਮਾਵਾਂ,  
 ਦਿਲ ਵਿਚ ਇਸ ਦਾ ਭੈਰਾ।

ਇਸ ਘਰ ਐਸੇ ਬਹਾਰਾਂ ਦੇ ਵਿਚ,  
 ਸਾਰੀ ਉਮਰ ਗੁਜਾਰੀ।

ਇਸ ਜੰਨਤ ਦੇ ਟੁਕੜੇ ਉੱਤੋਂ,  
 ਘੋਲ ਘਤੀ ਸੈਂ ਵਾਰੀ।

ਦੂਰੋਂ ਦਿੱਸਦਾ ਤਾਂ ਇਸ ਵੱਲੋਂ,  
 ਦਿਲ ਇਕ ਜਰਾ ਨਾ ਵਿਸਦਾ।

ਜਦ ਤਕਦੀਰ ਸਿਰ ਉੱਤੇ ਵਰਤੇ,  
ਛੋਡ ਚਲੋ ਫਿਰ ਕਿਸਦਾ ?  
ਰੱਬ ਦਾ ਭਾਣਾ ਲਿਖਿਆ ਹੈਸੀ,  
ਇਸ ਤੋਂ ਵਿਛੜ ਜਾਣਾ ।  
ਗਮ ਖਾਣਾ, ਘਬਰਾਣਾ, ਰੋਣਾ,  
ਕੁੰਜ ਵਾਂਗ ਕੁਰਲਾਣਾ ।  
ਰੱਬ ਛੁਡਾਏ, ਪੇਸ਼ ਨਾ ਜਾਏ,  
ਹਾਏ ਹਾਏ ਮੇਰੀਏ ਮਾਏ ।  
ਇਹ ਬਖੜਾ ਪਵੇ ਨਾ ਸ਼ਾਲਾ !  
ਵੈਰੀ ਲਹੂ ਤਿਹਾਏ ।

ਓੜਕ ਨਵਾਬ ਖਾਨ ਹਠ ਕਰਕੇ ਜੰਦਾ ਮਾਰਿਆ ਤੇ  
ਕੁੰਜੀ ਪੁੜ੍ਹ ਨੂੰ ਦੇ ਕੇ ਆਖਣ ਲਗਾ ਲੈ ਪੁੜ੍ਹ ! ਮੈਂ ਕਰਮਾ  
ਮਾਰੋ ਇਸ ਬੁਹੇ ਜੰਦਾ ਮਾਰਿਆ ਏ ਤੇ ਰੱਬ ਦੇ ਆਸਰੋ ਕੁੰਜੀ  
ਤੈਨੂੰ ਸੌਂਪੀ ਏ, ਖੁਦਾ ਤੈਨੂੰ ਤੌਫ਼ੀਕ ਦੇਵੇ ਤੇ ਤੈਂਕੇ ਏਥੇ ਆ ਕੇ  
ਰੰਗੀਂ ਵੱਸੇ । ਲੱਤਾਂ ਵਿਚ ਅਾਂਗਸ ਨਹੀਂ ਸੀ, ਪੈਰ ਅਗਾਂ  
ਨਹੀਂ ਸੀ ਪੈਂਦਾ । ਰਬ ਦੀ ਦਿਤੀ ਸਿਰ ਤੇ ਸਹਾਰ ਕੇ  
ਟੁਟੇ ਲੱਕ ਲੱਤਾਂ ਧੰਹੇ, ਰੋਂਦੇ ਤਡਿਆਂਦੇ ਪਿੰਡੋਂ ਨਿਕਲੇ  
ਤੇ ਬੜਿਆਂ ਵਖਤਾਂ ਨੈਲ ਦੰਦਾਂ ਦੀਆਂ ਖਾ ਕੇ ਛਾਹ ਵੇਲੇ ਨੂੰ  
ਨੂਰ ਪੁਰ ਅੱਪੜੇ । ਰਾਤੀ ਜਦ ਰਲ ਕੇ ਬੈਠੇ, ਨਵਾਬ ਖਾਨ  
ਛੁਲਾ ਸਿੰਘ ਨੂੰ ਆਖਿਆ—

ਨਵਾਬ ਖਾਨ—ਜੋ ਕੁਝ ਮੇਰਿਆਂ ਭਾਗਾਂ ਵਿਚ ਲਿਖਿਆ

ਸੀ ਉਹ ਮਿਲਿਆ ਏ। ਹੁਣ ਨਿੱਕਾ ਨਿੱਕਾ ਜੀਆ ਜੰਤ ਏ, ਕੰਮ ਕੀਤੇ ਬਿਨਾਂ ਫਿੱਡ ਨਹੀਂ ਟੁਰਦੇ। ਇਥੇ ਰਹਿ ਕੇ ਮੈਨੂੰ ਚੋਰਾਂ ਵਾਂਗ ਲੁਕਦਿਆਂ ਛਿਪਦਿਆਂ ਫਿਰਨਾ ਪਵੇਗਾ। ਤੇ ਕੰਮ ਹੋ ਨਹੀਂ ਸਕਣਾ, ਸੋ ਇਸ ਤਰਾਂ ਝੱਟ ਲੰਘਣਾ ਅੰਖਾਏ, ਤੇ ਜੇ ਮਿਠੂ ਰਾਮ ਫੌਜਦਾਰੀ ਨਾ ਬੀ ਬਣਾਏ ਤੇ ਮੈਂ ਇਥੇ ਵਾਹੀ ਦੇ ਰੂਲ ਲਗ ਪਵਾਂ, ਤਾਂ ਬੀ ਜਦੋਂ ਰਤ੍ਨੂੰ ਪੱਕੇਗੀ ਉਹ ਸਿਪਾਹੀ ਲੈ ਕੇ ਉਦਾਲੇ ਆ ਹੋਵੇਗਾ। ਜੇਹਾ ਦਾਣਾ ਪਿਆ ਤਿਵੇਹਾ ਘੁੱਘੁ ਚੁਗ ਗਿਆ। ਇਕੁਰ ਤਾਂ ਢੰਗ ਟਪਣਾ ਅੰਖਾਏ ਜਾਏਗਾ, ਮੇਠੀ ਇਹ ਸਲਾਹ ਏ, ਭਲਕੇ ਇਨ੍ਹਾਂ ਜੀਆਂ ਨੂੰ ਨਾਲ ਲੈਕੇ ਰੰਜੀ ਬਾਰ ਨੂੰ ਨਿਕਲ ਜਾਵਾਂ, ਉਹ ਕਿਤਾ ਅਜ ਕਲ ਅਬਾਦ ਪਿਆ ਹੈਂਦਾ ਏ, ਮਰੋਬੇ ਅਬਾਦ ਕਰਨ ਨੂੰ ਲੋਕਾਂ ਨੂੰ ਨੌਕਰ ਮੁਜ਼ਾਰੇ ਚਹੀਦੇ ਹੋਣਗੇ, ਉੱਥੇ ਜਾ ਕੇ ਜਿਵੇਂ ਪੁਜ ਆਈ ਮਿਹਨਤ ਭੁੜੀ ਕਰ ਲਵਾਂਗਾ।

ਭਾਗ ਭਰੀ—ਆਹੋ ! ਕਿਧਰੇ ਮਾੜਾ ਮੋਟਾ ਟਿਕਾਣਾ ਬਣਾ ਕੇ ਬਹਾਂਗੇ ਤਾਂ ਗੁਜ਼ਾਰਾ ਹੋਵੇਗਾ। ਟਿਕਾਣਿਓਂ ਬਿਨਾਂ ਇਹ ਜੀ ਬਚਦੇ ਨਹੀਂ। ਇਥੇ ਹੱਥ ਤੇ ਹੱਥ ਧਰ ਕੇ ਬੈਠਿਆਂ ਤਾਂ ਝੱਟ ਨਹੀਂ ਨਾ ਲੰਘਣਾ।

ਫੂਲਾ ਸੰਘ—ਤੁਸੀਂ ਰੱਬ ਵਲ ਧਿਆਨ ਕਰੋ ਖਾਂ। ਕਿਰਾੜ ਦੀ ਐਸੀ ਤੈਸੀ, ਇਧਰ ਮੂੰਹ ਕਰੋ ਤਾਂ ਮਾਰ ਮਾਰ ਕੇ ਦੁੰਬਾ ਬਣਾ ਦੇਈਏ। ਨਵਾਬ ਖਨ ! ਤੁੰ ਮੇਰਾ ਮੱਤਰ

ਏਂ, ਦੋਸਤ ਭਰਾਵਾਂ ਨਾਲੋਂ ਬੀ ਅਗੋਈ ਹੁੰਦੇ ਨੇ। ਮਿਤ੍ਰ ਉਹੋ  
ਹੀ ਏ, ਜੋ ਬਿਪਤਾ ਪਈ ਕੰਮ ਆਵੇ। ਘਰ ਹੁੰਦੇ ਥੇ ਤਾਂ ਸੋ  
ਖੁਸ਼ਾਮਦੀ ਨੇ। ਜਦ ਤੇਜ਼ੀ ਮੇਰੇ ਜੁੱਸੇ ਵਿਚ ਜਾਣ ਏ ਮੈਂ ਤੇਰਾ  
ਹਥ ਬੱਧੀ ਰੋਲਾ ਹਾਂ। ਕਿਸੇ ਦੀ ਮਜਾਲ ਨਹੀਂ ਜੇ ਤੇਰੇ  
ਵਲ ਅੱਖ ਪਰਤ ਕੇ ਵੇਖੋ ? ਤੂੰ ਇਹ ਸਮਝ ਕਿ ਇਹ ਤੇਰਾ  
ਘਰ ਹੈ। ਜੇ ਮੈਂ ਅੱਖੇ ਵੇਲ ਨਾ ਉਪਕਰਿਆ ਤਾਂ ਮੈਨੂੰ ਲਖ  
ਲਾਨਤ ਏ। ਮੇਰੇ ਜੀਦਿਆਂ ਮੇਰਾ ਦੋਸਤ, ਸਕੇ ਭਰਾਵਾਂ  
ਨਾਲੋਂ ਵਧ, ਭਰਜਾਈ ਤੇ ਉਨ੍ਹਾਂ ਦੇ ਜੀਆਂ ਜੰਤ ਪਰਦੇਸ਼  
ਟਲੇ ਫਿਰਨ ਤੇ ਮੈਂ ਘਰ ਮੰਜਾਂ ਕਰਦਾ ਰਹਾਂ। ਫਿੱਟੇ ਮੁੰਹ  
ਮੇਰੇ ਹੋਏ ਤੇ ਜੰਮੇ ਦਾ, ਇਸ ਨਾਲੋਂ ਮੈਂ ਭੁਬ ਨਾਂ ਮਰਾਂ।  
ਹੁਣ ਵਡੀ ਫਿਕਰ ਵਾਲੀ ਗੱਲ ਤਾਂ ਛੋਜਦਾਰੀ ਦੀ ਏ।  
ਅਵਲ ਤਾਂ ਉਮੈਦ ਨਹੀਂ ਜੇ ਮਿਠੂ ਰਾਮ ਹੁਣ ਸਾਡੇ ਨਾਲ  
ਵਧਾਕ ਵਿਗਾੜੇ, ਪਰ ਜੇ ਕਿਸੇ ਦੇ ਚੁੱਕ ਚੁੜਾਏ ਕਰ ਬੀ  
ਬਹੇ, ਤੂੰ ਚਾਰ ਦਿਨ ਅਗਾਂਹ ਪਿਛਾਂਹ ਹੋ ਰਹੀਂ। ਟੋਬਡ  
ਘਰ ਵਿਚ ਖੁਸ਼ ਪ੍ਰਸੰਨ ਰਹਿਣਗੇ, ਤੇ ਉਸ ਕੁਝ ਨਾ ਕੀਤਾ  
ਤਾਂ ਦੇਵੇਂ ਕੱਠੇ ਵਾਹੀ ਕਰ ਲਵਾਂਗੇ। ਚੀਜ਼ ਵਸਤ ਇਕੱਠੀ  
ਰੱਖਾਂਗੇ। ਛੇਰ ਮਿਠੂ ਰਾਮ ਦਾ ਫਲਕ ਬੀ ਡਿਗਰੀ ਇਜ਼ਰਾ  
ਨਹੀਂ ਕਰ ਸਕਦਾ।

ਨਵਾਬ ਖਾਨ--ਰੱਬ ਤੈਨੂੰ ਸਾਵਿਆਂ ਸੁਖਾਲਿਆਂ  
ਰੱਖੇ, ਸਾਨੂੰ ਬੜਾ ਮਾਨ ਏ ਤੇ ਏਸੇ ਵਾਸਤੇ ਅਸੀਂ ਸਾਰੇ  
ਪਾਸੇ ਛੱਡ ਕੇ ਤੇਰੇ ਕੋਲ ਆਏ ਹਾਂ। ਪਰ ਭਰਾਵਾ ! ਇਕੋ

ਰਹਿ ਕੇ ਮੇਰਾ ਗੁਜ਼ਾਰਾ ਨਹੀਂ ਹੋ ਸਕਦਾ, ਤੇ ਮੇਰੇ ਸਭੋਂ ਬੋਲਿਆਂ ਤੈਨੂੰ ਬਤੀ ਤਕਲੀਫ਼ ਹੋਵੇਗੀ। ਇਹ ਥਾਂ ਆਲਮ ਰਾਹਾਂ ਤੋਂ ਕੋਈ ਦੂਰ ਨਹੀਂ। ਸ਼ਗੀਕ ਸਿਰ ਤੇ ਬੈਠੇ ਨੇ, ਉਨ੍ਹਾਂ ਅਗੇ ਕੋਈ ਮੌਕਾ ਨਹੀਂ ਜਾਣ ਦਿਤਾ, ਤੇ ਹੁਣ ਜਾਣ ਨਹੀਂ ਦੇਣਾ। ਅੱਗੇ ਉਨ੍ਹਾਂ ਨੂੰ ਮੇਰਾ ਸੌਲਿਹਾਜ਼ ਸੀ, ਹੁਣ ਉਨ੍ਹਾਂ ਮੈਨੂੰ ਪਿੰਡੋਂ ਇਉਂ ਕੱਢ ਛਡਿਆਂ ਏ ਜਿਵੇਂ ਚੁਹੜਾ ਠੱਟੀਓਂ ਕੱਢ ਛਡੀਦਾ ਏ। ਹੁਣ ਉਨ੍ਹਾਂ ਜਿਹੜੇ ਦੁਲੱਤੇ ਮਾਰਨੇ ਨਾਂ, ਉਹ ਮੈਬੋਂ ਝੱਲੇ ਨਹੀਂ ਜਾਣੇ ਤੇ ਤੈਨੂੰ ਵੇਖ ਵੇਖ ਦੁਖ ਹੋਵੇਗਾ, ਮੈਂ ਇਥੇ ਰਹਿਕੇ ਆਪ ਬੀ ਖੁਆਰ ਹੋਵਾਂ ਤੇ ਤੈਨੂੰ ਬੀ ਖਰਾਬ ਕਰਾਂ, ਇਹ ਕਿਹੜੀ ਅਕਲ ਤੇ ਭਲਮਾਣਸੀ ਹੈ।

ਇਹੋ ਜੇਹੀਆਂ ਗਲਾਂ ਬੜਾ ਚਿਰ ਹੁੰਦੀਆਂ ਰਹੀਆਂ ਉਤੇ ਫੁਲਾ ਸਿੰਘ ਨੂੰ ਨਵਾਬ ਖਾਨ ਦੀ ਗਲ ਮੰਨਣੀ ਪਈ, ਪਰ ਕਹਿਣ ਲੱਗਾ, ਭਈ ਜੇ ਜਾਣਾ ਹੀ ਜਾਣਾ ਏਤੁਂ ਲਾਇਲ ਪੁਰ ਵਲ ਜਾ। ਉੱਥੇ ਦਸ ਕੋਹ ਦੀ ਵਿਥ ਤੇ ਮੇਰੇ ਭਰਾ ਸਰਦਾਰ ਬਹਾਦਰ ਸੁਬੰਦਾਰ ਵਰਿਆਮ ਸਿੰਘ ਦੇ ਮੁਰਬੇ ਹਨ। ਮੈਂ ਕਦੀ ਕਦੀ ਉਧਰ ਭਰਾ ਨੂੰ ਮਿਲਣ ਜਾਂਦਾ ਹਾਂ ਤੇ ਸੁਰਤ ਲੈਂਦਾ ਰਹਾਂਗਾ। ਪਿੰਡ ਦੀ ਜ਼ਮੀਨ ਬਹੁਤ ਸੁਹਣੀ ਤੇ ਪਾਣੀ ਰੁੜ੍ਹ ਕੇ ਲੱਗਦਾ ਏ ! ਜਿਨ੍ਹੇ ਜ਼ਿਮੀਂਦਾਰ, ਸਿਖ, ਹਿੰਦੂ, ਮੁਸਲਮਾਨ ਹਨ, ਸਭ ਸੱਕ ਭਰਾਵਾਂ ਵਾਂਗ ਰਹਿੰਦੇ ਹਨ। ਪਿੰਡ ਵਿਚ ਇਕ ਜ਼ਿਮੀਂਦਾਰਾ ਬੈਕ ਵੀ ਏ ਉਬੋਂ ਦਾਂਦ ਢੱਗੇ ਲਈ ਜਾਂ ਕਿਸੇ

ਹੋਰ ਅਜੇਹੀ ਲੋੜ ਲਈ, ਜਿਸ ਦੇ ਬਿਨਾ ਝਟ ਨ ਲੰਘ੍ਯੇ  
ਕਰਜ਼ਾ ਬੀ ਸਵੱਲਾ ਮਿਲ ਜਾਂਦਾ ਏ। ਮੇਰਾ ਭਰਾ ਬੈਕ ਦਾ  
ਪਰਧਾਨ ਏ, ਮੈਂ ਉਹਨੂੰ ਚੰਗੀ ਤਰ੍ਹਾਂ ਸੌਖ ਸਪੁਣੀ ਕਰ  
ਘਲਾਂਗਾ। ਜਾਂਦਿਆਂ ਹੀ ਜਗ ਲਈ ਰੁਪਈਏ ਲੈ ਲੈਣੇ  
ਤੇ ਭਰਾ ਪਾਸੋਂ ਜ਼ਮੀਨ ਲੈ ਕੇ ਵਾਹੀ ਅਰੰਭ ਦੇਣੀ। ਹੁਣ  
ਫਜ਼ਲ ਖਰਚੀ ਦਾ ਜੋ ਸਿੱਟਾ ਨਿਕਲਦਾ ਏ ਉਹ ਤਾਂ ਅੱਖੀਂ  
ਵੇਖੋ ਹੀ ਚੁਕਾ ਏ ਤੇ ਵਿਤ ਮੁਜਬ ਝਟ ਕੱਢਣ ਵਾਲੇ  
ਬਾਰ ਵਿਚ ਕੋਈ ਖਰਵਾਹ ਨਹੀਂ ਰਹਿੰਦੀ। ਕੀ ਜਾਣੀਏ  
ਰੱਕ ਦੀ ਨਜ਼ਰ ਸਵੱਲੀ ਹੋਵੇ ਤੇ ਪਾਸਾ ਚਾ ਪਰਤੇ ਤੇ ਫਿਰ  
ਆਲਮਗੜ੍ਹ ਦੇ ਘਰ ਬਾਰ ਵੱਸ ਜਾਣ ।

ਨਵਾਬ ਖਾਨ ਇਸ ਗੱਲ ਤੇ ਰਾਜੀ ਹੋ ਗਿਆ।  
ਫੁਲਾ ਸਿੰਘ ਨੇ ਚਾਲੀ ਰੁਪਈਏ ਰਾਹ ਦੇ ਖਰਚ ਲਈ ਹਵਾਲੇ  
ਕੀਤੇ ਤੇ ਕਿਹਾ, ਉਥੇ ਪੁੱਜ ਕੇ ਜੇ ਹੋਰ ਲੋੜ ਪਈ ਤਾਂ ਚਿੱਠੀ  
ਲਿਖਣੀ ਮੈਂ ਘੱਲ ਦਿਆਂਗਾ। ਇਹ ਸਲਾਹ ਪੱਕੀ ਕਰਕੇ  
ਉਹ ਦੋ ਤਿੰਨ ਦਿਨ ਉਥੇ ਰਹੇ ਤੇ ਸਿਰ ਮੰਹ ਕੱਪੜਾ ਲੱਤਾ  
ਹੋ ਯਾ ਕੇ ਤਿਆਰ ਹੋਏ ਤੇ ਅਲਾ ਦਾ ਨਾਮ ਲੈ ਕੇ ਟੁਰ ਪਏ!  
ਰਸੂਲ ਨਗਰ ਵਾਲੇ ਪੱਤਣੋਂ ਝਨਾਂ ਲੰਘ ਕੇ ਹਾਫਜਾਬਾਦ  
ਮੰਨ੍ਹ ਕਰ ਲਿਆ। ਦੂਜੇ ਦਿਨ ਭੋਤੇ ਵੇਲੇ ਉਥੇ ਜਾ  
ਅੱਪੜੇ, ਉਥੇ ਝੋਨੇ ਅਗੋਤ੍ਰੇ ਪੱਕੇ ਪਏ ਸਨ ਤੇ ਵਾਛੀ  
ਪੈਣ ਵਾਲੀ ਸੀ, ਉਨ੍ਹਾਂ ਆਪੋ ਵਿਚ ਸਲਾਹ ਕੀਤੀ ਕਿ ਅਗੇ  
ਸਾਡੇ ਵਾਸਤੇ ਕਿਹੜੇ ਮਹਿਲ ਉਸਰੇ ਪਏ ਨੇ, ਜਿਥੇ ਅਸਾਂ

( ੯੨ )

ਭੁੱਜ ਕੇ ਵੜਨਾ ਏ ਤੇ ਇਥੇ ਨਹੀਂ, ਅਗਾਂ ਭੀ ਕੋਈ  
ਭੁੜੀ ਹੀ ਕਰਨੀ ਏ ਤੇ ਇਥੇ ਬੀ। ਅਜ ਝੋਨੇ ਦਾ ਮੌਕਾ ਏ,  
ਚਾਰ ਦਿਹਾੜੇ ਇਥੇ ਲਾਈਆਂ ਕਰ ਲਈਏ। ਚਾਰ ਮਣ  
ਦਾਣਿਆਂ ਦੇ ਹੋ ਜਾਣਗੇ ਤਾਂ ਸਿਆਲ ਅੱਛਾ ਬੀਤ ਜਾਏਗਾ  
ਨਹੀਂ ਤਾਂ ਹੁਦਾਰ ਖਾਣਾ ਪਈਗਾ। ਨਵਾਬ ਖਾਨ ਹੁਣ  
ਹੁਦਾਰ ਤੋਂ ਬੜਾ ਤਿਭਕਦਾ ਸੀ, ਇਸ ਲਈ ਇਹੋ ਸਲਾਹ  
ਪਕਾ ਕੇ ਇਕ ਖੂਹ ਤੇ ਡੇਰਾ ਲਾ ਲਿਆ। ਦੂਜੇ ਤੀਜੇ ਦਿਨ  
ਝੋਨੇ ਦਾਤੀ ਪਈਂ ਤੇ ਨਵਾਬ ਖਾਨ ਲਾਈਆਂ ਕਰਨ ਲਗ  
ਪਿਆ।

-----

## ਸੂਲਾਂ ਦੀ ਸੇਜ

ਨਦੀ ਉੱਤੇ ਇਕ ਨਹਾਵਣ ਬੈਠਾ,  
 ਤੁੱਰੇ ਬਾਜ਼ ਸੈਲਾਨੀ ॥  
 ਮਣ ਢੌਨੀ ਸਿਰ ਪਰਨੇ ਹੋਇਆ,  
 ਵਿਚ ਪਾਣੀ ਬਰਫਾਨੀ ॥  
 ਰੱਗ ਲੁੱਬੀ ਤੇ ਨੰਗ ਮੁਨੰਗਾ,  
 ਹਾਹ ਰੋਤੇ ਖਾਵੇ ॥  
 ਤਰਨ ਨ ਜਾਣੈ ਰੁਝਦਾ ਜਾਏ,  
 ਆਕੜ ਆਕੜ ਜਾਵੇ ॥  
 ਘੁੰਮਣ ਘੇਰੇ ਲੈਂਦਾ ਛੇਰੇ,  
 ਸਾਂਹੈ ਨਾ ਕੋਈ ਦੁਹਾਈ ॥  
 ਹੱਥ ਮਾਰੇ, ਕੁਝ ਹੱਥ ਨਾ ਆਵੇ,  
 ਜਾਨ ਲਬਾਂ ਤੇ ਆਈ ॥  
 ਜਦ ਦਿਨ ਬੁਰੇ ਆ ਜਾਣ ਹੱਥ ਅਗਾਂਹ ਕੀਤਾ  
 ਪਿੰਛੇ ਹੀ ਮੁੜਦਾ ਹੈ। ਨਵਾਬ ਖਾਨ ਚਾਰ ਲਾਈਆਂ ਕਰਕੇ  
 ਕੋਈ ਸਵਾਦੇ ਮਣ ਗਿਲਾ ਝੋਨਾ ਇਕੱਠਾ ਕੀਤਾ ਸੀ, ਜੋ  
 ਸਾਰਾ ਟਬਰ ਤਾਪ ਨਾਲ ਭਿਗ ਪਿਆ। ਇਕ ਤਪਾਲੀ ਦੀ  
 ਰੁੱਤ ਦੂਜਾ ਸੇਮੇ ਵਾਲਾ ਛੰਡ ਦਾ ਸੈਲਾਬੀ ਇਲਾਕਾ, ਤੀਜਾ  
 ਗਿੱਲੀ ਕੇ ਤੇ ਸੌਣਾ ਪਿਆ, ਚੌਥਾ ਦਿਨੇ ਰਾਤੀ ਖਾਣੇ ਪਏ  
 ਗਿੱਲੇ ਝੋਨੇ ਦੀ ਝਸਿਆਵਲ, ਉਹ ਨਿਰੇ ਬਾਦੀ, ਨਾ ਕੋਈ

ਕੈਠਾ ਨਾ ਮਠਲਾ ਜਿਸ ਨਾਲ ਵਾਨੂੰ ਹੋਕਾ ਪਵੇ, ਸਾਰਿਆਂ  
 ਨੂੰ ਕਾਬੁ ਤਾਪ ਚੜ੍ਹਨ ਲਗ ਪਿਆ। ਕਿਸੇ ਨੂੰ ਪਹਿਲੇ ਪਹਿਰ  
 ਚੜ੍ਹਦਾ ਏ, ਕਿਸੇ ਦੁਪਹਿਰੀ, ਕਿਸੇ ਨੂੰ ਪਿਛਲੇ ਪਹਿਰ,  
 ਕੰਬ ਕੰਬ ਕੇ ਹੱਡੀਆਂ ਟੁਟ ਜਾਂਦੀਆਂ ਤੇ ਜੋੜ ਛੜਕ ਜਾਂਦੇ  
 ਨੇ ਇਕ ਅਜੇ ਲਹਿ ਨਹੀਂ ਮੁਕਦਾ ਤੇ ਦੂਜਾ ਹੋਰ ਚੜ੍ਹ  
 ਜਾਂਦਾ ਏ। ਦੋ ਜੁੱਲੇ ਨੇ, ਉਹ ਕੌਣ ਕੌਣ ਲਏ? ਕੋਈ ਇਥੋਂ  
 ਹਾਇ ਹਾਇ ਪਿਆ ਕਰਦਾ ਏ, ਕੋਈ ਉੱਥੇ ਬੇਸੁਰਤ ਪਿਆ  
 ਏ। ਕੋਈ ਨੰਗਾ ਪਿਆ ਤੇ ਤਾਂ ਚਾਰ ਪਹਿਰ ਨੰਗਾ ਹੀ  
 ਪਿਆ ਰਿਹਾ ਏ ਕਿਸੇ ਕੱਜਿਆਂ ਨਹੀਂ, ਕਿਸੇ ਨੂੰ ਕੈ ਸੁਰੂ  
 ਹੋਈ ਏ ਤਾਂ ਉਸ ਨੂੰ ਸਾਂਭਣ ਵਾਲਾ ਕੋਈ ਨਹੀਂ। ਕਿਸੇ ਦਾ  
 ਸੰਘ ਤੇਹ ਨਾਲ ਸੁਕ ਗਿਆ ਏ, ਤਾਂ ਕਿਸੇ ਮੂੰਹ ਵਿਚ ਪਾਣੀ  
 ਨਹੀਂ ਪਾਇਆ। ਦਾਣੇ ਸੁਕਣੇ ਪਾਏ ਨੇ, ਤਾਂ ਉਹ ਕਿਸੇ  
 ਸਾਂਭੇ ਨਹੀਂ, ਵੱਛੇ ਕਟੇ ਤੇ ਖੋਤੇ ਖਰਕੇ ਖਾ ਗਏ ਨੇ ਗਲ ਕੀ  
 ਨਾ ਕਿਸੇ ਨੂੰ ਆਪਣੀ ਸਰਤ ਏ ਨਾਂ ਦੂਜਿਆਂ ਦੀ।

ਨਵਾਬ ਖਾਨ ਨੂੰ ਜਰਾ ਕੁਝ ਹੋਸ਼ ਆਂਵਦੀ ਏ, ਤੇ  
 ਉਹ ਰੁਲ੍ਹੁਕਦਾ ਰੁਲ੍ਹੁਕਦਾ ਸ਼ਹਿਰ ਜਾਂਦਾ ਏ, ਕਿਸੇ ਹਕੀਮ  
 ਕੋਲੋਂ ਪੁਛ ਕੇ ਕੋਈ ਦਵਾ ਦਾਰੂ ਲਿਆਓਂਦਾ ਏ ਤੇ ਜਿਸ  
 ਨੂੰ ਦੇ ਸਕਦਾ ਏ, ਦੇਂਦਾ ਏ। ਕੁਛੜ ਵਾਲੇ ਮੁੰਡੇ ਦਾ ਤਾਪ  
 ਨਾਲ ਬੁਰਾ ਹਾਲ ਏ, ਖੰਘ ਢੰਘ ਕੇ ਉਸ ਦਾ ਸਾਹ ਉਲਟ  
 ਜਾਂਦਾ। ਇਕ ਤੰਤ ਉਹ ਆਪ ਬੀਮਾਰ ਦੂਜਾ ਤਾਪਲ ਮਾਂ  
 ਦਾ ਦੁਧ ਪੀਂਦਾ ਏ, ਦਵਾ ਦਾਰੂ ਚੰਗੀ ਤਰ੍ਹਾਂ ਹੋਇਆ ਕੋਈ

ਨਹੀਂ। ਵਿਚਾਰਾ ਸੁਕਾ ਕੇ ਤੀਲਾ ਹੋ ਗਿਆ ਏ, ਰੋ ਰੋ ਕੇ  
ਉਸ ਦੀ ਘੱਘੀ ਬੁੜੀ ਗਈ ਏ, ਅਜ ਉਸ ਨੂੰ ਕੌਸ ਚੜ੍ਹਿਆਂ  
ਪੰਦਰਵਾਂ ਦਿਨ ਏ। ਅਜ ਤਾਪ ਦਾ ਮੈਡਾ ਜ਼ੋਰ ਏ ਜੋ ਪਿੰਡੇ  
ਨਾਲ ਪਿੰਡਾ ਨਹੀਂ ਲਾਇਆ ਜਾਂਦਾ। ਭੁੱਤੇ ਵੇਲੇ ਬਰਕਤ ਨੂੰ  
ਤਾਪ ਚੜ੍ਹਿਆ ਏ ਤੇ ਉਹ ਬੇਸੁਰਤੀ ਨਾਲ ਬਕਾਰੇ ਪਈ  
ਕਰਦੀ ਏ, ਲੋਛੇ ਪਹਿਰ ਨਵਾਬ ਖਾਨ ਨੂੰ ਕੌਸ ਚੜ੍ਹ ਗਈ  
ਏ ਤੇ ਉਹ ਵੱਖ ਬੋਹੇਸ਼ ਪਿਆ ਹੋਇਆ ਏ। ਸ਼ਾਮ ਵੇਲੇ  
ਭਾਗ ਭਰੀ ਨੂੰ ਕਾਂਬਾ ਲਗ ਪੈਂਦਾ ਏ ਤੇ ਉਪਰ-ਛਲਾਂ ਸੁਟੂ  
ਹੋ ਜਾਂਦੀਆਂ ਨੇ, ਹਨੇਰਾ ਦੁਇਆਂ ਹੁੰਦਿਆਂ ਉਸ ਨੂੰ ਡਾਢੀ  
ਘੂਕੀ ਹੋ ਜਾਂਦੀ ਏ। ਵੱਡੇ ਮੁੰਡੇ ਤੇ ਨਿਕੀ ਜਾਤਕੜੀ ਨੂੰ ਭੀ  
ਜ਼ਗ ਜਹਾਨ ਦੀ ਕੋਈ ਹੋਸ਼ ਨਹੀਂ। ਸਾਰਾ ਟੱਬਰ ਇਉਂ  
ਪਿਆ ਏ ਜਿਵੇਂ ਕੋਈ ਧੜੂਰਾ ਪਿਆ ਗਿਆ ਏ।

ਅੱਪੀ ਰਾਤ ਨਾਲ ਭਾਗ ਭਰੀ ਪਾਸਾ ਪਰਤਦੀ ਏ  
ਤਾਂ ਮੁੰਡੇ ਤੋਂ ਲੋਫ ਲਹਿ ਜਾਂਦਾ ਏ। ਉਹ ਬਤੇਰਾ ਰੋਂਦਾ  
ਚੀਕਦਾ ਤੇ ਹੱਥ ਪੈਰ ਮਾਰਦਾ ਏ ਪਰ ਕੁੜ ਤਾਂ ਤਾਪ ਦੀ  
ਘੂਕੀ ਤੇ ਕੁੜ ਮੁੰਡੇ ਦੇ ਸੰਘ ਬਹਿਣ ਦਾ ਸਦਕਾ ਭਾਗ ਭਰੀ  
ਨੂੰ ਪਤਾ ਨਹੀਂ ਲਗਦਾ ਤ ਨਾ ਕਿਸੇ ਹੋਰ ਨੂੰ ਹੋਸ਼ ਅਂਵਦੀ  
ਏ। ਓੜਕ ਮੁੰਡ ਦੀ ਕਮਜ਼ੋਰੀ ਜਦ ਵਧ ਜਾਂਦੀ ਏ, ਤੇ  
ਬੀਮਾਰੀ ਜ਼ੋਰ ਕਰ ਜਾਂਦੀ ਏ। ਡੇਢ ਪਹਿਨ ਰਾਤ ਰਹਿੰਦੀ  
ਉਸਦੀ ਨਬਜ਼ ਸੁਸਤ ਪੈ ਜਾਂਦੀ ਏ, ਸਾਹ ਉਖੜ ਜਾਂਦਾ  
ਏ ਤੇ ਅੱਖਾਂ ਤਾੜੇ ਲੱਗ ਜਾਂਦੀਆਂ ਨੇ। ਜਿਉਂ ਜਿਉਂ ਜਾਨ

ਨਿਕਲਣ ਦੀ ਤਕਲੀਫ਼ ਹੁੰਦੀ ਏ ਸਿਰ ਮਾਰਦਾ ਏ । ਜੀਭ  
ਸੁਕ ਕੇ ਲੱਕੜ ਹੋ ਗਈ ਏ ਤੇ ਅੱਖਾਂ ਟੱਡੀਆਂ ਤੇ ਮੁੰਹ  
ਅੱਡਿਆ ਰਹਿ ਜਾਂਦਾ ਏ । ਓੜਕ ਇਸੇ ਤਰਾਂ ਅੱਡੀਆਂ  
ਰਗੜਦਿਆਂ ਉਸ ਦੀ ਜਾਨ ਨਿਕਲ ਜਾਂਦੀ ਏ ਉਹ  
ਆਕੜ ਕੇ ਤਖਤਾ ਹ ਜਾਂਦਾ ਏ ।

ਨਵਾਬ ਖਾਨ ਨੂੰ ਰੱਬੋ ਅੱਗ ਲੱਗੀ ਹੋਈ ਏ, ਤਲੇ  
ਪਸਿ-ਤੇ ਪਿਆ ਹੁੰਦਾ ਏ ਪਰ ਕਿਸੇ ਪਾਸੇ ਅਰਾਮ ਨਹੀਂ ਸੀ  
ਅਂਵਦਾ ਤੇ ਨਾ ਇਹ ਅੱਗ ਬੁਝਦੀ ਏ । ਭਾਗ ਭਰੀ  
ਬੇਸੁਰਤੀ ਵਿਚ ਸੁਪਨਾ ਵੇਖਦੀ ਏ ਕਿ ਇਕ ਅੰਗਰੇਜ਼ ਬੰਦੂਕ  
ਲੈ ਕੇ ਸ਼ਿਕਾਰ ਖੇਡਦਾ ਫਿਰਦਾ ਏ, ਭਾਗ ਭਰੀ ਉਸਨੂੰ ਆਖਦੀ  
ਏ, ਸਾਹਿਬ ! ਤੂੰ ਜੋ ਇਹ ਚਿੜੀਆਂ ਕੇ ਬੂਤਰ ਰੱਬ ਦੇ ਨਿੱਕੇ  
ਨਿੱਕੇ ਜੀ ਮਾਰਦਾ ਫਿਰਦਾ ਏਂ ਤੈਨੂੰ ਤਰਸ ਨਹੀਂ ਅਉਂਦਾ ।  
ਉਹਨੂੰ ਉਹ ਕੜਕ ਕੇ ਆਖਦਾ ਏ, ਅੱਗੇ ਮੈਨੂੰ ਅਜ ਸ਼ਿਕਾਰ  
ਕੋਈ ਲਭਾ ਨਹੀਂ ਤੇ ਹੁਣ ਤੂੰ ਮੈਨੂੰ ਸਤਾਨ ਲਗੀ ਏਂ,  
ਖੜੋ ਤੇ ਸਹੀ । ਇਹ ਕਹਿਕੇ ਕਲੇਜੇ ਵਿਚ ਗੋਲੀ ਮਾਰੀ ਏ ।  
ਗੋਲੀ ਦੀ ਪੀੜ ਤੇ ਤਾਪ ਦੀ ਤਿਹ ਨਾਲ ਭਾਗ ਭਰੀ ਅੱਭੜ  
ਵਾਹੀ ਉੱਠੇ ਬੈਠੀ, ਤੇ ਆਸੇ ਪਾਸੇ ਵੇਖ ਤੋਬਾ ਤੋਬਾ ਕੀਤੀ ।  
ਓੜਕ ਮੁੰਡੇ ਵਲ ਮੰਹ ਕਰਕੇ ਲੰਮੀ ਪੈ ਗਈ ਤੇ ਉਸ  
ਉਤੇ ਲੇਫ਼ ਦੇ, ਛਾਤੀ ਨਾਲ ਲਾਣ ਲੱਗੀ । ਕੀ ਵੇਖਦੀ  
ਏ ਕਿ ਉਹ ਠੰਢਾ ਯਖ ਹੋਇਆ ਹੋਇਆ ਤੇ ਆਕੜਿਆ ਪਿਆ  
ਏ ! ਅਚਣਚੇਤੀ ਹਾਲ ਹਾਲ ਕਰ ਉੱਠੀ ਤੇ ਪਿੱਟਣ ਲਗ

ਪਈ । ਸਾਰਾ ਟਬਰ ਅੱਭੜਵਾਹਿਆ ਉੱਠ ਬੈਠਾ ਤੇ ਤੀਕ  
ਚਹਾੜਾ ਪਾ ਦਿਤਾ । ਇਕ ਮੁਸੀਬਤ, ਦੂਜਾ ਬੀਮਾਰੀ, ਤੀਜਾ  
ਪਰਦੇਸ, ਨਾ ਕੋਲ ਸਾਕ ਨਾ ਸੈਣ, ਨਾ ਆਲੀ ਨਾ ਮੁਆਲੀ,  
ਚੌਬਾ ਪੁੜ੍ਹ ਦੀ ਸੱਟ, ਇਨ੍ਹਾਂ ਨੂੰ ਆਪਣੀ ਭਲ ਗਈ ਤੇ  
ਮੁਰਦੇ ਵਲ ਵੇਖ ਵੇਖ ਕੇ ਸਿਰ ਦੇ ਵਾਲ ਖੋ ਸੁਟੇ । ਪਿਟ  
ਪਿੱਟ ਕੇ ਸਿਰ ਮੂੰਹ ਭੁੰਨ ਲਿਆ ਤੇ ਸੀਨੇ ਕਾਲੇ ਕਰ  
ਛੱਡੇ । ਦਰਦਾਂ ਮਾਰੇ ਅਜੇਹੇ ਦਖਾਂ ਨਾਲ ਰੋਂਦੇ ਤੇ ਵੈਣ  
ਕਰਦੇ ਨੇ ਕਿ ਰਾਤ ਦੇ ਸਮੇਂ ਜਿਥੋਂ ਤੀਕ ਅਵਾਜ਼ ਜਾਂਦੀ ਏ,  
ਸੁਣਨ ਵਾਲੇ ਇਉਂ ਕਲਪਣ ਲੱਗ ਪੈਂਦੇ ਨੇ, ਜਿਵੇਂ ਤੇਲ  
ਵਿਚ ਮੱਛੀ ਤਲੀ ਦੀ ਏ । ਨਾ ਚੈਨ ਆਉਂਦਾ ਏ ਨਾ ਦੁੱਖਾਂ  
ਦੀ ਰਾਤ ਮੁਕਦੀ ਏ ।

ਸਵੇਰ ਸਾਰ ਕੋਲ ਪਾਸ ਦਿਆਂ ਖੂਹਾਂ ਤੇ ਡੇਰਿਆਂ  
ਤੋਂ ਬੰਦੇ ਆ ਆ ਕੇ ਦਿਲਬਰੀਆਂ ਤੇ ਤਸਲੀਆਂ ਦੇਂਦੇ  
ਸਨ, ਪਰ ਸਬਰ ਕਿਸ ਨੂੰ ਆਵੇ ? ਅੱਗ ਦੇ ਅਲੰਬੇ ਪੈਰਾਂ  
ਨੂੰ ਲਗਦੇ ਸਨ ਤੇ ਸਿਰੋਂ ਜਾ ਨਿਕਲਦੇ ਸਨ । ਜੋ ਕੋਈ  
ਤਸੱਲੀ ਦੇਣ ਆਉਂਦਾ ਸੀ ਉਨ੍ਹਾਂ ਦੀ ਆਜ਼ਜ਼ੀ ਤੇ ਗਮ ਵੇਖ  
ਕੇ ਆਪ ਭੀ ਰੋਣ ਲਗ ਪੈਂਦਾ ਸੀ ਦਿਨ ਨਿਕਲਦੇ ਜਿਸ  
ਖੂਹ ਡੇਰਾ ਕੀਤਾ ਸੀ, ਉਸ ਦੇ ਮਾਲਕ ਰਹਿਮਤ ਖਾਨ  
ਦਾ ਇਕ ਰਾਹਕ ਪਿੰਡ ਗਿਆ ਤੇ ਉਸ ਜਾ ਕੇ ਮੁੰਡੇ ਦੇ  
ਮਰਨ ਦਾ ਜਿਕਰ ਕੀਤਾ । ਰਹਿਮਤ ਖਾਨ ਤੇ ਮੀਆਂ  
ਨਿਜ਼ਾਮ ਦੀਨ ਸੁਣਦਿਆਂ ਹੀ ਖੂਹ ਤੇ ਆਂ ਗਏ ਤੇ ਆਕੇ

ਨਵਾਬ ਖਾਨ ਨੂੰ ਤਸਲੀ ਦੇ ਕੇ ਕਛਨ ਦਫਨ ਵੱਲੋਂ  
ਪਛਿਆਂ, ਉਹ ਦੁਖਾਂ ਦਾ ਭਰਿਆ ਹੋਇਆ ਫਿਸ ਪਿਆ ਤੇ  
ਉਹ ਕੇ ਆਖਣ ਲਗਾ:-

ਨਵਾਬ ਖਾਨ—ਜੀ ! ਮੈਂ ਬਦਕਿਸਮਤਾਂ ਕੀ ਦੱਸਾਂ ?  
ਇਥੇ ਮੇਰੇ ਕੋਲ ਕੌਣ ਏ ਜਿਸਨੂੰ ਮੈਂ ਕਬਰ ਕੱਢਣ ਘਲਦਾ ?  
ਮੇਰਾ ਸਾਬੀ ਤੇ ਮੈਨੂੰ ਕੰਢ ਦੇ ਗਿਆ ਏ, ਬਾਕੀ ਰਿਹਾ ਕਛਨ  
ਸੋ ਉਸ ਲਈ ਇਹ ਮੇਰੀ ਚੱਦਰ ਹੈ। ਇਸੇ ਵਿਚ ਵਲ੍ਲੇਟ  
ਕੇ ਅੱਲਾਂ ਦੀ ਇਮਾਨਤ ਉਸ ਦੇ ਹਵਾਲੇ ਕਰ ਛਡਾਂਗਾ।  
ਪੈਸੇ ਕੋਲ ਹੁੰਦੇ, ਤਾਂ ਜਣੈ ਨੂੰ ਜਾਂਦੀ ਵਾਰੀ ਦਾ ਨਵਾਂ ਜੋੜਾ  
ਬਣਵਾ ਦੇਂਦਾ। ਉਹ ਪਰਸੋਂ ਮੁਕ ਗਏ ਨੇ, ਪਰ ਹੱਛਾਂ, ਕੋਈ  
ਗਲ ਨਹੀਂ ਜਟ ਬੁਟ ਮੁਛੋਂ ਹੀ ਚੌਸੀ ਪੈਸੀ ਪਾਂਦੇ ਆਏ  
ਨੇ। 'ਏਹ ਬੀ ਜਟਾਂ ਦਾ ਪੁੜ੍ਹ ਏ, ਚੌਸੀ ਦੀ ਚੱਦਰ ਵਿਚ  
ਹੀ ਗੁਜ਼ਾਰਾ ਕਰ ਲਵੇਗਾ।

ਭਾਗ ਭਰੀ—ਜਾਹ ਆਜ਼ਾ ! ਪਰਦੇਸੀਆ ਪੁੜ੍ਹਾ !  
ਅਲਾ ਦੇ ਹਵਾਲੇ, ਪੁੜ੍ਹਾ ! ਮੈਂ ਤੈਨੂੰ ਅਲਾ ਦੇ ਵਾਸਤੇ ਬਤੀ  
ਧਾਰਾਂ ਬਖਸ਼ੀਆਂ ! ਪੁੜ੍ਹਾ ! ਮੈਂ ਤੱਤ-ਭੜਤੀ ਹੁਣ ਤੇਰੀ ਕੁਝ  
ਨਹੀਂ ਲਗਦੀ। ਜਾਹ ਅਲਾ ਦੇ ਹਵਾਲੇ, ਹੁਣ ਚਾਚੇ ਮਾਮੇ  
ਤੇ ਮਾਸੀਆਂ ਤੇ ਫੁਫੀਆਂ ਸਾਬੋਂ ਦੂਰ ਨੇ। ਉਨ੍ਹਾਂ ਵਾਸਤੇ ਨਾ  
ਓਦਰੀਂ। ਮੈਨੂੰ ਕਰਮਾਂ ਮਾਰੀ ਨੂੰ ਵਿਸਾਰ ਨਾ ਛੱਡੀਂ। ਝਬਨ  
ਝਬ ਆਪਣੇ ਕੋਲ ਬੁਲਾ ਲਵੀਂ।

ਭੈਣਾਂ ਭਰਾ ਚੀਕਾਂ ਮਾਰ ਮਾਰ ਕੇ ਰੈਂਦੇ ਸਨ। ਨਵਾਬ

ਖਾਨ ਦੇ ਵਾਲ ਖਿਲਰੇ ਹੋਏ ਸਨ, ਪੱਗ ਢਿਲਕ ਕੇ ਗਲ ਵਿਚ ਪਈ ਹੋਈ ਸੀ, ਬਾਹਾਂ ਖਲੀਆਂ ਕਰ ਕਰ ਹਾਲ ਹਾਲ ਕਰੀ ਜਾਂਦਾ ਸੀ, ਇਸ ਦੀਆਂ ਲੱਤਾਂ ਨਿਕਲ ਨਿਕਲ ਜਾਂਦੀਆਂ ਸਨ ਤੇ ਧੱਕੇ ਲੱਗਦੇ ਜਾਂਦੇ ਸਨ। ਓੜਕ ਭੌਤੇ ਵੇਲੇ ਨੂੰ ਮਈਮਤ ਦੱਬ ਕੇ ਪਰਤੇ। ਕੁਝ ਬੰਦੇ ਆਪਣੇ ਕੰਮ ਕਾਜਾਂ ਨੂੰ ਟੁਤ ਪਣੇ। ਰਹਿਮਤ ਖਾਨ ਉਨ੍ਹਾਂ ਲਈ ਰੋਟੀ ਟੁਕ ਪਰਵਾਨ ਲਈ ਘਰ ਟੁਰ ਗਿਆ ਅਤੇ ਮੀਆਂ ਨਜ਼ਾਮ ਦੀਨ ਤੇ ਦੋ ਤਿੰਨ ਹੋਰ ਬੰਦੇ ਨਵਾਬ ਖਾਨ ਨਾਲ ਡਰੇ ਆਏ। ਮੀਆਂ ਜੀ ਹਕੀਮ ਬੀ ਸਨ। ਉਨ੍ਹਾਂ ਸਾਰਿਆਂ ਨੂੰ ਤਸੱਲੀ ਦਿੱਤੀ ਤੇ ਉਨ੍ਹਾਂ ਦਾ ਹਾਲ ਹਵਾਲ ਵੇਖ ਕੇ ਨੁਸਖੇ ਲਿਖ ਦਿਤੇ। ਜਦ ਰਹਿਮਤ ਖਾਨ ਰੋਟੀ ਲੈ ਆਇਆ, ਉਸ ਨੂੰ ਆਖਿਓ ਨੇ, ਇਹ ਦਵਾਈ ਇਨ੍ਹਾਂ ਨੂੰ ਲਿਆ ਕੇ ਦਿਓ ਤੇ ਇਨ੍ਹਾਂ ਦਾ ਖਾਲ ਰਖੋ। ਇਨ੍ਹਾਂ ਨੂੰ ਤਕਲੀਫ ਨਾ ਹੋਣ ਦੇਣਾ, ਮੈਂ ਹੁਣ ਤਾਂ ਬਾਰ ਬਜੇ ਦੀ ਗੱਡੀ ਗਜਰ-ਗੋਲੇ ਜਾਣਾ ਹੈ, ਅੱਲਾ ਚਾਹੇ ਤਾਂ ਪਰਸੇ ਫਜਰੀ ਆ ਕੇ ਫੇਰ ਇਨ੍ਹਾਂ ਦਾ ਹਾਲ ਵੇਖਾਂਗਾ।

ਮੀਆਂ ਸਾਹਿਬ ਤਾਂ ਗਜਰ ਗੋਲੇ ਟੁਤ ਰਾਂ ਤੇ ਰਹਿਮਤ ਖਾਨ ਉਨ੍ਹਾਂ ਨੂੰ ਰੋਟੀ ਟੁਕਰ ਖੁਆ ਪਿਆ ਕੇ ਨਾਈ ਹੱਥ ਨੁਕਸੇ ਸ਼ਹਿਰ ਘਲ ਦਿਤੇ ਤੇ ਦਵਾਈਆਂ ਮੰਗਾ ਕੇ ਜਿਵੇਂ ਜਿਵੇਂ ਦੇਣੀਆਂ ਸਨ, ਸਭ ਨੂੰ ਦਿਤੀਆਂ। ਦੂਜੇ ਦਿਨ ਫੇਰ ਸਵੇਲੇ ਆ ਕੇ ਸਭ ਦੀ ਹਾਲ ਹਕੀਕਤ ਪੁਛੀ ਤੇ

ਸ਼ਹਿਰੋਂ ਦਵਾਈਆਂ ਮੰਗਾਂ ਕੇ ਖਵਾਈਆਂ ਪਿਆਈਆਂ। ਹੋਰਨਾਂ  
 ਦਾ ਤਾਪ ਤਾਂ ਐਡਾ ਜ਼ੋਰ ਦਾ ਨਹੀਂ ਸੀ ਤੇ ਕਿਸੇ ਵੇਲੇ ਹੋਲਾ  
 ਭੀ ਹੋ ਜਾਂਦਾ ਸੀ, ਪਰ ਨਿੱਕੀ ਜਾਤਕੜੀ ਦੇਲਤ ਨੂੰ ਡਾਢੀ  
 ਕਬਜ਼ ਹੋਈ ਹੋਈ ਸੀ ਤੇ ਤਿੰਨਾਂ ਦਿਨਾਂ ਵਾਅ ਉਸਨੇ ਖਾਣ ਪੀਣ  
 ਛੁਡਿਆ ਹੋਇਆ ਸੀ। ਇਸ ਨੂੰ ਦਿਨੇ ਰਾਤੀ ਇੱਕੋ ਤਾਪ  
 ਬੜੇ ਜ਼ੋਰ ਦਾ ਰਹਿੰਦਾ ਸੀ, ਬੜੀ ਘੁੜੀ ਰਹਿੰਦੀ ਸੀ ਤੇ  
 ਬੇਸੁਰਤੀ ਵਿਚ ਬਕਾਰਾ ਕਰਦੀ ਸੀ, ਇੱਕ ਕਾੜ੍ਹ। ਇਸ ਨੂੰ  
 ਕੱਲ ਪਿਆਇਆ ਸੀ, ਇੱਕ ਅਜ ਹੋਰ ਪਿਆਇਆ। ਪਿਛਲੇ  
 ਪਹਿਰ ਉਸ ਨੂੰ ਦਸਤ ਆਉਣ ਲੱਗ ਪਏ ਤੇ ਤਪ ਕੁਝ  
 ਮੱਠਾ ਹੋਇਆ ਸੀ, ਇਕ ਇਸ ਮਾਸੂਮ ਦੀ ਛੁੱਲ ਜੇਹੀ ਸੋਹਲ  
 ਜਾਨ, ਦੂਜਾ ਤੇਰਾਂ ਦਿਨ ਜੋਰ ਦਾ ਤਾਪ ਫਿਹਾ, ਤੀਜਾ ਮੂੰਹ  
 ਵਿਚ ਕੁਝ ਪਾਇਆਂ ਕਈ ਦਿਨ ਲੰਘ ਗਏ, ਅੰਗੇ ਹੀ  
 ਤੁਢੀ ਕਮਜ਼ੋਰ ਹੋਈ ਹੋਈ ਸੀ, ਹੁਣ ਅਉਣ ਲੱਗ ਪਏ  
 ਵੱਡੇ ਵੱਡੇ ਮੋਕਲੇ ਦਸਤ, ਉਨ੍ਹਾਂ ਨਾਲ ਉਕਾ ਹੀ ਥੱਲੇ  
 ਲਹਿ ਗਈ। ਅਵਸਾਰ ਦਸਤ ਨਿਕਲਦੇ ਜਾਂਦੇ ਸਨ ਤੇ  
 ਕਾਜ਼ਰੀ ਦੀਆਂ ਤੁਲੀਆਂ ਪਲ ਪਲ ਮਗਰੋਂ ਆਉਂਦੀਆਂ  
 ਸਨ। ਹਕੀਮ ਕੋਲ ਕੋਈ ਹੈ ਨਹੀਂ ਸੇ, ਜਿਹੜਾ ਦਸਤ ਬੰਦ  
 ਕਰਨ ਦੀ ਦਵਾ ਦੇਂ, ਏਸੇ ਹਾਲ ਵਿਚ ਰਾਤ ਪੈ ਗਈ।  
 ਪਹਿਰ ਰਾਤ ਗਈ ਉਹੁੰਹੁੰ ਬੜਾ ਮੁੜਕਾ ਆਉਣਾ ਸ਼ੁਰੂ ਹ  
 ਗਿਆ। ਉਹ ਤੰਗ ਪੈ ਪੈ ਕੇ ਲਛ ਲਾਹ ਲਾਹ ਸੁਟਦਾ ਸੀ  
 ਤੇ ਭਾਗਭਰੀ ਉਸ ਨੂੰ ਕਜਦੀ ਵਖੁੰਟਦੀ ਸੀ। ਕਮਜ਼ੋਰੀ

ਨਾਲ ਇਕੇਂਹਾਂ ਉਹਦਾ ਦਿਲ ਘਟ ਗਿਆ, ਤੇ ਉਸ ਹੱਥ  
ਪੈਰ ਮਾਰਨੇ ਬੰਦ ਕੀਤੇ। ਭਾਗ ਤਰੀ ਸਮਝਿਆ ਟਿਕ ਗਈ  
ਏ। ਇਸ ਦੀਆਂ ਵੀ ਅੱਖਾਂ ਲੁਗ ਗਈਆਂ। ਜਾਤਕੜੀ ਨੂੰ  
ਬਦੋਂ ਫਿਰ ਹੁਸ਼ੰਡ ਉੱਠਿਆ, ਉਸ ਲੇਫ਼ ਭਵਾ ਕੇ ਮਾਰਿਆ।  
ਮੜ੍ਹਕੇ ਨਾਲ ਸਿਰ ਤੋਂ ਪੈਰਾਂ ਤੀਕ ਨੂੰ ਹੋਈ ਸੀ। ਉਛੇ  
ਛਾਰੇ ਵਿਚ ਨ ਉਹਲਾ ਨਾ ਢੱਕਾ, ਪੁਰੇ ਦੀ ਵਾ ਬੜੀ ਤੇਜ਼  
ਪਈ ਵਗਦੀ ਸੀ! ਕੱਤਕ ਦੇ ਦਿਨ ਛੰਭ ਦਾ ਇਲਾਕਾ,  
ਰਾਤ ਦਾ ਸਮਾਂ, ਵਾ ਜੋ ਲੱਗੀ ਤੇ ਝੱਟ-ਸਾਰਾ ਨੰਗੀ ਪਈ  
ਰਹੀ ਸਿਤਸਾਮ ਹੋ ਗਿਆ, ਲੱਗੀ ਚੀਕਾਂ ਮਾਰਨ ਤੇ ਕੱਪੜੇ  
ਪਾੜਨ। ਨੂੰਰ ਬੇਗਮ ਉੱਠ ਬੈਠੀ, ਉਸ ਕਰਮਾਂ ਮਾਰੀ  
ਜਾਤਾ ਜੋ ਰਾਤਮੀ ਦਾ ਬੁਖਾਰ ਉਹਦੇ ਸਿਰ ਨੂੰ ਛੁਡ ਗਿਆ ਏ  
ਤੇ ਇਹ ਸੁਦਾਇਣ ਹੋ ਗਈ ਏ, ਇਸ ਨੇ ਬਲਕਤ ਨੂੰ ਝੁਣ ਕੇ  
ਆਖਿਆ, ਉੱਠ ਨੀ ਭੈੜੀਏ! ਕੁੜੀ ਸੁਦਾਇਣ ਹੋ ਗਈ ਆ,  
ਤੇ ਕੱਪੜਿਆਂ ਦੀਆਂ ਲੀਤਾਂ ਲਾਹ ਲਾਹ ਪਈ ਸੁੱਟਦੀ ਆ  
ਉੱਠ ਕੇ ਇਸ ਦੀਆਂ ਤਲੀਆਂ ਮਲ, ਜੋ ਸਿਰੋਂ ਬੁਖਾਰ  
ਉਤਰੇ। ਦੱਵੇਂ ਮਾਵਾਂ ਧੀਆਂ ਉਥਾਂ ਹੱਥਾਂ ਪੈਰਾਂ ਦੀਆਂ  
ਤਲੀਆਂ ਮਲਨ ਲਗ ਪਈਆਂ। ਉਸ ਦੀ ਹਾਲਤ ਪੈਰੋਂ  
ਪੈਰ ਖਰਾਬ ਹੁੰਦੀ ਜਾਂਦੀ ਸੀ। ਓਤਕ ਦਿਨ ਚੜ੍ਹਦਿਆਂ ਨੂੰ  
ਉਸ ਦੀ ਮਰਜ਼ ਲਾ ਇਲਾਜ ਹੋ ਗਈ। ਮੀਆਂ ਨਿਜ਼ਾਮ ਦੀਨ  
ਛਜਰ ਦੀ ਗਡੀ ਪਰਤੇ। ਉਨ੍ਹਾਂ ਉਸ ਰਾਹ ਰਹਿਮਤ ਖਾਨ  
ਦੇ ਕੇਟ ਜਾਣਾ ਸੀ। ਉਨ੍ਹਾਂ ਅਪੜ ਕੇ ਵੇਖਿਆ, ਕਿ

ਜਾਤਕੜੀ ਕੋਈ ਪਲ ਦੀ ਪਰਾਹਣੀ ਏ, ਉਨ੍ਹਾਂ ਬੜਾ  
ਅਫਸੋਸ ਕੀਤਾ ਤੇ ਕਿਹਾ, ਓਨੰਕ ਬਖਤੋ! ਤੁਸਾਂ ਤਾਂ ਇਸ  
ਉੱਤੇ ਬੜਾ ਜੁਲਮ ਕੀਤਾ ਏ ਇਸ ਨੂੰ ਸੀ ਸਿਰਸਾਮ,  
ਹੋਇਆ ਹੋ ਏਆ, ਤਸੀ ਸਾਰੀ ਰਾਤ ਇਸ ਦਾਅਂ ਤਲੀਅਾਂ  
ਮਲਦੇ ਤੇ ਅਜੇਹੀ ਠੰਡੀ ਵਾ ਵਿਚ ਲੈ ਕੇ ਝੈਠ ਰਹੇ ਹੋ ਤੁਸਾਂ  
ਇਹ ਕੀ ਕੀਤਾ? ਭਾਗਭਰੀ ਹੱਥ ਬੰਨ੍ਹ ਕੇ ਆਖਣ ਲਗੀ।

ਭਾਗਭਰੀ—ਮੀਆਂ ਸਾਹਬ ਜਾ! ਅੱਲਾ ਦੇ ਨਾਂ ਦਾ  
ਮੇਰਾ ਧੀ ਦਾ ਕੋਈ ਇਲਾਜ ਕਰੋ, ਜੇ ਇਸ ਨਾਲ ਕੋਈ  
ਚੰਗੀ ਮਾੜੀ ਗਲੁ ਹੋ ਗਈ, ਤਾਂ ਮੈਂ ਕਰਮਾਂ ਦੀ ਤਤੀ ਮਰ  
ਜਾਵਾਂਗੀ, ਮੇਰਾ ਬਚਣ ਕੋਈ ਨਹੀਂ ਜੇ ਹੋਣਾ।

ਮੀਆਂ ਨਿਜ਼ਾਮ ਦੀਨ—ਕੈਣ! ਹੁਣ ਮੈਂ ਇਸ ਦਾ ਕੀ  
ਇਲਾਜ ਕਰਾਂ? ਹਣ ਅੱਲਾ ਵਲ ਧਿਆਨ ਕਰੋ।

ਇਸ ਵਲ ਵੱਖ ਵੱਖ ਕੇ ਅਗੇ ਹੀ ਸਾਰਾ ਟੱਬਰ  
ਪਿਆ ਰੋਂਦਾ ਸੀ, ਇਹ ਗਲ ਸੁਣ ਕੇ ਉਨ੍ਹਾਂ ਬਾਹੋਂ ਸਿਰਾਂ  
ਤੇ ਧਰ ਲਈਆਂ ਤੇ ਢਕਲੋਤਾ ਪਾ ਦਿਤਾ। ਸਾਰੇ ਇਸ ਨੂੰ  
ਵਾਰੇ ਵਾਰੀ ਕੁਛੜ ਲੈਂਦੇ ਤੇ ਗਲਾਂ ਨਾਲ ਲਾਲਾ ਕੇ ਉਸ  
ਦਾ ਮੂੰਹ ਸਿਰ ਚੁਮੜੇ ਸਨ। ਮੀਆਂ ਸਾਹਿਬ ਨੇ ਬੜੀ  
ਮੁਸ਼ਕਲ ਨਾਲ ਉਨ੍ਹਾਂ ਨੂੰ ਹੋਸਲਾ ਦਿਵਾਇਆ ਤੇ ਕਿਹਾ,  
ਅਜੇ ਉਹ ਜੀਉਂਦੀ ਏ, ਕੁਝ ਤਾਂ ਉਹ ਬੀਮਾਰੀ ਨਾਲ ਤੰਗ  
ਏ, ਦੂਜਾ ਤਸੀਂ ਚੁਕੇ ਚੁਕੇ ਕੇ ਤੇਰੇ ਰੋਕੇ ਉਹਨੂੰ ਤੰਗ ਨਾ  
ਕਰੋ, ਸਬਰ ਕਰੋ ਤੇ ਰੱਬ ਦਾ ਨਾਮ ਲਵੋ। ਕੁਝੀ ਨਵਾਬ

ਖਾਨ ਦੀ ਝੋਲੀ ਵਿਚ ਸੀ ਤੇ ਬੋਹੋਬੀ ਵਿਚ ਦਬਾ ਦਬ ਗਲਾਂ  
ਕਰਦੀ ਤੇ ਇਧਰ ਉਧਰ ਹੱਥ ਮਾਰਦੀ ਸੀ, ਪਰ ਇਸ  
ਲੀ ਬੇਸੁਰਤੀ ਦੀਆਂ ਗਲਾਂ ਬੀ ਅਜੇਹੀਆਂ ਸਨ, ਜੋ ਕਲੇਜੇ  
ਵਿਚ ਤੀਰ ਵਾਂਗ ਲੱਗਦੀਆਂ ਤੇ ਉਨ੍ਹਾਂ ਦੁੱਖਾਂ ਮਾਰਿਆਂ  
ਦੀ ਛਾਤੀ ਵਿਚ ਛੇਕ ਕਰਦੀਆਂ ਜਾਂਦੀਆਂ ਸਨ, ਉਹ  
ਆਖਦੀ ਸੀ:-

ਦੌਲਤ-ਚਾਚਾ ! ਚੱਲ ਖੂਹ ਤੇ ਚਲੈਏ, ਤੂ ਪਾਣੀ  
ਅਗੇ ਰਹੀਂ ਤੇ ਮੈਂ ਗਾਪੀ ਉੱਤੇ ਝੂਟੇ ਲਵਾਂਗੀ ।

ਭਾਗ ਭਰੀ-ਪੀਏ ! ਹੁਣ ਚਾਚਾ ਤੈਨੂੰ ਕਿਹੜੇ ਖੂਹ  
ਉੱਤੇ ਲੈ ਜਾਏ, ਹਾਲੀ ਤਾਂ ਸਾਡੇ ਖੂਹ ਅੱਲਾ ਖੋਹ ਲਏ ਨੇ ।

ਦੌਲਤ-ਕਰਮੂੰ ਮਛੀਆ ! ਤੂ ਸਾਡੇ ਲਾਖੇ ਬਲਦ  
ਦੇ ਘੰਗਰਾਂ ਤਾਂ ਲਾਹ ਲਏ ਨੇ ਨਾ, ਮੈਂ ਚਾਚੇ ਨੂੰ ਦਸਾਂਗੀ  
ਤੇ ਉਹ ਤੈਨੂੰ ਪਿੰਡੋਂ ਨਾ ਕੱਢ ਆਇਆ, ਤਾਂ ਮੇਰਾ ਨਾਮ  
ਵਟਾ ਛੋਡੋ ।

ਨਵਾਬ ਖਾਨ-(ਰੋ ਕੇ) ਪੜ੍ਹ ! ਅਜ ਤੇਰਾ ਚਾਚਾ  
ਕਿਸੇ ਨੂੰ ਪਿੰਡੋਂ ਕੱਢਣ ਜੋਗਾ ਨਹੀਂ ਰਿਹਾ, ਹੁਣ ਤਾਂ ਉਹ  
(ਅਧਿਕ ਪਿੰਡੋਂ ਨਿਕਲਿਆ ਫਿਰਦਾ ਏ) ।

ਦੌਲਤ-ਚਾਚਾ ! ਅਜ ਮੈਨੂੰ ਬੋਬੇ ਦਹੀਂ ਕੋਈ ਨਹੀਂ  
ਦਿਤੀ, ਉੱਠ ਕੇ ਬੁਰੀ ਮੱਝ ਚੋ ਤੇ ਮੈਨੂੰ ਤ੍ਰੇਵੰਤ ਕਰ ਦੇ ।

ਭਾਗ ਭਰੀ-ਪੀਏ ! ਅਜ ਚਾਚਾ ਲੇਲੀ ਦੇ ਕੰਨ ਨੂੰ  
ਸਹਿਕਦਾ ਏ, ਬੁਰੀ ਕਿੱਥੋਂ ਲਿਆਵੇ ?

ਦੈਲਤ--ਬਿਬੇ ਨੀ ਬੋਬੋ ! ਹਣ ਬਰਕਤ ਸਾਹੁਰੇ ਗਈ,  
ਤਾਂ ਉਸ ਨਾਲ ਘੜੀ ਤੇ ਚੜ੍ਹੁ ਕੇ ਮੈਂ ਬੀ ਜਾਣਾ ਏ ।

ਭਾਗ ਭਰੀ--ਦੈਲਤ ! ਸਾਨੂੰ ਸਾਂਗਾਂ ਨਾ ਮਾਰੋ,  
ਬਰਕਤ ਦਾ ਸਹੁਰਾ ਕੋਈ ਨਹੀਂ ਰਿਹਾ ।

ਦੈਲਤ--(ਗੁੱਸੇ ਨਾਲ ਨੱਕ ਚੜਾ ਕੇ) ਤੈਂ ਨਹੀਂ  
ਵੇਂਦੀ ਤਾਂ ਨਾ ਦੇਹ, ਮੈਂ ਹੁਣ੍ਹ ਚਾਚੇ ਦਾ ਪਰਾਉਠਾ ਲੈ ਕੈ  
ਵੇਲਾਣੇ ਉਤੇ ਜਾਂ ਗੀ ਤੇ ਚਾਚੇ ਕੌਲੋਂ ਢੀਕਾ ਗੁੜ ਛਣਵਾ  
ਲਵਾਂ ਗੀ, (ਅੰਗੂਠਾ ਅਗਾਂਹ ਕਰਕੇ) ਤੇ ਤੈਨੂੰ ਠੁੱਠ ਦਿਆਂ  
ਗੀ, ਆ ।

ਦੈਲਤ--(ਗਾਊਂ ਕੇ) ਬਾਬਲ ਵਨ੍ਹੇ ਬੀ ਰੱਖਨਾ ਏ,  
ਛਿਮਾਈਆਂ ਭੀ ਰੱਖਨਾ ਏਂ, ਮੈਨੂੰ ਰੱਖ ਅਜੋਕੜੀ ਰਾਤ ।

ਇਹ ਸੁਣ ਕੇ ਸਾਰੇ ਛਹੀਂ ਮਾਰ ਮਾਰ ਕੇ ਰੋ ਪਏ ।

ਦੈਲਤ--(ਉੱਚੀ ਸਾਰੀ) ਵੇਂ ਕਿਹੜਾ ਏਂ ? ਵੇਂ ਕੈਂ  
ਘਰ ਦਿਆ ! ਐਥੇ ਵੱਗ ਲਿਆ ਕਟਕ ਅਗੇ ਦਿਤਾ ਈ ।  
ਅਸਾਂ ਆਪਣਿਆਂ ਡੰਗਾਰਾਂ ਲਈ ਘਾਹ ਰੱਖਿਆ ਹੋਇਆ ਏ  
ਇਨ੍ਹਾਂ ਨੂੰ ਪਰੋ ਚੋਰਾਂ ਅੱਗੇ ਦੇਹ । ਚਾਚਾ ! ਆਹ ਮਾਲ ਕਿਸੇ  
ਨੇ ਘਾਹ ਵਿਚ ਲਿਆ ਛਡਿਆ ਈ ।

ਦੈਲਤ--(ਖੁਸ਼ ਹੋ ਕੇ) ਬਿਬੇ, ਬਿਬੇ, ਨੀ ਬਿਬੇ ! ਕਦੀ  
ਵੇਖੋ ਨਾ, ਮੇਰਾ ਚਾਚਾ ਠਾਣੇਦਾਰ ਨਾਲ ਘੜੀ ਉਤੇ  
ਚਹਿਆ ਜਾਂਦਾ ਏ । ਕਿਹਾ ਸੁਹਣਾ ਲਗਦਾ ਏ ?

ਦੈਲਤ--ਇਕ ਮੇਵੀ ਸਹੇਲੀ ਫੱਤੇ ਗਾਮੇ ਦੀ । ਇਕ

ਮੇਰੀ ਸਹੇਲੀ ਗਾਮੀ, ਚਾਚਾ ਖੁਦਾ ਬਖਸ਼ ਦੀ। ਅਸੀਂ ਰਾਤੀਂ  
ਤਾਂ ਖੇਡਣ ਜਾਂਦੀਆਂ ਹਾਂ ਤੇ ਉਥੋਂ ਵਾਹਵਾਂ ਕਿਲਕਿਲੀ  
ਪਾਂਦੀਆਂ ਹਾਂ ।

ਦੈਲਤ--ਚਾਚਾ ! ਬਾਹਰ ਚੱਲਿਆ ਏਂ, ਲੱਕੜੀ ਹੱਥ  
ਖੱਬੜੀਆਂ ਝਬ ਝਬ ਘਲੀਂ ।

ਦੈਲਤ--(ਤੁਰ ਕੇ ਰੋਦਿਆਂ ਤੇ ਕਪੜੇ ਖੋਹਦਿਆਂ)  
ਹਾਲ ਨੀ । ਮਾਉਂ ਬਿੱਲਾ । ਹਾਲ ਨੀ ਮੇਰੀ ਮਾਂ । ਹਾਲ  
ਨੀ ਮੈਨੂੰ ਵਢ ਵਢ ਖਾਂਦਾ ਏ । (ਸਿਰ ਨੂੰ ਹੱਥ ਲਾਕੇ) ਹਾਲ  
ਨੀ ਮੈਨੂੰ ਲਹੂ ਪਿਆ ਵਗਦਾ ਏ । ਹਾਲ ਨੀ ਮੇਰੀਏ ਬੇਬੇ !  
ਮੈਂ ਕੀ ਕਰਾਂ ਨੀ ?

ਇਹੋ ਜੋਹੀਆਂ ਗਾਲਾਂ ਕਰਦਿਆਂ ਤੇ ਰੋਦਿਆਂ ਚੀਕ-  
ਦਿਆਂ ਡਾਢੀ ਬਤਾਬ ਹੋ ਗਈ । ਓੜਕ ਅੱਖੀਂ ਤਾਕੇ ਲਗ  
ਗਈਆਂ ਤੇ ਹਡਕੋਨਾ ਛੁਟ ਪਿਆ, ਛਾਹ ਵੇਲੇ ਨੂੰ ਦਮ ਦੇ  
ਦਿੰਤੇ ਸੁ ।

ਮੀਆਂ ਨਿਜ਼ਾਮ ਦੀਨ ਨੇ ਕੋਲ ਬਹਿ ਕੇ ਗੱਲਾਂ  
ਸ਼ੁਣੀਆਂ । ਜਾਤਕੜੀ ਦੀ ਬੇ ਆਰਾਮੀ ਮਾਪਿਆ ਦੇ ਰੋਣ  
ਧਣ ਤੇ ਉਨ੍ਹਾਂ ਦੀ ਆਜ਼ਜ਼ੀ ਤੇ ਤੰਗੀ ਵਲੋਂ ਵੇਖ ਵੇਖ ਛਮ  
ਛਮ ਹੁੰਝੁੰ ਕੇਰਦਾ ਰਿਹਾ । ਵਹਿਮਤ ਖਾਨ ਵੀ ਆ ਗਿਆ  
ਸੀ । ਜੋਂਦੋਂ ਕੁੜੀ ਦੀ ਜਾਨ ਨਿਕਲੀ, ਉਸ ਨੇ ਬੰਦਾ  
ਘੱਲ ਕੇ ਆਪਣੇ ਕੋਲੋਂ ਕਛਨ ਮੰਗਵਾਇਆ ਤੇ ਮੁਰਦੇਨੂੰ  
ਨੁਲ੍ਹਾਣ ਤੇ ਕਥਰ ਪੁਟਣ ਦਾ ਪ੍ਰਬੰਧ ਕੀਤਾ । ਨਵਾਬ ਖਾਨ

ਦੀਆਂ ਮੁਸੀਬਤਾਂ ਅੱਗੇ ਬੋੜੀਆਂ ਨਹੀਂ ਸਨ, ਇਹ  
ਸਦਮਾ ਹੋਰ ਪਿਆ। ਪਰਦੇਸ ਦੀ ਤੰਗੀ ਤੇ ਮੌਤ ਦੇ ਦੱਖਾਂ  
ਕਾਰਣ ਉਸ ਦੀ ਗੜ੍ਹੇ ਜਿਤਨੀ ਅੱਥਰ ਪੈਂਦੀ ਸੀ ਤੇ  
ਕਿਸੇ ਤਰਾਂ ਸਬਰ ਨਹੀਂ ਸੀ ਆਉਂਦਾ। ਲੋਕ ਕੋਲੋਂ  
ਬਚੇਤੀ ਤਸੱਲੀ ਦਿੰਦੇ ਸਨ, ਪਰ ਉਨ੍ਹਾਂ ਦੇ ਦਿਲ ਨਹੀਂ  
ਸਨ ਖਲੋਂਦੇ। ਨਵਾਬ ਖਾਨ ਦੀਆਂ ਢਾਹੀਂ ਬੱਚਿਆਂ  
ਦੀਆਂ ਚੀਕਾਂ ਤੇ ਭਾਗ ਭਰੀ ਦੇ ਵੈਣ ਸੁਣਕੇ ਪੱਥਰ ਮੋਮ  
ਹੁੰਦੇ ਸਨ। ਇਨ੍ਹਾਂ ਦਾ ਹਾਲ ਲਿਖਣ ਦੀ ਤਾਕਤ ਕਿਸੂੰ?  
ਓੜਕ ਰੋਟੀ ਵੇਲੋ ਮੁਰਦਾ ਕਬਰਾਂ ਵਿਚ ਲੈ ਗਏ। ਦੁਪਹਿਰਾਂ  
ਨੂੰ ਦੱਬ ਕੇ ਪਤੇ, ਹੋਰ ਲੋਕ ਤਾਂ ਆਪਣੇ ਕੰਮ ਕਾਜ  
ਟੁਰ ਗਏ। ਮੀਆਂ ਨਿਜ਼ਾਮ ਦੀਨ, ਰਹਿਮਤ ਖਾਨ ਤੇ ਹੋਰ  
ਚਾਰ ਪੰਜ ਬੰਦੇ ਨਵਾਬ ਖਾਨ ਨਾਲ ਖੂਹ ਉਤੇ ਆਏ।  
ਮੀਆਂ ਸਾਹਿਬ ਨੇ ਕੁਰਾਨ ਸ਼ਾਰੀਫ ਦੇ ਉਪਦੇਸ਼ ਸਿਦਕ ਤੇ  
ਸਬਰ ਬਾਬਤ ਅਜੇਹੀ ਮਿੱਠੀ ਜੀਭ ਨਾਲ ਕੀਤੇ ਜੋ ਸਾਰੇ  
ਸਰੋਤੇ ਬੁਤ ਬਣ ਰਏ ਅਤੇ ਕੋਈ ਉੱਚਾ ਸਹ ਨਹੀਂ ਸੀ  
ਲੈਂਦਾ। ਜਦ ਨਵਾਬ ਖਾਨ ਨੂੰ ਕੁਝ ਹੋਸਲਾ ਹੋਇਆ ਤਾਂ  
ਮੀਆਂ ਹੋਰੀਂ ਉਹਦੇ ਟਾਲ ਗਲੀਂ ਲਗ ਪਏ।

## ਲੋ ਲੱਗੇ ਪਈ

ਅੰਝੜ ਰਸਤੇ ਡਿਗ ਡਿਗ ਝਾੜੀਂ,  
 ਰਾਤ ਸਾਰੀ ਤੁਧੁ ਕੱਟੀ ।  
 ਕੁਕੜ ਬੋਲਿਆ ਤਕੜਾ ਹੈ ਹੁਣ,  
 ਲੋ ਲੱਗੀ ਕਿ ਲੱਗੀ ।  
 ਮੀਆਂ ਨਿਜ਼ਾਮ ਦੀਨ—ਚੌਪਰੀ, ਤੇਰਾ ਨਾਮ ਕੀ ਏ ?  
 ਨਵਾਬ ਖਨ — ਮੀਆਂ ਜੀ ! ਬਦਕਿਸਮਤਿਆਂ  
 ਆਜ਼ਜ਼ਾਂ ਦਾ ਕੀ ਨਾਮ ਹੋਣ ਏ ?

ਮੀਆਂ ਨਿਜ਼ਾਮ ਦੀਨ—ਭਾਈ ਦੁਨੀਆਂ ਦੀਆਂ  
 ਮੁਸੀਬਤਾਂ ਤੋਂ ਰਾਜੇ ਰਾਣੇ ਤੇ ਪੀਰ ਪੈਗੰਬਰ ਭੀ ਨਹੀਂ  
 ਬਚਦੇ । ਇਸ ਜਗ ਵਿਚ ਨਾ ਕੋਈ ਅਜੇਹਾ ਜੰਮਿਆ ਏ  
 ਤੇ ਨਾ ਜੰਮਣਾ ਏ, ਜਿਸ ਨੂੰ ਬਿਪਤਾ ਨਾ ਵਾਪਰੀ ਹੋਵੇ ।  
 ਇਸ ਵਿਚ ਭੀ ਰਬ ਦੀ ਹਿਤਮਤ ਸਮੇਂ, ਜੇ ਬੰਦੇ ਨੂੰ  
 ਮੁਸੀਬਤ ਨਾ ਪਵੇ, ਤਾਂ ਉਹ ਕਦੀ ਭੁਲ ਕੇ ਭੀ ਅੱਲਾ ਨੂੰ  
 ਯਾਦ ਨਾ ਕਰੇ । ਮਰਦ ਏ ! ਮਰਦਾ ਦੇ ਹੋਸਲੇ ਵਡੇ  
 ਹੁੰਦੇ ਨੇ । ਦੁਖਾਂ ਦੀ ਸੂਕਦੀ ਨੈਂ ਵਿਚ ਭੀ ਮਰਦ ਜੀ ਨਹੀਂ  
 ਹੁੰਦੇ, ਸਬਰ ਕਰ ਤੇ ਅੱਲਾ ਵਲ ਖਿਆਲ ਕਰ, ਓਹ  
 ਆਪੇ ਸਭ ਦੁਖ ਦਰਦ ਦੂਰ ਕਰ ਦੇਵੇਗਾ ।

ਨਵਾਬ ਖਾਨ—ਜੀ ਆਪਣੇ ਇਲਾਕੇ ਵਿਚ ਤਾਂ ਮੈਂ  
 ਲੋਕੀ ਨਵਾਬ ਖਾਨ ਕਰਕੇ ਬੁਲਾਂਦੇ ਸਨ, ਪਰ ਹੁਣ ਤਾਂ ਮੈਂ

ਇਕ ਨਿਜਾਵਾਂ ਪਰਦੇਸੀ ਹਾਂ ।

ਮੀਆਂ ਨਿਜ਼ਾਮ ਦੀਨ--ਅੱਲਾਂ ਦੇ ਬੰਦੇ ਵਾਸਤੇ ਕੋਈ  
ਬਾਂ ਪਰਦੇਸ ਨਹੀਂ, ਜਿਥੇ ਜਾਵੇ ਰੱਬ ਦੀ ਬਾਵਸ਼ਾਹੀ ਹੈ ।  
ਉਹਦੇ ਵਲ ਖਿਆਲ ਹੋਵੇ, ਤਾਂ ਫਿਰ ਸਾਰੀ ਧਰਤੀ ਚੜ੍ਹਦੇ  
ਤੁੰ ਲਹਿੰਦੇ ਤੀਕ ਉਹਦਾ ਵਤਨ ਹੈ । ਅੱਛਾ ਚੌਪਰੀ  
ਨਵਾਬ ਖਾਨ ! ਤੇਰੇ ਘਰ ਕਿੱਥੇ ਨੇ ?

ਨਵਾਬ ਖਾਨ—ਜੀ ਮੈਂ ਜੰਮਿਆਂ ਪਲਿਆਂ ਤਾਂ ਆਲਮ  
ਗੜ੍ਹ ਵਿਚ ਸਾਂ, ਪਰ ਹੁਣ ਤਾਂ ਮੇਰਾ ਘਰ ਘਾਟ ਕੋਈ ਨਹੀਂ ।

ਮੀਆਂ ਨਿਜ਼ਾਮ ਦੀਨ—ਤੁੰ ਕਿਹੜੇ ਟਬਰ ਵਿਚੋਂ ਏ ?

ਨਵਾਬ ਖਾਨ—ਜੀ ਵੜਾਇਚ ।

ਮੀਆਂ ਨਿਜ਼ਾਮ ਦੀਨ—ਅਣ ਲੱਗਣੀਆਂ ਦਾ ਮਾਰਿਆ  
ਘੋੰਨਿਕਲ ਤੁਰਿਆ ਹੋਵੇਂਗਾ ।

ਵਿਆਹ ਤੋਂ ਪਿਛੋਂ ਹਥ ਤੰਗ ਹੋਣ ਨਾਲ ਜਦ ਦਾ  
ਨਵਾਬ ਖਾਨ ਦੁਖਾਂ ਵਿਚ ਪਿਆ ਸੀ, ਕਈ ਵਾਰੀ ਸਲੀਮ  
ਉੱਲਾ ਦੇ ਉਪਹੈਲ ਦਾ ਧਿਆਨ ਕਰਕੇ ਆਈ ਬੇ-  
ਅਕਲੀ ਤੇ ਬੇ-ਸਮਝੀ ਤੇ ਅਫਸੋਸ ਕਰਦਾ ਸੀ ਤੇ ਦਿਲ  
ਵਿਚ ਪਛਤਾਂਦਾ ਸੀ, ਪਰ ਅੱਜ ਤੀਕ ਇਹ ਗੱਲ ਕਿਸੇ  
ਅੱਗੇ ਖੋਲ੍ਹੀ ਨਹੀਂ ਸਾ ਸੂ । ਅਜ ਮੀਆਂ ਜੀ ਨੂੰ ਦੁਖ ਵੰਡਾਂਦਾ  
ਵੇਖ ਸਾਰੀ ਗਲ ਮੁੰਹੋਂ ਮੰਨੀ ਤੇ ਆਖਣ ਲੱਗਾ ।

ਨਵਾਬ ਖਾਨ—ਨਹੀਂ ਜੀ ! ਅਣ-ਲੱਗੀਆਂ ਦਾ  
ਮਾਰਿਆ ਨਹੀਂ, ਬੇ-ਅਕਲੀ ਦਾ ਮਾਰਿਆ, ਸਭ ਕੁਝ

ਰੋਹੁ ਕੇ ਨਿਕਲ ਆਇਆ ਹਾਂ ।

ਮੀਆਂ ਨਿਜ਼ਮ ਦੀਨ--ਤੈਬੋਂ ਅਜੰਹੀ ਕਿਹੜੀ ਬੇਅ-  
ਕਲੀ ਹੋਈ, ਜਿਸ ਨਾਲ ਘਰ ਘਾਟ ਛੱਡਣਾ ਪਿਆ ।

ਨਵਾਬ ਖਾਨ ਨੇ ਆਪਣੀ ਜਾਇਦਾਦ, ਜ਼ਮੀਨ,  
ਮਾਲ, ਦੋਲਤ, ਇਜ਼ਤ, ਆਬਹੂ ਦਾ ਆਦੋਂ ਅੰਤ ਤੀਕ  
ਸਾਰਾ ਜ਼ਿਕਰ ਕੀਤਾ । ਫੇਰ ਦੁਨੀਆਂ ਵਿਚ ਨਾਮ ਖੱਟਣ  
ਲਈ ਜਿਸ ਹਵਾ ਦੇ ਘੋੜੇ ਤੇ ਸੂਰ ਹੋਇਆ ਸੀ ਤੇ ਆਪਣੇ  
ਵਿਤੋਂ ਵਧ ਵਿਆਹ ਤੇ ਖਰਚ ਕੀਤਾ ਸੀ, ਉਸ ਸਾਰਾ ਗਿਣ  
ਦਸਿਆ । ਫੇਰ ਗੁਜਾਰੇ ਦੀ ਤੰਗੀ, ਸ਼ਰੀਕਾਂ ਦੀ ਸ਼ਰੀਰਤ,  
ਸ਼ਾਹਾਂ ਦੇ ਵਰਤਾਰੇ, ਜਾਇਦਾਦ ਦੇ ਫਿੱਕਣ, ਬਟਕਤ ਦੇ  
ਉਜਾੜੇ ਤੇ ਰਾਤੇ ਰਾਤ ਨਸਣ ਦੀ ਵਿਥਿਆ ਸੁਣਾ ਕੇ ਆਪ  
ਬੀ ਰੱਜ ਕੇ ਰੁਨਾ ਤੇ ਕੌਲ ਦਿਆਂ ਨੂੰ ਬੀ ਰੁਆ ਮਾਰਓ ਸੀ,  
ਫੇਰ ਕਿਹਾ ਹੁਣ ਤਾਂ ਬਾਹਾਂ ਤੇ ਚਕ ਮਾਰਦਾ ਹਾਂ ਪਰ ਆਖਦੇ  
ਹੋਏ ਨੇ, “ਜਦ ਵੇਲਾ ਵਕਤ ਵਿਹਾਇਆਂ, ਕੀ ਬਣਦਾ ਏ  
ਪੱਛੋਤਾਇਆਂ” ।

ਮੀਆਂ ਨਿਜ਼ਮ ਦੀਨ--ਚੌਪਰੀ ਨਵਾਬ ਖਾਨ ! ਵਿਤੋਂ  
ਵਧ ਕੇ ਖਰਚ ਕਰਨ ਵਾਲਿਆਂ ਨੂੰ ਕਚਹਿਰੀਆਂ ਵਿਚ  
ਦਾਲਦਿਆਂ ਤੇ ਉਨ੍ਹਾਂ ਉਪਰ ‘ਡਗਰੀਆਂ ਹੁੰਦੀਆਂ ਵੇਖ ਕੇ  
ਅਜੇਹਾ ਦਾਨਾ ਪ੍ਰਧਾਨ’ ਹੋ ਕੇ ਇਹ ਖਿਆਲ ਨਾ ਕੀਤਾ,  
ਕਿ ਇੰਨ੍ਹਾਂ ਕੰਮਾਂ ਵਿਚ ਪੈ ਕੇ ਮੇਹਾ ਵੀ ਇਹੋ ਹਾਲ ਹੋਵੇਗਾ,  
ਤੈਨੂੰ ਹੋਰ ਬੀ ਕਿਸੇ ਨਾ ਸਮਝਾਇਆ ?

ਨਵਾਬ ਖਾਨ--ਮੀਆਂ ਜੀ । ਉਦੋਂ ਆਕੜ ਨੇ ਖੋਪੇ  
ਚੜ੍ਹੇ ਹੋਏ ਸਨ ਤੇ ਉੱਚਾ ਨੀਵਾਂ ਕੁਝ ਨਹੀਂ ਸੀ ਸੁਝਦਾ !  
ਇਕ ਰੱਬ ਦੇ ਬੰਦੇ ਨੇ ਮੈਨੂੰ ਸਾਰੇ ਹੀਜ ਪਿਆਜ ਖੋਲ੍ਹੇ ਕੇ ਦਸ  
ਦਿਤੇ ਸਨ, ਪਰ ਮੈਂ ਉਦੋਂ ਅਕਾਸ਼ ਨਾਲ ਗਲਾਂ ਕਰਦਾ ਸਾਂ,  
ਇਕ ਨਾਲ ਤੇ ਲਾਈ ।

ਮੀਆਂ ਨਿਜ਼ਾਮ ਦੀਨ-ਖੈਰ ਜੇ ਹੁਣ ਆਪਣੇ ਕੀਤੇ ਤੇ  
ਪਸ਼ੇਮਾਨ ਹੋ ਤਾਂ ਅਜੇ ਬੀ ਠੁਲ੍ਹੇ ਬੇਰਾਂ ਦਾ ਕੁਝ ਨਹੀਂ ਗਿਆ,  
ਦਿਲ ਤਕੜਾ ਕਰਕੇ ਦਸਾਂ ਨੌਹ ਦੀ ਕਿਰਤੇ ਲੱਗੇ ਤੇ  
ਸੰਜਮ ਨਾਲ ਗੁਜਾਰਾ ਕਰੋ । ਰੱਬ ਫੜਲ ਕਰੇਗਾ, ਹੁਣ  
ਤੁਹਾਡੀ ਸਲਾਹ ਕੀ ਹੈ ?

ਨਵਾਬ ਖਾਨ-ਜੀ ! ਮੇਰਾ ਇਕ ਦੋਸਤ ਛੂਲਾ ਸਿੰਘ  
ਸੱਕੇ ਭਰਾਵਾਂ ਨਾਲੋਂ ਵਧ ਏ, ਉਸ ਦਾ ਭਰਾ ਸਰਦਾਰ  
ਬਹਾਦਰ ਵਰਿਆਮ ਸਿੰਘ ਲਾਇਲਪੁਰੋਂ ਦਸ ਕੋਹ ਦੀ ਵਿਥ  
ਤੇ ਵੱਸਦਾ ਏ ਤੇ ਉਥੇ ਉਸ ਨੂੰ ਦਸ ਮੁਰੋਂ ਬੇ ਮਿਲੇਹਨ, ਜਿਹੜੇ  
ਕੁਝ ਅਬਾਦ ਹਨ ਤੇ ਕੁਝ ਅਜੇ ਅਬਾਦ ਹੋਣੇ ਹਨ । ਛੂਲਾ  
ਸਿੰਘ ਨੇ ਪਿੰਡ ਦੀ ਬੜੀ ਸਿਫਤ ਕੀਤੀ ਏ । ਹਿੰਦੂ, ਸਿੰਖ,  
ਮੁਸਲਮਾਨ ਭਰਾਵਾਂ ਵਾਂਗ ਰਹਿੰਦੇ ਹਨ ਤੇ ਸਾਰੇ ਕਿਤਰ  
ਕਾਰੇ ਲੱਗੇ ਰਹਿੰਦੇ ਹਨ । ਪਿੰਡ ਵਿਚ ਬੈਕ ਵੀ ਏ, ਜਿਥੋਂ  
ਲੋੜਵੰਦਾਂ ਨੂੰ ਬੋੜੀ ਵਿਆਜ ਤੇ ਰੁਪਈਆ ਬੀ ਮਿਲ ਜਾਂਦਾ  
ਏ । ਸਰਦਾਰ ਵਰਿਆਮ ਸਿੰਘ ਉਸ ਬੈਕ ਦਾ ਪ੍ਰਧਾਨ ਏ ।  
ਛੂਲਾ ਸਿੰਘ ਨੇ ਆਪਣੇ ਭਰਾ ਵਲ ਸੌਂਪ ਸਪੂਣੀ ਦਾ ਖਤ

ਬੀ ਲਿਖ ਦਿਤਾ ਏ, ਪਰ ਮੰਕਿਹਾਂ, ਜਾਂਦਿਆਂ ਹੀ ਦੁਜਿਆਂ ਦੇ ਹਥਾਂ ਵਲ ਕੀ ਵੇਖਣਾ ਏ ? ਉਥੇ ਬੀ ਜਾ ਕੇ ਭੁੜੀ ਮਿਹਨਤ ਹੀ ਕਰਨੀ ਏ, ਇਥੇ ਹੀ ਲਾਈਆਂ ਕਰ ਕੇ ਦਸ ਮਣ ਬੇਨਾ ਬਣਾ ਲਵਾਂ, ਪਰ ਕਰਮਾਂ ਨੇ ਹਾਰ ਦਿਤੀ । ਬਾਲ ਬੱਚੇ ਲਾਡਾਂ ਨਾਲ ਪਾਲੇ ਸਨ । ਫਾਰਿਆਂ ਵਿਚ ਰਹਿ ਕੇ ਨਿਰੋਝੇਨੇ ਦਾ ਝਟ ਨਾ ਟਪਾ ਸੌਂ ਕੇ ਤੇ ਅੱਲਾਂ ਦੇ ਹਵਾਲੇ ਹੋ ਗਏ ਹੁਣ ਇਹੋ ਸਲਾਹ ਏ ਜੋ ਸਿੱਧਾ ਚਕ ਵਿਚ ਚਲਾ ਜਾਵਾਂ । ।

ਮੀਆਂ ਨਿਜ਼ਾਮ ਦੀਨ-ਵਾਹਵਾ ! ਤੁਸੀਂ ਤਾਂ ਸਤਿ ਹੀ ਪਿੰਡ ਜਾ ਰਹੇ ਹੋ, ਮੈਂ ਉਥੇ ਹਿਕਮਤ ਦਾ ਕੰਮ ਕਰਦਾ ਹਾਂ ਤੇ ਨਾਲੇ ਚੌੜੀ ਜ਼ਮੀਨ ਬੀ ਏ । ਸਰਦਾਰ ਵਰਿਆਮ ਸਿੰਘ ਸਚਮੁਚ ਬੜਾ ਚੰਗਾ ਆਦਮੀ ਏ ਤੇ ਉਹ ਤੁਹਾਡੀ ਮਦਦ ਬੀ ਚੰਗੀ ਤਰਾਂ ਕਰੇਗਾ ਤੇ ਜੋ ਕੁਝ ਮੈਥੇ ਸਰੇ ਬਣੇ ਗਾ ਮੈਂ ਬੀ ਹਾਜ਼ਰ ਹਾਂ, ਪਰ ਇਕ ਗੱਲ ਹੋਰ ਏ, ਜਿਥੋਂ ਤਕ ਮਰੀ ਅਕਲ ਫੁਰਦੀ ਏ ਮੇਰੀ ਸਲਾਹ ਏ ਤੁਸੀਂ ਜਾਂਦਿਆਂ ਹੀ ਵਖਤੀ ਵਾਹੀ ਨਾ ਕਰੋ । ਵੱਖਰਾ ਕੰਮ ਕਰਨ ਵਾਸਤੇ ਫਗ ਵੱਛਾ, ਹਲ ਪੰਜਾਲੀ, ਬੀਂ, ਭਤਾ, ਇਸ ਵੇਲੇ ਤੁਹਾਡੇ ਕੋਲੋਂ ਬਣ ਸਰ ਨਹੀਂ ਆਉਣਾ, ਨਾਲ ਜਦ ਹੱਥ ਪੱਲੇ ਕੁਝ ਨਾ ਹੋਵੇ ਤਾਂ ਅਜੇਹੇ ਆਦਮੀ ਦਾ ਅਜ ਵਖਰੀ ਵਾਹੀ ਦਾ ਮੌਕਾ ਨਹੀਂ, ਕਿਉਂ ਜੋ ਅਜ ਵਖਰੀ ਵਾਹੀ ਕੀਤਿਆਂ, ਆਉਂਦਿਆਂ ਇਨ੍ਹਾਂ ਦਿਨਾਂ ਨੂੰ ਘਰ ਦੀਆਂ ਢਾਣਿਆਂ ਦਾ ਮੂੰਹ ਵੇਖਣਾ ਨਸਾਬ ਹੋਵੇ ਗਾ ਅਤੇ ਤੁਹਾਡਾ

ਇਤਨਾ ਪੇਟਾ ਨਹੀਂ । ਭਾਵੋਂ ਸਰਦਾਰ ਦੀ ਜਮਾਨਤ ਤੋਂ  
 ਹੁਦਾਰ ਜਿਤਨਾ ਚਾਹੇ ਮਿਲ ਜਾਏਗਾ, ਪਰ ਪਹਿਲੋਂ ਹੀ  
 ਇਤਨਾ ਭਾਰ ਚੁਕ ਲੈਣਾ ਸਿਆਨਪ ਨਹੀਂ ਦਿਸਦੀ, ਇਸ  
 ਲਈ ਜੇ ਕਦੀ ਜਾਂਦਿਆਂ ਤੁਸੀਂ ਉਨ੍ਹਾਂ ਦੀ ਨੌਕਰੀ ਕਰ  
 ਲਵੇ ਤਾਂ ਕੋਈ ਹਰਜ਼ ਨਹੀਂ । ਤੁਹਾਨੂੰ ਵਖ ਇਕ ਚੰਗੇ  
 ਮਕਾਨ ਦਾ ਪ੍ਰਬੰਧ ਕਰ ਦਿਆਂ ਗਾ । ਨੌਕਰੀ ਵਾਲੀ ਗੱਲ  
 ਤਾਂ ਤੁਹਾਨੂੰ ਅੰਖੀ ਜਾਪੇ ਗੀ, ਪਰ ਸਿਆਨ ਬੰਦਾ ਉਹ ਹੈ,  
 ਜਿਹੜਾ ਸਮਾਂ ਪਛਾਣ ਕੇ ਟਰੇ । ਹੁਦੇ ਸੰਝੇ ਹੋ ਖੁੱਲ੍ਹਾ ਰੱਖੋ  
 ਪਰ ਤੰਗੀ ਵੱਲੇ ਸੰਕੁਚ ਕੇ ਟਰੋ । ਤੇ ਦੂਜਾ ਕਿਰਤ ਦਾ ਕੀ  
 ਮਿਹਣਾ ਵੱਟਾ ਏ ? ਪੇਗੀਬਠ ਸਾਹਿਬ ਨਾਲੋਂ—ਜਿਨ੍ਹਾਂ ਦਾ  
 ਅਸੀਂ ਕਲਮਾ ਪੜਦੇ ਹਾਂ ਸਾਡੀ ਸ਼ਾਨ ਉੱਚੀ ਨਹੀਂ ।  
 ਉਨ੍ਹਾਂ ਕਿਸੇ ਹਲਾਲ ਕਮਾਈ ਨੂੰ ਆਰ ਨਹੀਂ ਸੀ  
 ਸਮਝਿਆ, ਤੇ ਧਿਆਨ ਕਰੀਏ ਤਾਂ ਨੈਣ ਪ੍ਰਾਣ ਹੁੰਦਿਆਂ  
 ਸੰਦਿਆਂ ਮਿਹਨਤ ਮਜ਼ੂਦੀ ਕਰਕੇ ਰਿਜ਼ਕ ਕਮਾ ਖਾਣ ਨਾਲੋਂ  
 ਆਕੜ ਵਿਚ ਵਿਹਲਿਆਂ ਬਹਿ ਕੇ ਹੁਦਾਰ ਚੁਕ ਚੁਕ ਕੇ  
 ਖਾਣਾ ਜਾਂ ਕੁੱਖੇ ਮਰਣਾ ਕਿਸੇ ਤਰ੍ਹਾਂ ਬੀ ਚੰਗਾ ਨਹੀਂ । ਹੱਥੋਂ  
 ਮੈਂ ਤਾਂ ਕਹਾਂ ਗਾ, ਕਿ ਗੁਨਾਹ ਏ । ਜੇ ਕਦੀ ਤੁਸੀਂ ਇਹ  
 ਤਜਵੀਜ਼ ਮਨਜ਼ੂਰ ਕਰ, ਤਾਂ ਹਾਥੀ ਤਕ ਤੁਹਾਨੂੰ ਦੋ  
 ਮਾਣੀਆਂ ਦਾਣ ਆ ਜਾਣ ਗ ! ਮੰਡਾ ਬੀ ਕਿਸੇ ਕੰਮ ਲਾ  
 ਦਿਆਂ ਗਾ । ਸਰਦਾਰ ਦਾ ਹੀ ਮਾਲ ਢੰਗਾਰ, ਪੱਠਾ ਦੱਬਾ  
 ਪਿਆ ਕਰਗਾ ਅਤੇ ਜੇ ਸੰਵਾਣੀਆਂ ਕਪਾਹ ਚੁਗਣਾ ਆਵੇ

ਨਾ ਜਾਤਾ ਤਾਂ ਵਖਰੀ ਵਾਹੀ ਕਰਨ ਤੀਕ ਚੋਖਾ ਅਸਾਸਾ  
ਆਪਣਾ ਹੋ ਜਾਏਗਾ । ਮੇਰੇ ਉਤੇ ਤੁਹਾਡਾ ਹਾਲ ਸੁਣ ਕੇ ਤੇ  
ਉਹ ਡੀ ਜਾਤਕੜੀ ਦੀਆਂ ਗੱਲਾਂ ਸੁਣ ਕੇ ਜੋ ਅਸਰ ਹੋਵਾ  
ਹੈ, ਉਹ । ਇਹ ਸਿਟਾ ਸਮੇਂ ਕਿ ਮੈਂ ਹਾਲਾਂ ਰਾਹੇ ਮੌਲਾ  
ਤੁਹਾਡਾ ਦਵਾ ਦਾਰੂ ਕਰਕੇ ਤੁਹਾਨੂੰ ਸਭ ਨੂੰ ਤਕੜਾ ਕਰ  
ਦਿਆਂਗਾ ।

ਨਵ ਬਖਾਨ ਨੇ ਭਾਗ ਭਰੀ ਨਾਲ ਸਾਰੀ ਗੱਲ  
ਬਾਤ ਕੰਤੀ । ਸਲਾਹ ਬਹੁਤ ਨੇਕ ਤੇ ਸਿਆਣਪ ਭਰੀ ਸੀ,  
ਉਹਨੇ ਖੁਸ਼ੀ ਨਾਲ ਮੰਨ ਲਈ । ਮੀਆਂ ਨਿਜ਼ਾਮ ਦੀਨ ਹੋਰਾਂ  
ਕਿਹਾ ਕਿ ਸਾਨੂੰ ਪਿੰਡ ਜ਼ਟੂਰਾਂ ਕੰਮ ਏ । ਸਾਡ ਇਕ ਦੇਸਤ  
ਮੈਲਵੀ ਅਬਦੁ ਅਜੀਜ਼ ਦੀ ਲੜਕੀ ਦਾ ਵਿਆਹ ਏ ਤੇ  
ਕੰਮ ਕਾਜ ਵਿਚ ਹਥ ਵਟਾਣ ਲਈ ਅਸਾਂ ਛਤੀ ਪੁਜਣ  
ਏ । ਮੈਂ ਕਲ ਟੁਰ ਜਾਵਾਂਗਾ ਤੁਸਾਂ ਅਜੇ ਦੋ ਤਿੰਨ ਦਿਨ  
ਇਥੇ ਅਗਾਮ ਕਰਨਾ, ਦਵਾ ਦਾਰੂ ਮੈਂ ਦੇ ਜਾਵਾਂਗਾ । ਤੀਜੇ  
ਦਿਨ ਗਡੀ ਤੇ ਚੜ੍ਹ ਕ ਪੱਕ ਨੂੰ ਦੇ ਸਟੇਸ਼ਨ ਪੁਰ ਪੁੱਜ  
ਜਣਾ । ਅੱਗੇ ਸਾਡਾ ਆਦਮੀ ਗੱਡੇ ਸਣੇ ਮੈਜ਼ੂਦ ਹੋਵੇਗਾ,  
ਜਿਹੜਾ ਤੁਹਾਨੂੰ ਅਗਾਮ ਤੇ ਹਿਫਾਜ਼ਤ ਨਾਲ ਪਿੰਡ ਲੈ  
ਅੱਪੜਗਾ । ਇਹ ਗੱਲ ਨਵਾਬ ਖਾਨ ਨਾਲ ਕਰਕੇ ਫਿਰ  
ਮੀਆ ਸਾਹਿਬ ਨੇ ਰਹਿਮਤ ਖਾਨ ਨੂੰ ਆਖਿਆ:-

ਮੀਆਂ ਨਿਜ਼ਾਮ ਦੀਨ--ਭਾਈ ਇਹ ਸਾਰੇ ਬੀਮਾਰ ਨੇ  
ਤੇ ਵਾ ਬੜੀ ਠੰਢੀ ਏ, ਝੜ ਹੋਇਆ ਹੋਇਆ ਏ, ਢਾਕੇ

( ੧੧੪ )

ਵਿਚ ਸਰਦੀ ਤੋਂ ਬਚਾ ਦੀ ਕੋਈ ਸੁਰਤ ਨਹੀਂ। ਨਾਲੋਂ  
ਇਨ੍ਹਾਂ ਨੇ ਬਹੁਤ ਬਿਪਤਾ ਲੰਘ ਈ ਹੈ। ਇਥੇ ਕਲੇ ਬੈਠੋਂ  
ਰੱਖੋਂ ਹੀ ਰਹਿਣਗੇ, ਕਿਉਂ ਜੁ ਇਥੇ ਕੌਣ ਇਨ੍ਹਾਂ ਨੂੰ ਦਿਲਾ ਸ਼ਾਮ  
ਵੇਣ ਵੇਂ ਪਰਚਾਣ ਆਵੇਗਾ। ਇਨ੍ਹਾਂ ਨੂੰ ਪਿਤ ਲੈ ਚੱਲੀਏ, ਜੋ  
ਇਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਾਰਾ ਹੋਵੇ।

ਇਹ ਸਲਾਹ ਕਰਕੇ ਰਹਿਮਤ ਖਾਨ ਉਨ੍ਹਾਂ ਨੂੰ ਪਿੰਡ  
ਲੈ ਰਿਆ ਤੇ ਆਪਣੀ ਹਵੇਲੀ ਵਿਚ ਜਾ ਕੇ ਰੱਖਿਆ।  
ਉੱਥੇ ਟੌਣਕ ਤੇ ਅਰਾਮ ਵਿਚ ਉਨ੍ਹਾਂ ਦਾ ਦਿਲ ਕੁਝ ਪਰ-  
ਚਿਆ। ਜਦੋਂ ਦੋ ਤਿੰਨ ਦਿਨ ਲੰਘੇ ਤੇ ਉਹ ਕੁਝ ਤਕੜੇ ਹੋਏ  
ਤਾਂ ਰਹਿਮਤ ਖਾਨ ਨੇ ਸਰਾ ਉਨ੍ਹਾਂ ਦਾ ਅਸਬਾਬ ਗੱਡੇ ਤੇ  
ਲਦਵਾ ਸਟੇਸ਼ਨ ਉੱਤੇ ਘਲ ਦਿਤਾ। ਮੀਆਂ ਹੋਰੀ ਭਾੜਾ  
ਗੱਡੀ ਦਾ ਦੇ ਗਏ ਸਨ, ਉਹ ਗੱਡੀ ਤੇ ਸਵਾਰ ਹੋ ਕੇ ਤੀਜੇ  
ਪਹਿਰ ਦੇ ਲਗ ਭਗ ਪੱਕੇ ਅੰਨ੍ਹੇ ਅਪੜ ਪਈ। ਅੱਗੇ। ਮੀਆਂ  
ਹੋਰਾਂ ਦਾ ਆਦਮੀ ਗੱਡਾ ਕੇ ਕੇ ਖੜੋਤਾ ਸੀ, ਸ਼ਮੀ ਚੱਕ ਜਾ  
ਪਹੁੰਚੇ। ਮੀਆਂ ਹੋਰੀ ਉਡੀਕਦੇ ਸਨ, ਇਕ ਚੰਗੇ ਘਰ ਵਿਚ  
ਉਤਾਰਾ ਕਰਾ ਦਿਤਾ। ਜਦੋਂ ਪੰਜ ਸੱਤ ਦਿਨ ਹੋਰ ਇਲਾਜ  
ਕਰਕੇ ਉਹ ਤਕੜੇ ਤੇ ਗਏ ਤਾਂ ਫਿਰ ਦੋਵੇਂ ਸਰਦਾਰ  
ਵਰਿਆਮ ਸਿੰਘ ਨੂੰ ਆ ਮਿਲੇ।

## ਸਿੱਧਾ ਰਾਹ ਦਿੱਸ ਪਿਆ

ਬੂਟੀ ਲੰਘ ਕੇ ਭੁੰਬਲ ਭੂਮੇ ਖਾਂਦਾ ਫਿਰਿਆ ਰਾਹੀਂ ।  
ਸੜਕ ਸ੍ਰਵਾਰ ਤਿੰਠਾ ਲੈਲੋਗੀ ਹੋਸ਼ ਟਿਕਾਣ ਆਈ ।

ਉਨ੍ਹਾਂ ਦੇ ਆਵਣ ਦੇ ਸੰਤਵੇਂ ਦਿਨ ਪਿੱਛੋਂ ਮੌਲਵੀ  
ਅਬਦੁਲ ਅਜੀਜ਼ ਦੀ ਲੜਕੀ ਦਾ ਵਿਆਹ ਸੀ, ਇਨ੍ਹਾਂ ਦਾ  
ਘਰ ਨਵਾਬ ਖਾਨ ਦੇ ਗੁਵਾਂਛ ਸੀ ਨਵਾਬ ਖਾਨ ਕੇ ਹਰ  
ਇਕ ਗੱਲ ਨੂੰ ਬੜੀ ਗਹੁ ਨਾਲ ਵੇਖ ਰਹੇ ਸਨ ਤੇ ਹੈਰਾਨ  
ਹੁੰਦੇ ਸਨ । ਇਹ ਚੰਗਾ ਵਿਆਹ ਏ ਜਿਸ ਵਿਚ ਨਾ ਮਾਈਆਂ  
ਨਾ ਘੰਘਣੀਆਂ ਨਾ ਲੱਡੂ, ਨਾ ਗਾਵਣ ਨਾ ਸਿੱਠਣੀਆਂ, ਜੇ  
ਕਿਸੇ ਵੱਲੇ ਕੁੜੀਆਂ ਗਾਂਵਦੀਆਂ ਸਨ ਤਾਂ ਮਜਾਲ ਏ ਮੂੰਹੋਂ  
ਕੋਈ ਗੰਦਾ ਲਫੜ ਨਿਕਲੇ, ਸੁਹਣੇ ਸੁਹਣੇ ਸੋਹਲੇ ਤੇ  
ਘੋੜੀਆਂ ਗਾਂਵਦੀਆਂ ਸਨ । ਜਦੋਂ ਜੰਦ ਆਈ, ਉਹਦੇ  
ਨਾਲ ਨਾ ਆਤਸ਼ਬਾਜ਼ੀ ਨਾ ਮੁਜਰਾ ਢੋਲ ਤੱਢਾਂ ਤੇ  
ਵਾਜਿਆਂ ਦੀ ਉਹ ਕੁਰਕੁਟ ਬੀ ਨਹੀਂ ਸੀ । ਬੋੜੇ ਜਿਹੇ  
ਬਜੰਤੀ, ਢੋਲ ਤੂਤਨੀਆਂ ਪਰਾਣੀਆਂ ਦੇਸੀ ਸੁਰਾਂ ਨਾਲ  
ਵਜਾ ਰਹੇ ਸਨ । ਮਿਲਨੀ ਵੱਲੇ ਕਲਿਆਣ ਭੀ ਕਿਸੇ ਨਾ  
ਕੀਤੀ, ਨਾ ਮਗਰੋਂ ਹੋੜੇ, ਬੜੀ ਘੋੜੀ ਤੇ ਪੈਰ ਪਾਖੜੇ ਦੀਆਂ  
ਰਸਮਾਂ ਹੋਈਆਂ । ਦਾਰ ਵਿਚ ਤਬਲਾ ਵੀ ਕੋਈ ਨ ਖੜ-  
ਕਿਆ । ਲਾਗ ਲੋਟ, ਖਟ, ਵਰੀ ਤੇ ਦਾਜ ਦੇ ਵਿਖਾਲੇ ਅਤੇ  
ਹਾਠਾ ਚਾਰੀ ਦਾ ਕਿਸੇ ਨੂੰ ਧਿਆਨ ਹੀ ਨਹੀਂ । ਲਾੜੇ ਦੇ

ਭੀ ਸਿਹਰਾ ਕੋਈ ਨਹੀਂ ਸੀ, ਨਾ ਕੇਸਰੀ ਜੋੜਾ ਨਾ ਗਾਨਾ  
 ਨਾ ਮਹਿੰਦੀ, ਨਾ ਛੜੀ ਖੁੰਡੀ ਸੀ। ਡੌਲੀ ਤੋਂ ਸੋਟ ਭੀ ਕਿਸੇ  
 ਨਾ ਕੀਤੀ। ਨਵਾਬ ਖਾਨ ਜੋ ਅਗਲਾ ਨਵਾਬ ਖਾਨ ਹੁੰਦਾ ਹੈ,  
 ਤਾਂ ਜਰੂਰ ਬਕ ਉਠਦਾ, ਇਹ ਜੰਦ ਢੁੱਕੀ ਏ ਕਿ ਚੰਗ ਢੁੱਕੇ  
 ਨੇ, ਪਰ ਨਵਾਬ ਖਾਨ ਫਜ਼ੂਲੀਆਂ ਦਾ ਸਵਾਦ ਚੱਖ ਚੁੱਕਾ  
 ਸੀ, ਹੁਣ ਇਹ ਸਾਦਾ ਤ੍ਰੀਕਾ ਉਹਨੂੰ ਬਹੁਤ ਪੰਜਾਬ ਆ  
 ਰਿਹਾ ਸੀ। ਭਾਗ ਭਰੀ ਤੇ ਉਹ ਵੇਖਕੇ ਤੇ ਅਫਸੋਸ ਕਰਦੇ  
 ਸਨ, ਨਾਲੇ ਅਖਦੇ ਸਨ, ਜੋ ਅਸੀਂ ਭੀ ਅਕਲ ਤੋਂ ਕੰਮ  
 ਲੈਂਦੇ ਤਾਂ ਅੱਜ ਸਾਨੂੰ ਕਿਉਂ ਜੱਫਰ ਜਾਲਣੇ ਪੈਂਦੇ ਤੇ ਘਰੋਂ  
 ਬੇਘਰ ਹੁੰਦੇ। ਫਿਰ ਵਾਪਾ ਇਹ ਕਿ ਪਿੰਡਾਂ ਦਾ ਕੋਈ ਬੰਦਾ  
 ਅਜੇਹਾ ਨਹੀਂ ਸੀ ਜਿਹੜਾ ਇਨ੍ਹਾਂ ਸੁਧਾਰੀਆਂ ਹੋਈਆਂ  
 ਰਸਮਾਂ ਦੀ ਨਿਵਾਰਿਆ ਕਰੇ। ਸਿੱਖਾਂ ਤੇ ਹਿੰਦੂਆਂ ਭੀ ਆਪੋ  
 ਆਪਣੀਆਂ ਰਸਮਾਂ ਬਹੁਤ ਸਾਦੀਆਂ ਕਰ ਦਿੱਤੀਆਂ ਸਨ  
 ਤੇ ਵਿਤੋਂ ਵਧ ਖਟਚ ਕਰਨਾ ਹਉ ਕੋਈ ਮਾੜਾ ਸਗੋਂ ਪਾਪ  
 ਸਮਝਦਾ ਸੀ।

ਸਰਦਾਰ ਵਰਿਆਮ ਸਿੰਘ ਹੋਰਾਂ ਝਟ ਨਵਾਬ ਖਾਨ  
 ਨੂੰ ਆਪਣੇ ਕੰਮ ਤੇ ਲਾ ਲਿਆ ਤੇ ਇਹ ਭੀ ਕਹਿ ਦਿੱਤਾ  
 ਕਿ ਅਰਲੀ ਹਾੜੀ ਬੇਸ਼ਕ ਵੱਖਰੀ ਵਾਹੀ ਕਰ ਲੈਣੀ।  
 ਮੀਆਂ ਨਿਜ਼ਾਮ ਦੀਨ ਦੇ ਹਕੀਮ ਹੋਣ ਕਰਕੇ ਸਾਰੇ ਇੱਜ਼ਤ  
 ਕਰਦੇ ਸਨ ਤੇ ਆਵਮੀ ਨੇਕ ਸੀ, ਇਸ ਲਈ ਵਦਿਆਮ  
 ਸਿੰਘ ਦੀ ਉਹਦੇ ਨਾਲ ਬਹੁਤ ਪ੍ਰੀਤ ਸੀ। ਸਚ ਪ੍ਰਛੋਂ ਤਾਂ

ਪਿੰਡ ਵਿਚ ਜਿਹੜਾ ਸੁਧਾਰ ਹੋਇਆ ਤੇ ਹੋ ਰਿਹਾ ਸੀ ਇਹ  
 ਦੇਵੇਂ ਉਹਦੀ ਜਿੰਦ ਜਾਨ ਸਨ। ਪਿੰਡ ਦੀ ਭਲਾਈ ਇਹ  
 ਸੁਭ ਤੋਂ ਉੱਚਾ ਫਰਜ਼ ਸਮਝਦੇ ਸਨ। ਨਵਾਬ ਖਾਨ ਹੁਣ  
 ਮੱਟਾਂ ਖਾ ਖਾ ਕੇ ਡਾਢਾ ਨਿਰਮਾਣ ਹੋ ਗਿਆ ਸੀ, ਨਾਲ ਹੀ  
 ਮਿਹਨਤ ਦੀ ਭੀ ਹੱਦ ਮੁਕਾ ਦਿੱਤੀ। ਬਾਰੂਰ ਕੰਮ ਕਰਨ ਨੂੰ  
 ਜਾਂਦਾ ਸੀ ਤਾਂ ਜਦ ਤੌਕ ਕੰਮ ਚੰਗੀ ਤਰਾਂ ਮੁਕਾ ਨਾ ਲਏ,  
 ਜਾਂ ਮਾਲਕ ਉਸ ਤੋਂ ਨਾ ਹਟਾਣ, ਜਾਂ ਡਾਢਾ ਬੇਦਮ ਨਾ ਹੈ  
 ਜਾਏ, ਕਰਦਾ ਰਹਿੰਦਾ ਸੀ। ਆਪ ਅੱਖਾ ਭਾਵੇਂ ਹੋਵੇ ਪਰ  
 ਮਾਲਕਾਂ ਦਾ ਰੱਤੀ ਬਰੇਬਰ ਨੁਕਸਾਨ ਨਹੀਂ ਸੀ ਹੋਣ ਦੇਂਦਾ।  
 ਉਸ ਦੇ ਦੂਜੇ ਸਾਬੀ ਉਹ ਦੇ ਨਾਲ ਕੰਮ ਕਰਦੇ ਅੱਕ ਜਾਂਦੇ  
 ਸਨ ਤੇ ਕਹਿੰਦੇ ਸਨ, ਇਹ ਸਾਡੇ ਭਾਂਦੀ ਜ਼ਹਿਮਤ ਕਿਥੋਂ  
 ਆ ਗਈ ਹੈ? ਹਰ ਕਿਸੇ ਨੂੰ ਕੰਮ ਪਿਆਰਾ ਲਗਦਾ ਹੈ,  
 ਚੰਮ ਪਿਆਰਾ ਨਹੀਂ ਹੁੰਦਾ। ਸਰਦਾਰ ਵਰਿਆਮ ਸਿੰਘ ਇਸ  
 ਦੀ ਬਹੁਤ ਇੱਜਤ ਕਰਦਾ ਸੀ ਤੇ ਉਹ ਦੀ ਆਖੀ ਨਹੀਂ ਸੀ  
 ਮੌਤ ਦਾ ਤੇ ਜਿੱਥੋਂ ਤੌਕ ਹੋ ਸਕੇ ਇਸ ਨੂੰ ਅੱਖਾ ਕੰਮ ਨਹੀਂ  
 ਸੀ ਲਾਂਦਾ। ਨਵਾਬ ਖਾਨ ਦੀ ਸਿਆਣਪ, ਇਮਾਨਦਾਰੀ,  
 ਤੇ ਹੱਡ ਭੰਨ ਕੇ ਕੰਮ ਕਰਨ ਦੇ ਕਾਰਨ ਹਰ ਥਾਂ ਉਸ ਦਾ  
 ਆਦਰ ਭਾਂਦ ਹੋਣ ਲੱਗ ਪਿਆ। ਇਸ ਦਾ ਵੱਡਾ ਮੁੰਡਾ ਹੁਣ  
 ਹਛਾ ਪਠੋਰਾ ਹੋ ਪਿਆ, ਮੀਆਂ ਨਿਜ਼ਾਮ ਦੀਨ ਨੇ ਇਸ ਨੂੰ  
 ਰੋਟੀ ਕੱਪੜਾ ਤੇ ਦਸ ਮਣ ਦਾਣੇ ਦੇਣੇ ਕਰਕੇ ਆਪਣੇ  
 ਫੰਗਰਾਂ ਤੇ ਪੱਠੇ ਦੱਥੀ ਤੇ ਲਾ ਦਿੱਤਾ। ਬਰਕਤ ਤੇ ਭਾਰਾਭਰੀ

ਭੀ ਹਣ ਵਿਹਲੀਆਂ ਨਹੀਂ ਸਨ ਬਹੰਦੀਆਂ । ਕਪਾਹ ਚੁਗ ਕੇ ਉਨ੍ਹਾਂ ਭੀ ਥੋੜਾ ਬਹੁਤ ਅਸਾਸਾ ਜੋੜ ਲਿਆ, ਨਾਲ ਹੀ ਹਣ ਘਰ ਦਾ ਸਾਰਾ ਕੰਮ ਕਾਜ ਬਰਕਤ ਦੇ ਸਿਰ ਪਿਆ ਤੇ ਉਹ ਹਣ ਨਿਰੀ ਅੱਲੂੜ ਨਾ ਰਹੀ । ਜਿਉਂ ਜਿਉਂ ਕੰਮ ਸਿਰ ਤੇ ਪਏ, ਚੱਜ ਤੇ ਸਿਆਣਪ ਆਉਂਦੀ ਈ । ਬਾਹਰਲਾ ਕੰਮ ਬਹੁਤਾ ਭਾਗ ਭਰੀ ਆਪ ਕਰਦੀ ਸੀ, ਇਸ ਲਈ ਬਰਕਤ ਨੂੰ ਘਰ ਦਾ ਸਾਰਾ ਕੰਮ ਕਾਜ ਚੰਗੀ ਤਰ੍ਹਾਂ ਆਗਿਆ ।

ਸਿਆਲ ਏਸੇ ਤਰ੍ਹਾਂ ਲੰਘਿਆ । ਹਾੜੀ ਵੱਢੀ ਗਾਹੀ ਗਈ । ਦੋ ਮਾਣੀਆਂ ਦਾਣੇ ਨਵਾਬ ਖਾਨ ਨੂੰ ਆਏ ਤੇ ਦਸਾਂ ਮਣ ਉਹਦੇ ਪੜ੍ਹੇ ਖਾਨ ਮੁੰਹਮਦ ਨੂੰ । ਜਿਹੜੀ ਜਿਨਸ ਉਨ੍ਹਾਂ ਸਿਆਲੇ ਹੈਂਕ ਵਿਚੋਂ ਹੁਧਾਰੀ ਲੋਕੇ ਖਾਧੀ ਸੀ ਉਹ ਮੁੰਕ ਕੇ ਭੀ ਉਨ੍ਹਾਂ ਕੋਲ ਚੋਖਾ ਅਨਾਜ ਵਧ ਪਿਆ । ਕਪਾਹ ਕੱਤ ਕੇ ਭਾਗ ਭਰੀ ਖੱਦੜ ਬਣਾ ਲੀਤਾ ਸੀ, ਕੁਝ ਤਾਂ ਕੱਪੜੇ ਬਣੇ ਤੇ ਕੁਝ ਰੰਗਾ ਛਿੰਬਾ ਕੇ ਲੇਫ਼ ਤੁਲਾਈਆਂ ਦੇ ਕੰਮ ਲਿਆਂਦਾ ।

ਹਣ ਵਰਿਆਮ ਸਿੰਘ ਹੋਰਾਂ ਨਵਾਬ ਖਾਨ ਨੂੰ ਅੱਧਾ ਮੁੰਰੋਬਾ ਚੰਗੀ ਜ਼ਮੀਨ ਵਖਰੀ ਵਾਹੀ ਲਈ ਦੇ ਦਿੱਤੀ ਹਲ, ਪੰਜ ਲੀ, ਛੱਗੇ, ਕਹੀ, ਕੁਹਾੜੀ, ਦਾਤ੍ਰੀ, ਖੁਰਪਾ ਹੋਰ ਜੋ ਜੋ ਚੀਜ਼ ਲੋੜੀਦੀ ਸੀ ਲੈ ਦਿੱਤੀ ਤੇ ਨਾਲ ਹੀ ਨਵਾਬ ਖਾਨ ਨੂੰ ਬੈਕ ਦਾ ਮੈਂਬਰ ਬਣਾ ਦਿੱਤਾ । ਨਵਾਬ

ਖਾਨ ਇਕ ਘੁਮਾਂ ਕਪਾਰ ਬੀਜੀ, ਇਕ ਵਿਘਾ ਮਕਈ ਤੇ  
 ਕੁਝ ਪੱਠਾਂ ਵਾਸਤੇ ਚਰੀ ਗਵਾਰਾ, ਰਹੀਂਦੀ ਜਮੀਨ ਹਾੜੀ  
 ਵਾਸਤੇ ਵਾਹੁਣ ਲਗ ਪਿਆ। ਭਾਦੋਂ ਦੇ ਛੇਕੜ ਆਕੇ ਇਕ  
 ਕਿੱਲਾ ਛੇਲੇ, ਅੱਧਾ ਕਿੱਲਾ ਗੋਗਲੂ, ਢਾਈ ਕਿੱਲੇ ਤੇਰੀਆ  
 ਬੀਜਿਆ। ਬਾਕੀ ਛੇ ਕਿੱਲੇ ਕਣਕ ਰਾਹ ਦਿੱਤੀ। ਰੱਬ ਕੀਤਾ  
 ਕਪਾਰ ਚੰਗੀ ਲੱਗੀ, ਮਕਈ ਤਾਂ ਖਾਣ ਵਾਸਤੇ ਰੱਖ ਲਈ  
 ਤੇ ਆਪਣੀ ਲੋੜ ਵਾਸਤੇ ਕਪਾਰ ਰੱਖ ਕੇ ਬਾਕੀ ਦੀ ਵੇਛ  
 ਦੋਹਾਂ ਢੰਗਿਆ ਦਾ ਮੁੱਲ ਮੁਕਾ ਦਿੱਤਾ। ਤੇਰੀਆ ਭੀ ਚੰਗਾ  
 ਹੋ ਪਿਆ ਤੇ ਕੁਝ ਉਸ ਤੇ ਕੁਝ ਕਣਕ ਨੇ ਸਾਰਾ ਦੇਣਾ ਮੁਕਾ  
 ਦਿੱਤਾ ਤੇ ਇਕ ਲਿਆਰੀ ਮਹਿੰਭੀ ਲੈ ਲੀਤੀ। ਹਾੜੀ ਪੱਕੀ  
 ਤਾਂ ਹਿੱਸਾ ਵਖਰਾ ਕੰਮੀ ਕਮੀਨ ਦੇ ਕੇ ਸਾਫ਼ੀਆਂ ਛੇ ਮਾਣੀਆਂ  
 ਕਣਕ ਤੇ ਮਾਣੀ ਛੇਲੇ ਇਸ ਦੇ ਹਿੱਸੇ ਆਏ। ਭਾ ਸੀ  
 ਚੰਗਾ, ਇਨ੍ਹਾਂ ਤਿੰਨ ਮਾਣੀਆਂ ਤਾਂ ਖਾਣ ਲਈ ਘਰ ਰੱਖ  
 ਲਈ ਤੇ ਰਹੀਂਦੀ ਕੋਈ ਪੈਣ ਦੇ ਸੌ ਤੋਂ ਵੇਛ ਛਡੀ! ਇਨ੍ਹਾਂ  
 ਵਿਚੋਂ ਕੁਝ ਰੂਪਈਏ ਹੋ ਕੇ ਭਾਗ ਭਰੀ ਨੂੰ ਗੋਖਰੂ, ਛੱਲੇ ਤੇ  
 ਬਰਕਤ ਨੂੰ ਦੋ ਦੋ ਨੰਡੀਆਂ ਤੇ ਹਸ ਬਣਵਾ ਦਿਤੇ। ਨਵਾਬ  
 ਖਾਨ ਬਾਕੀ ਦੇ ਭੀ ਗਹਿਣੇ ਹੀ ਬਨਵਾਣ। ਚਾਹੁੰਦਾ ਸੀ ਪਰ  
 ਮੀਆਂ ਨਿਜ਼ਾਮ ਦੀਨ ਹੋਰਾਂ ਉਹ ਬਾਕੀ ਦੇ ਰੂਪਈਏ ਬੈਕ  
 ਵਿਚ ਰਖਵਾ ਦਿੱਤੇ।

ਨਵਾਬ ਖਾਨ—ਮੇਰੀ ਸਲਾਹ ਤਾਂ ਟੁਮਾਂ ਬਨਵਾਣ  
 ਦੀ ਹੀ ਸੀ, ਕਿਉਂ ਜੋ ਧਨ ਨੂੰ ਕਾਠ ਮਾਰ ਕੇ ਹੀ ਰੱਖੀਏ

ਤੇ ਰਹਿੰਦਾ ਏ, ਨਹੀਂ ਤਾਂ ਗਿੱਲੇ ਸਾਬਣ ਵਾਂਗ ਘਟਦਿਆਂ  
ਘਟਦਿਆਂ ਹੱਥੋਂ ਨਿਕਲ ਜਾਂਦਾ ਏ ।

ਮੀਆਂ ਨਿਜ਼ਾਮ ਦੀਨ-ਭਾਈ ਟੁਮਾਂ ਬਨਵਾਣ ਨਾਲ  
ਪਨ ਰਹਿੰਦਾ ਨਹੀਂ, ਹੱਥੋਂ ਜਾਂਦਾ ਏ  
ਨਵਾਬ ਖਾਨ-ਉਹ ਕਿਵੇਂ ?

ਮੀਆਂ ਜੀ-ਇਕ ਤਾਂ ਘੜਾਈ ਜਾਂਦੀ ਏ, ਦੂਜਾ  
ਟਾਂਕੇ ਤੇ ਖੇਟ ਨਾਲ ਰੁਪਈਏ ਦੀ ਅਠਿਆਨੀ ਪੱਲੇ ਪੈਂਦੀ  
ਏ । ਫਿਰ ਜ਼ੇਵਰ ਦੇ ਨਿਤ ਦਿਹਾੜੇ ਨਵੇਂ ਨਮੂਨੇ ਨਿਕਲ  
ਆਵਣੇ ਹੋਏ, ਰੋਜ ਦੀ ਭੁੰਨ ਘੜ ਸਾਰੀ ਰਕਮ ਹੀ ਸੁਨਿਆ-  
ਰਿਆਂ ਦੇ ਘਰ ਜਾ ਪੈਂਦੀ ਏ । ਚੌਬਾਘਸਣ, ਤ੍ਰੈਟਣ, ਗਵਾਚਣ  
ਨਾਲ ਨੁਕਸਾਨ ਹੁੰਦਾ ਏ । ਪੰਜਵਾਂ ਤ੍ਰੀਮਤਾਂ ਜੇਵਰਾਂ  
ਪਿੱਛੇ ਨੱਕ ਕੰਨ ਪੜਵਾ ਸ਼ਕਲ ਵਿਗਾੜ ਲੈਂਦੀਆਂ ਨੇ ।  
ਛੇਵਾਂ ਸਦਾ ਚੇਰ ਚਕਾਰ ਤੋਂ ਡਰਦਿਆਂ ਰਹਿਣ ਕਰਕੇ  
ਜਨਾਨੀਆਂ ਡਰਾਕਲ ਹੋ ਜਾਂਦੀਆਂ ਨੇ ਤੇ ਉਹੋ ਅਸਰ ਦਿਨੋਂ  
ਦਿਨ ਸਾਡੀਆਂ ਮੌਲਾਦਾਂ ਤੇ ਹੁੰਦਾ ਏ ।

ਨਵਾਬ ਖਾਨ--ਫੇਰ ਤੁਹਾਡੀ ਕੀ ਸਲਾਹ ਏ ?

ਮੀਆਂ ਜੀ-ਉਸੇ ਬੈਕ ਵਿਚ ਰੱਖੋ ਜਿਥੋਂ ਤੁਹਾਡਾ  
ਸੌਝ ਵੇਲੇ ਕੰਮ ਟੁਟਿਆ ਸੀ । ਨਾ ਚੇਰ ਦਾ, ਨਾ ਭੁਜਣ  
ਗਵਾਚਣ ਦਾ ਖਤਰਾ । ਲੇਖੇ ਦੀ ਪੜਤਾਲ ਲਈ ਸਰਕਾਰੀ  
ਅਫਸਰ ਮੁਕੱਰਰ ਹਨ, ਇਸ ਲਈ ਇਹ ਭੀ ਖਤਰਾ ਨਹੀਂ  
ਕਿ ਕੋਈ ਹੱਥ ਲਾ ਜਾਣਗਾ । ਨਾਲੇ ਜਿਸ ਵੇਲੇ ਚਾਹੋ ਸਣੇ

ਵਾਟੇ ਰੁਪਈਆ ਹਾਜ਼ਰ ।

ਨਵਾਬ ਖਾਨ—ਇਹ ਤਾਂ ਬਹੁਤ 'ਸੁਹਣੀ ਸਲਾਹ' ਏ। ਮੀਆਂ ਜੀ—ਅਸਾਂ ਇਕ ਹੋਰ ਭੀ ਪੰਜਾਇਤ ਬਣਾਈ ਹੋਈ ਏ ਜਿਸ ਨੂੰ 'ਸੰਜਮ ਸਭਾ' ਆਖਦੇ ਹਾਂ, ਜੋ ਛਿਮਾਹੀ ਮਿਥ ਲਵੇ ਉਸ ਵਿਚ ਰੱਖੀ ਚੱਲੇ। ਮੁੰਡੇ ਕੁੜੀ ਦੇ ਵਿਆਹ ਢੰਗ, ਜਮੀਨ ਖਰੀਦਨ, ਘਰ ਬਣਾਣ ਆਦਿਕ ਹੋਰ ਲੈਵੇਂ ਸਮੇਂ ਜਿੰਨਾ ਰੁਪਈਆ ਚਾਹੇ ਕਢਵਾ ਲਵੇ। ਇਥੇ ਬੈਕ ਵਿਚ ਰਖਣ ਨਾਲੋਂ ਵਧੀਕ ਫਾਇਦਾ ਹੁੰਦਾ ਹੈ।

ਨਵਾਬ ਖਾਨ—ਤਾਂ ਇਹ ਗਲ ਚੰਗੀ ਹੈ, ਮੈਂ ਖਾਨ ਮੁਹਿਮਦ ਦਾ ਵਿਆਹ ਭੀ ਕਰਨਾ ਏ। ਨਾਲੇ ਖਬਰੇ ਰੱਬ ਕਰੇ ਦਿਨ ਪਰਤ ਪੈਣ ਤਾਂ ਮੈਂ ਆਪਣੀ ਕੌ ਭੀ ਛੁਡਾਣੀ ਏ। ਤੁਸੀਂ 'ਸੰਜਮ ਸਭਾ' ਦਾ ਹੀ ਮੈਨੂੰ ਮੈਂਬਰ ਬਣਾਓ।

ਮੀਆਂ ਹੋਰੀ ਤੇ ਨਵਾਬ ਖਾਨ ਸਰਦਾਰ ਵਰਿਆਮ ਸਿੰਘ ਪਸਾ ਗਏ ਤੇ ਮੈਂਬਰੀ ਦੇ ਫਾਰਮ ਤੇ ਅੰਗੂਠਾ ਲਵਾ ਕੇ ਡੇਢ ਸੌ ਛਿਮਾਹੀ ਨਵਾਬ ਖਾਨ ਦੇਣਾ ਕੀਤਾ ਤੇ ਉਹ 'ਸੰਜਮ ਸਭਾ' ਦਾ ਮੈਂਬਰ ਬਣ ਗਿਆ।

— — —

## ਪਰਤਨ ਦਾ ਚੇਤਾ

ਸੰਜਮ ਸਭਾ ਤੇ ਬੈਂਕ ਦੀ ਮੈਂਬਰੀ ਦਾ ਅਸਲ ਲਾਭ ਇਹ ਹੈ, ਕਿ ਨਾਨਿਰਾ ਮੈਂਬਰ ਨੂੰ ਇਕ ਦੁਜੇ ਦੀ ਸਹਾਇਤਾ ਦੀ ਆਦਤ ਪੈ ਜਾਂਦੀ ਹੈ, ਸਗੋਂ ਵੇਲੇ ਸਿਰ ਰਕਮਾਂ ਜਮਾ ਕਰਾਣ ਤੇ ਇਮਾਨਦਾਰੀ ਨਾਲ ਪਰਤਨ ਦੀ ਭੀ ਜਾਚ ਆ ਜਾਂਦੀ ਹੈ। ਬੈਂਕਾਂ ਦੀ ਕਿਸ਼ਤ ਵਲਦੀ ਨਹੀਂ, ਉਹ ਸ਼ਾਹੁਕਾਰਾਂ ਵਾਂਗ ਵਿਆਜ ਪੜ ਵਿਆਜ ਲਾ ਕੇ ਫਿਰ ਨਵ੍ਹਾਂ ਨਹੀਂ ਕਰਾ ਲੈਂਦੇ। ਉਹ ਹਰ ਇਕ ਮੈਂਬਰ ਨੂੰ ਮਜਬੂਰ ਕਰਦੇ ਨੇ ਕਿ ਉਹ ਆਪਣਾ ਦੇਣ ਦਾ ਇਕਰਾਰ ਵੱਲੇ ਸਿਰ ਪੂਰਾ ਕਰੇ। ਨਵਾਬ ਖਾਨ ਨੇ ਬਹਾਵਲ ਨੂੰ ਜਿਹੜੀ ਜ਼ਮੀਨ ਰੱਹਿਨ ਦਿੱਤੀ ਸੀ, ਉਹਦਾ ਬੰਦੋਬਸਤ ਤਾਂ ਕਰ ਛੱਡਿਆ ਸੀ। ਸੰਜਮ ਸਭਾ ਵਿਚ ਰੱਹਿਨ ਖਤਮ ਹੋਣ ਦੀ ਮਿਆਦ ਤੀਕ ਇਤਨਾ ਰੂਪਈਆ ਜਮਾ ਹੋ ਜਾਣਾ ਸੀ, ਜਿਸ ਨਾਲ ਆਪਣੀ ਜ਼ਮੀਨ ਛੁਡਾ ਲਵੇ। ਸੂਦ ਤਾਂ ਪੈਣਾ ਕੋਈ ਨਹੀਂ ਸੀ, ਕਿਉਂ ਜੋ ਰੱਹਿਨ ਬਾ-ਕਬਜ਼ਾ ਸੀ, ਤੇ ਪੈਦਾਵਾਰ ਸੂਦ ਵਿਚ ਮੁਜਰਾਈ ਹੋ ਜਾਂਦੀ ਸੀ, ਪਰ ਨਵਾਬ ਖਾਨ ਨੂੰ ਇਕ ਫਿਕਰ ਹੁਣ ਹੋਰ ਪਿਆ। ਭਾਵੇਂ ਘਰੋਂ ਨੌਠਾ ਇਸੇ ਲਈ ਸੀ ਜੋ ਮਿਠੂ ਰਾਮ ਦੇ ਕਟਜੇ ਤੋਂ ਬਚੇ, ਪਰ ਹੁਣ ਉਹਨੂੰ ਫੁਰਿਆ ਕਿ ਕੁਵੈਂ ਮੈਂ ਇਤਨੀ ਵਿਆਜ ਤੇ ਰੂਪਈਆ ਏਣ ਅਤੇ ਉਹਨੂੰ ਵਿਆਜ ਵਿਚ ਦੇ ਉਡਾਣ ਵਿਚ

ਬੇਵਕੂਫੀ ਕੀਤੀ ਹੈ ਪਰ ਉਸਦਾ ਫਲ ਮੈਂਹੁੰ ਆਪ ਭੁਗਤਨਾ  
ਚਾਹੀਦਾ ਹੈ। ਸੁੱਚਾ ਵਿਹਾਰ ਇਹ ਹੈ ਕਿ ਮੈਂ ਸ਼ਾਹ ਦੀ ਕੌਡੀ  
ਕੌਡੀ ਭਰ ਦਿਆਂ ਤੇ ਦੀਨ ਦੁਨੀਆਂ ਦੋਹਾਂ ਵਿਚ ਸੁਰਖਰੂ  
ਹੋਵਾਂ।

ਈਮਾਨਦਾਰ ਤੇ ਮਿਹਨਤੀ ਦੀ ਰੱਬ ਭੀ ਸਹਾਇਤਾ  
ਕਰਦਾ ਏ। ਨਵਾਬ ਖਾਨ ਦਾ ਅਗਲਾ ਸਾਲ ਭੀ ਚੰਗਾ  
ਲੱਗ ਗਿਆ। ਖਾਨ ਮੁਹੰਮਦ ਹੁਣ ਜਵਾਨ ਹੋ ਗਿਆ ਸੀ।  
ਸੈ ਪਿਉ ਪੁੜ੍ਹ ਨੇ ਰਲ ਕੇ ਪੂਰੇ ਮੁਰੱਬੇ ਦੀ ਵਾਹੀ ਕਰ ਲਈ।  
ਮਕਈ, ਕਮਾਦ, ਕਪਾਹ, ਤੇਰੀਆ, ਕਣਕ, ਮੁੱਦਾ ਕੀ ਹੇਠ  
ਇਕ ਜਿਨਸ ਖੁਬ ਹੋਈ ਤੇ ਖਾ ਪੀ ਕੇ ਸੰਜਮ ਸਭਾ ਦਾ ਚੰਦਾ  
ਦੇ ਕੇ ਰੁਪਈਆ ਸਾਢੇ ਪੰਜ ਸੌ ਵਧ ਗਿਆ।

ਇਹ ਰੁਪਈਏ ਪਲੇ ਬੰਨ੍ਹ ਨਵਾਬ ਖਾਨ ਨੂਰ ਪੁਰ  
ਪੁੱਜਾ ਤੇ ਫਲਾ ਸਿੰਘ ਨੂੰ ਗਲ ਲੱਗ ਕੇ ਮਿਲਿਆ। ਫੁਲਾ  
ਸਿੰਘ ਆਪਣੇ ਮਿਤ੍ਰ ਦੇ ਦਿਨ ਪਰਤੇ ਵੇਖ ਕੇ ਬੜਾ ਖੁਸ਼  
ਹੋਇਆ, ਪਰ ਜਦੋਂ ਨਵਾਬ ਖਾਨ ਦੇ ਸਭਾ ਦੀ ਬਦਲੀ ਵੇਖੀ  
ਤਾਂ ਉਹ ਬਹੁਤ ਹੈਰਾਨ ਹੋਇਆ। ਕਿੰਥੇ ਉਹ ਨਵਾਬ ਖਾਨ  
ਜਿਹੜਾ ਸਦਾ ਵਾ ਦੇ ਘੋੜੇ ਤੇ ਅਸਵਾਰ ਰਾਹੀਂ ਦਾ ਸੀ, ਕਿਥੇ  
ਇਹ ਨਿਹਾਇਤ ਹੀ ਮਿਲਣ ਸਾਰ, ਨਰਮ ਦਿਲ ਅਤੇ  
ਨਿਰਮਾਣ ਨਵਾਬ ਖਾਨ। ਜਦੋਂ ਉਹਨੇ ਮਿਠੂ ਰਾਮ ਨੂੰ  
ਰੁਪਈਏ ਦੇਣ ਦੀ ਗਲ ਸੁਣੀ ਤਾਂ ਉਹਦੇ ਅੱਥਰੂ ਫਿਗ ਪਈ  
ਮਿਠੂ ਰਾਮ ਨੇ ਹਵਾਬ ਖਾਨ ਨੂੰ ਉਜਾੜਨ ਤੇ ਅਤਿ ਦੁਖੀ

ਕਰਨ ਵਿਚ ਕੋਈ ਕਸਰ ਨਹੀਂ ਸੀ ਛੋਡੀ । ਹੁਣ ਮਿਠੂ ਰਾਮ  
ਨੂੰ ਪਤਾ ਹੀ ਨਹੀਂ ਸੀ ਕਿ ਨਵਾਬ ਖਾਨ ਕਿਥੇ ਹੈ । ਘਰ  
ਆ ਕੇ ਪਿਛਲਾ ਕਰਜ਼ਾ ਦੇਣਾ, ਜਿਹੜਾ ਉਹ ਦਿਲੋਂ ਵੱਡੇ  
ਖਾਤੇ ਪਾ ਚੁਕਾ ਸੀ, ਇਹ ਨਵਾਬ ਖਾਨ ਦਾ ਹੀ ਕੰਮ ਸੀ ।  
ਮੁਕਦੀ ਗਲ ਫੁਲਾ ਸਿੰਘ ਤੇ ਨਵਾਬ ਖਾਨ ਰਾਤੀ ਇਕੱਠੇ  
ਰਹੇ ਤੇ ਰੋਟੀ ਟੁਕ ਖਾ ਕੇ ਪਿਛਲੇ ਸੇਤੇ ਤਕ ਗਲੀ ਜੁਟੇ  
ਰਹੇ ।

ਸਵੇਰ ਸਾਰ ਦੇਵੇਂ ਆਸਮ ਗੜ੍ਹ ਪੁੱਜੇ ਨਵਾਬ ਖਾਨ  
ਦੇ ਆਵਣ ਦਾ ਕਿਸੇ ਨੂੰ ਚਿੱਤ ਚੇਤਾ ਨਹੀਂ ਸੀ । ਭੈਣਾਂ,  
ਭਰਾਂ, ਆਪਣੇ ਪਕਾਏ ਜਿਉਂ ਜਿਉਂ ਸੁਣਦੇ, ਭੱਜ ਭੱਜ  
ਉਹਦੇ ਗਲ ਲੱਗਦੇ । ਨਵਾਬ ਖਾਨ ਦੀਆਂ ਹੰਝੂ ਕਿਰਦੀਆਂ  
ਸਨ ਤੇ ਹੋਰਨਾਂ ਦੇ ਬੀ ਅੱਥਰੂ ਢਿਗਦੇ ਸਨ । ਪਿੰਡ ਵੜਦਿਆਂ  
ਹੀ ਪਹਿਲੋਂ ਉਹ ਮਿਠੂ ਰਾਮ ਦੀ ਹੱਟੀ ਗਿਆ ਤੇ  
ਸਾਹਿਬ ਸਲਾਮਤ ਆਖ ਕੇ ਬੈਠ ਗਿਆ । ਫੁਲਾ ਸਿੰਘ ਬੀ  
ਛੇ ਬਲਾਈ ਤੇ ਇਕ ਪਾਸੇ ਹੋ ਟਿਕਿਆ । ਨਵਾਬ ਖਾਨ  
ਲੋਕੋਂ ਵਾਂਸਲੀ ਖੋਲ੍ਹ ਕੇ ਪੰਜ ਸੌ ਰੁਪਈਆ ਮਿਠੂ ਰਾਮ ਅਗੇ  
ਛੇਰੀ ਕਰ ਦਿਤਾ ਤੇ ਹੱਥ ਬੰਨ੍ਹ ਕੇ ਆਖਿਆ, ਸਾਹ ਜੀ !  
ਅਜ ਮੇਰੇ ਕੋਲ ਈਹੋ ਰੁਪਈਏ ਸਨ ਇਹ ਲੈ ਲਵੇ, ਜੇ ਮੈਂ  
ਜੀਉਂਦਾ ਰਿਹਾ, ਤਾਂ ਰੱਹੀਂਦੇ ਭੀ ਅੱਲਾ ਚਾਹੇ ਕੌਡੀ ਕੌਡੀ  
ਦੇ ਦਿਆਂਗਾ । ਲੋਕਾਂ ਨਵਾਬ ਖਾਨ ਦੀ ਤਬੀਅਤ ਅਗੇ  
ਕਿਸੇ ਹੋਰ ਰੰਗ ਵਿਚ ਵੇਖੀ ਹੋਈ ਸੀ । ਕੁਝ ਉਹ ਖਿਆਲ

ਤੇ ਕੁਝ ਉਹਦਾ ਰਾਤੇ ਰਾਤ ਨਸ਼ਣਾ ਸਾਰੇ ਦੀਹੋ ਜਾਣਦੇ  
ਸਨ ਕਿ ਹੁਣ ਉਹ ਮਿਠੂ ਰਾਮ ਨੂੰ ਕਖ ਦਿਵਾਲ ਨਹੀਂ  
ਹੋਣਾ, ਪਰ ਅਜ ਉਹਦੀ ਹਲੀਮੀ ਤੇ ਇਮਾਨ ਦਾਰੀ ਵੈਖਕੇ  
ਸਾਰੇ ਉਗਲਾਂ ਟੁਕੁਣ ਲਗੇ। ਮਿਠੂ ਰਾਮ ਤੇ ਆਪ  
ਅਜੇਹਾ ਅਸਰ ਹੋਇਆ ਕਿ ਉਹਦੀਆਂ ਅੱਖਾਂ ਵਿਚੋਂ ਵੀ  
ਅਥਰੂ ਨਿਕਲ ਆਏ। ਰੁਪਈਏ ਗਿਣ ਕੇ ਸਾਂਭ ਲਏ ਤੇ  
ਵਹੀ ਤੇ ਆਗਤ ਪਾ ਕੇ ਆਖਿਆ, ਨਵਾਬ ਖਾਨ ! ਮੇਰੀ  
ਪਿਛਲੀ ਭੁਲ ਮੁਆਫ ਕਰੀਂ, ਅਗੇ ਲਈ ਮੈਂ ਗੁਲਾਮ  
ਹਾਂ।

ਉੱਚੋਂ ਉਠ ਕੇ ਦੇਵੇਂ ਦੇਸਤ ਨਵਾਬ ਖਾਨ ਦੇ ਘਰ  
ਆਏ। ਢੌਠੀਆਂ ਕੰਧਾਂ ਤੇ ਖਪੇ ਛੇਲੇ ਵੇਖ ਨਵਾਬ ਖਾਨ ਰੋ  
ਪਿਆ। ਦੋ ਤਿੰਨ ਦਿਨ ਲਾਕੇ ਉਹਨਾਂ ਨੂੰ ਲਿੰਬਾਈਓ ਸੇ।  
ਉਹ ਸ਼ਰੀਕ ਜਿਹੜੇ ਭਿੰਗਦੇ ਨੂੰ ਪਕੇ ਦੇਂਦੇ ਸਨ ਅਜ ਪੈਰਾਂ  
ਹੇਠ ਹਥ ਰੱਖਦੇ ਸਨ। ਓੜਕ ਪੰਜ ਛੇ ਦਿਨ ਰਹਿ ਕੇਨਾਂ  
ਮਠਲਾ ਲਿੰਬ ਪੋਰ ਕੇ ਚੱਕ ਨੂੰ ਪਰਤ ਗਿਆ।

## ਬੁਕ ਚੱਟਣੀ

ਗਿੱਦਤ ਰੱਜ ਖਰਬੜਿਆਂ ਤਾਈਂ,  
ਬੁਕ ਬੁਕ ਠੋਡੇ ਮਾਰੇ ।  
ਜਾਂ ਭੁੱਖ ਲੱਗੀ ਚੁੰਮੇ ਚੱਟੇ,  
ਆਖੇ ਮਿੱਠੇ ਸਾਰੇ ।

ਬਰਕਤ ਦਿਆਂ ਸਾਹੁਰਿਆਂ ਬੀ ਨਵਾਬ ਖਾਨ ਦਾ  
ਆਲਮ ਗੜ੍ਹ ਆਵਣ ਤੇ ਇਸ ਰੰਗ ਵਿਚ ਪਰਤਣ ਦਾ  
ਹਾਲ ਸੁਣਿਆ । ਜਦੋਂ ਬਰਕਤ ਨੂੰ ਬੇਦੋਸਿਆਂ ਤੇ ਬੇਗੁਨ-  
ਹਿਆਂ ਧੱਕਾ ਦਿਤਾ ਸੀ, ਤਦੋਂ ਬੜੀਆਂ ਫੜਾਂ ਮਾਰਦੇ ਸਨ  
ਕਿ ਅਸੀਂ ਆਪਣੇ ਪੁੜ੍ਹੇ ਨੂੰ ਫਲਾਣੀ ਥਾਂ ਵਿਆਹਵਾਂਗੇ,  
ਫਲਾਣੇ ਘਰੋਂ ਸਾਕ ਆਵੇਗਾ, ਪਰ ਬਰਕਤ ਨੂੰ ਕਢਣ  
ਵੇਲੇ ਜੇਹੜੇ ਸ਼ਰੀਕ ਚੁੱਕਾਂ ਦੇਂਦੇ ਸਨ ਹੁਣ ਉਹੋ ਹੀ ਭੁੰਡਦੇ  
ਫਿਰਦੇ ਸਨ । ਕਈ ਥਾਂ ਟੱਕਰਾਂ ਮਾਰੀਆਂ ਪਰ ਕੋਈ ਸਾਕ  
ਕਰਨ ਦਾ ਨਾਂ ਨਹੀਂ ਸੀ ਲੈਂਦਾ । ਓੜਕ ਟੱਬਰ ਨੇ ਰਲ  
ਕੇ ਸਲਾਹ ਕੀਤੀ, ਕਿ ਖੈਰ ਦੀਨ ਜਾਕੇ ਬਰਕਤ ਨੂੰ ਮੁੜ  
ਲਿਆਵਣ ਦਾ ਹੀਲਾ ਕਰੋ । ਇਹ ਸੌਚ ਕੇ ਉਹ ਬਾਰ ਵਲ  
ਟਰ ਪਿਆ । ਚੜ੍ਹ ਵਿਚ ਪੁੱਜ ਕੇ ਆਸ ਪਾਸ ਦੇ ਲੋਕਾਂ  
ਦੋ ਮਿੰਨਤਾਂ ਤਰਲੇ ਕੀਤੇ ਭਾਈ ਤੁਸੀਂ ਨਵਾਬ ਖਾਨ ਨੂੰ  
ਆਖੇ ਜੇ ਬਰਕਤ ਨੂੰ ਟੋਰੇ । ਓੜਕ ਮੀਆਂ ਨਿਜ਼ਾਮ ਦੀਨ ਨੇ  
ਪੁੰਛਿਆ ਤੁਸੀਂ ਬਰਕਤ ਵਿਚ ਕੀ ਐਥ ਵੇਖ ਕੇ ਉਹਨੂੰ ਧਕਾ

ਦਿਤਾ ਸੀ । ਉਹਨੂੰ ਨਸ਼ਰ ਕਰਨ ਵਿਚ ਤੁਹਾਨੂੰ ਇਹ ਨਹੀਂ  
ਸੀ ਸੁਇਆ ਕਿ ਆਪਣੀ ਹੀ ਜੁੱਤੀ ਤੇ ਆਪਣਾ ਹੀ ਸਿਰ  
ਏ । ਖੈਰ ਦੀਨ ਨੇ ਆਪਣੀ ਸਫ਼ਾਈ ਵਿਚ ਬਰਕਤ ਦੇ  
ਕੁਚੱਜ ਦੀਆਂ ਕੁਝ ਗੱਲਾਂ ਦਸਣੀਆਂ ਸ਼ੁਰੂ ਕੀਤੀਆਂ, ਪਰ  
ਬਰਕਤ ਹੁਣ ਉਹ ਬਰਕਤ ਨਹੀਂ ਸੀ । ਵਿਹੜੇ ਦੀਆਂ  
ਜਨਾਨੀਆਂ ਉਹਨੂੰ ਪੈ ਗਈਆਂ ਤੇ ਕਹਿਣ ਲੱਗੀਆਂ, ਬਾਬਾ !  
ਬਗੀ ਦਾੜੀ ਨਾਲ ਕਿਉਂ ਝੁਠ ਬੋਲਦਾ ਏਂ ? ਬਰਕਤ ਤਾਂ  
ਅਜੇਹੀ ਸੁਚੱਜੀ ਤੇ ਸਿਆਣੀ ਏ ਉਹਦੇ ਨਾਲ ਦੀ ਪਿੰਡ  
ਵਿਚ ਕੋਈ ਕੋਈ ਵਿਰਲੀ ਵਿਰਲੀ ਹੀ ਏ । ਘਰ ਦੇ ਚੁਕਾਂਧੇ  
ਤੋਂ ਬਾਹਰ ਕਦੀ ਕਿਸੇ ਉਹਦੀ ਅਵਾਜ਼ ਨਹੀਂ ਸੁਣੀ, ਖਾਣੇ  
ਇਹ ਅਚਰਜ ਪਕਾਂਦੀ ਏ, ਕਪੜੇ ਵਧ ਤੋਂ ਵਧ  
ਸੀਵਦੀ ਏ । ਅਸਲ ਵਿਚ ਬਾਬਾ ਰੰਨਾਂ ਦਾ ਡਲਿਆ  
ਹੋਇਆ ਏ, ਉਸੇ ਤਰ ਬੋਲਦਾ ਏ । ਜਿਸ ਤਾਰ ਸਸਾਂ ਨਿਨਾਣਾਂ  
ਭਛਾਇਆ ਹੋਇਆ ਏ ।

ਖੈਰ ਦੀਨ ਨੂੰ ਜਦ ਸਭ ਪਾਸਿਓਂ ਝਾੜ ਪਈ ਤੇ  
ਉਸ ਨੇ ਵੇਖਿਆ ਕਿ ਮੇਰੀ ਦਾਲ ਨਹੀਂ ਗਲਦੀ, ਤਾਂ ਕੰਨ  
ਵਲ੍ਲੇਟ ਕੇ ਉੱਥੋਂ ਨਿਕਲ ਆਇਆ ਤੇ ਘਰ ਆਕੇ ਸਾਰੀ  
ਵਿਤੀਹਾਣ ਸੁਣਾਈ । ਨਾਲੇ ਨਵਾਬ ਖਾਨ ਦਾ ਕੁਬਰ  
ਕਦਰ ਤੇ ਬਰਕਤ ਦਾ ਸੁਚੱਜ ਤੇ ਨਾਮਣਾ, ਜਿਹੜਾ ਸੁਣਿਆ  
ਸਾ ਸੁਆ ਕੇ ਦਸਿਆ । ਇਹ ਗਲ ਸੁਣ ਕੇ ਕਰਮ ਭਰੀ  
ਪ੍ਰੇਰਨੂੰ ਆਖਣ ਲੱਗੀ ।

ਕਰਮ ਭਰੀ—ਮਾਂ ਮਰੀ ! ਉਦੋਂ ਤੂਂ ਲੱਤ ਨਹੀਂ ਸੈਂ  
ਲਾਂਦਾ, ਆਖਦਾ ਸੈਂ ਜੇ ਇਹ ਇਥੇ ਰਹੀ ਤਾਂ ਸੈਂ ਖੁਹ  
ਵਿਚ ਛਾਲ ਮਾਰ ਕੇ ਮਰਾਂਗਾ । ਲੈ ਹਣ ਹੋਰ ਦੇ ਭੀ ਕਿਧੂਰੇ  
ਛ ਨਹੀਂ ਢੁੱਕਾ ਤੇ ਉੱਥੋਂ ਹੀ ਪਿਉ ਜੁਤੀਆਂ ਖਾ ਆਇਆ  
ਈ, ਹੁਣ ਮਾਰ ਟੱਕਠਾਂ ਤੇ ਰ ਜੰਮਣ ਵਾਲੀ ਨੂੰ ! ਜਾਹ ਹੁਣ  
ਜਿਸੋਂ ਕੋਈ ਹੁਠਾਂ ਪਰੀ ਲੱਭਦੀ ਆ ਲੈ ਆ । ਸਾਨੂੰ ਪੌਲਿਆਂ  
ਨਾਲ ਕਿਉਂ ਖੱਲ੍ਹੇ ਮਰਵਾਣ ਲਗਾ ਏਂ ? ਸ਼ਾਲਾ ਅੰਲਾਦ  
ਹੋਵੇ ਤਾਂ ਨੇਕ ਹੋਵੇ, ਨਹੀਂ ਤਾਂ ਇਹੋ ਜਿਹੀ ਨਿਕਰਮੀ  
ਮਾਪਿਆਂ ਦੀ ਜਾਨ ਦਾ ਖੋ ਤਾਂ ਨਾ ਹੀ ਹੋਵੇ ।

ਖੈਰ ਦੀਨ ਵੇਖਦਾ ਸੀ, ਲੋਕਾਂ ਦੇ ਪੁੜ੍ਹ ਰੰਗੀਂ ਪਏ  
ਵੱਸਦੇ ਨੇ ਤੇ ਮੇਰਾ ਪੁੜ੍ਹ ਲਾ ਲਗਾ ਕੇ ਛੇਰ ਰੰਡੇ ਦਾ ਰੰਡਾ  
ਬੈਠਾ ਏ, ਨਾਲੋਂ ਸ਼ਰੀਕ ਬੋਲੀਆਂ ਮਾਰਦੇ ਸਨ । ਓੜਕ  
ਇਹ ਸਲਾਹ ਕੀਤੀ ਕਿ ਦੋ ਚਾਰ ਬੰਦੇ ਇਲਾਕੇ ਦੇ ਨਵਾਬ  
ਖਾਨ ਕੋਲ ਮੌਲਾ ਲੈ ਚੱਲੀਏ ਤੇ ਨੂੰਹ ਲੈ ਆਵੀਏ ।  
ਓੜਕ ਮਿੰਨਤਾਂ ਰੁਰਲੇ ਕਰਕੇ ਪੀਰ ਨਵਾਬ ਸ਼ਾਹਾ ਬੁੰਡਾ  
ਸਿੰਘ ਜੈਲਦਾਰ ਤੇ ਇਮਾਮ ਦੀਨ ਨੂੰ ਨਾਲ ਲਿਆ ਕੇ  
ਚਾਰੇ ਜਾਂਚੇ ਚੱਕ ਵਲ ਟੁੱਕ ਪਏ । ਰਾਹ ਵਿਚ ਇਮਾਮ ਦੀਨ  
ਕਿਹਾ, ਖੈਰ ਦੀਨ ! ਤੂੰ ਸਾਨੂੰ ਨਾਲ ਤਾਂ ਲੈ ਚੱਲਿਆ ਏਂ  
ਪਰ ਜਦ ਤੀਕ ਬੱਕ ਦਾ ਕੋਈ ਬੰਦਾ ਸਜਣ ਬਣ ਕੇ ਸਾਡੀ  
ਹਾਮੀ ਨਹੀਂ ਭਰੇਗਾ ਨਵਾਬ ਖਾਨ ਮੰਨਣਾ ਨਹੀਂ । ਕੋਈ  
ਅਜੇਹਾ ਮੂੰਹ ਚਿਤ ਲੱਗਦਾ ਬੰਦਾ ਯਾਦ ਹੈ ਜਿਸਦੀ ਨਵਾਬ

ਖਾਨ ਨਾ ਮੌਤ ਸਕੇ । ਉਸ ਆਖਿਆ ਹਕੀਮ ਨਿਜ਼ਾਮ ਦੀਨ  
ਦਾ ਕਿਹਾ ਉਹ ਜ਼ਹਰ ਮੰਨੇ ਗਾ । ਖੈਤ ਚਾਰੇ ਜਾਣੇ ਹਕੀਮ  
ਸ਼ਾਹਿਬ ਪਾਸ ਪੁੱਜੇ ।

ਰੋਟੀ ਟੁੱਕ ਖਾ ਕੇ ਜਦੋਂ ਰਾਤੀਂ ਬੈਠੇ, ਤਾਂ ਪੀਰ  
ਨਵਾਬ ਸ਼ਾਹ ਗਲ ਛੋੜੀ, ਮੀਏਂ ਹੋਰਾਂ ਕਿਹਾ ਕਿ ਖੈਰ ਦੀਨ  
ਹੋਰਾਂ ਅਜੰਹਾ ਧਕਾ ਕੀਤਾ ਜਿਹੜਾ ਭੁਲਣਾ ਤੇ ਮੁਆਫ ਕਰਨਾ  
ਐਖਾ ਹੈ ।

ਪੀਰ ਨਵਾਬ ਸ਼ਾਹ—ਜੇ ਇਹ ਕੁਪੱਤ ਨਾ ਕਰਦੇ  
ਅਜ ਅਸੀਂ ਮਿੰਨਤਾਂ ਤਰਲੇ ਕਰਨ ਕਿਉਂ ਆਂਵਦੇ ? ਹੁਣ  
ਛਾਈਆਂ ਵਚ੍ਚੇ ਵਿਚ ਇਹਨਾਂ ਨੂੰ ਭੀ ਮਲੂਮ ਹ ਗਿਆ  
ਏ ਕਿ ਅਸੀਂ ਕਿਤਨੇ ਪਾਣੀ ਵਿਚ ਹਾਂ । ਦੂਜਾ, ਧੀਆਂ  
ਆਪਣੇ ਘਰਾਂ ਵਿਚ ਹੀ ਵਸਦੀਆਂ ਤੇ ਸੋਭਦੀਆਂ ਨੇ ਤੁਸੀਂ  
ਹੁਣ ਮਿਹਰ ਕਰੋ ਤ ਨਵਾਬ ਖਾਨ ਕੈਲ ਸਾਡੀ ਭਲੀ ਪਾਓ  
ਤਾਂ ਜੁ ਦੋਵਾਂ ਧਿਤਾਂ ਫਿਰ ਘਿਉ ਸ਼ੱਕਰ ਹੋ ਜਾਣ ।

ਮੀਏਂ ਹੋਰਾਂ ਨੇ ਨਵਾਬ ਖਾਨ ਨੂੰ ਸਦਿਆ, ਨਵਾਬ  
ਖਾਨ ਨੇ ਸਟਦਿਆਂ ਕਿਹਾ:—

“ਜ਼ਹਿਮਤ ਜਾਂਦੀ ਦਾਰੂਆਂ ਪਰ ਆਦਤ ਸਿਰ ਦੇ  
ਨਾਲ” ਇਹ ਜੇਹੋ ਜੇਹੇ ਅੱਗੇ ਸੁਨ ਉਹੋ ਜੇਹੇ ਹੁਣ ਹਨ ਤੇ  
ਉਹੋ ਜੇਹੇ ਅਗੇ ਰਹਿਣਾ ਏ । ਮੈਨੂੰ ਮਜ਼ਹਬੂਰ ਨਾ ਕਰੋ ਤੇ  
ਇਨ੍ਹਾਂ ਨੂੰ ਆਪਣਾ ਡਿੱਠਾ ਕਰਨ ਦਿਓ ।

ਪੀਰ ਨਵਾਬ ਸ਼ਾਹ—ਜੇ ਇਹ ਅੱਗੇ ਜੇਹੇ ਹੁੰਦੇ ਤਾਂ

ਅਸੀਂ ਤਿੰਨ ਸੁਰਤਾਂ ਜਿਹੜੇ ਨਾਲ ਆਏ ਹਾਂ ਕਦੀ ਨਾ ਆਂਵਦੇ। ਹੁਣ ਸਾਡੀਆਂ ਦਾੜ੍ਹੀਆਂ ਵਲ ਵੇਖ ਤੇ ਗੁਸ਼ਾ ਜਾਣ ਦੇ।

ਮੀਆਂ ਜੀ--ਨਵਾਬ ਖਾਨ ! ਜੋ ਕੋਈ ਆਪਣੀ ਕੀਤੀ ਤ ਅਫਸੋਸ ਕਰੇ ਤਾਂ ਰੱਬ ਦਾ ਭੌ ਹੁਕਮ ਏ, ਮੁਆਫ ਕਰ ਦਿਓ। ਜੇ ਅੱਗੇ ਲਈ ਚੰਗਾ ਪ੍ਰਬੰਧ ਹੋ ਜਾਵੇ ਤਾਂ ਤੈਨੂੰ ਭੀ ਚਾਹੀਦਾ ਏ, ਪਿਛਲੇ ਫੇਲ ਨਾ ਫੇਲੋ।

ਨਵਾਬ ਖਾਨ--ਤੁਹਾਡੇ ਅੱਗੇ ਮੈਂ ਸਿਰ ਨਹੀਂ ਚੁੱਕ ਸਕਦਾ, ਜੇ ਚਾਹੋ ਕਰੋ।

ਮੀਆਂ ਜੀ--ਖੈਰ ਦੀਨਾ ! ਜੇ ਪੰਜਾਂ ਦਾ ਫੈਸਲਾ ਮੰਨੋ ਤਾਂ ਕਲ ਅਸੀਂ ਇਥੋਂ ਦੇ ਭਲੇਮਾਣਸ ਇਕੱਠੇ ਕਰਦੇ ਹਾਂ।

ਖੈਰ ਦੀਨ--ਮੈਨੂੰ ਸਿਰ ਮਥੇ ਤੇ ਮਨਜ਼ੂਰ ਏ।

ਦੂਜੀ ਭਲਕ ਪਿੰਡ ਦੀ ਪੰਜਾਇਤ ਇਕੱਠੀ ਹੋਈ। ਸਰਦਾਰ ਵਰਿਆਮ ਸਿੰਘ, ਮੀਆਂ ਨਿਜ਼ਾਮ ਦੀਨ, ਚੌਪਰੀ ਲਾਲ ਚੰਦ ਤੇ ਪੰਜ ਹੋਰ ਸਿਰ ਕੇਢਦੇ ਆਣ ਪਰ੍ਹੇ ਤੇ ਬੈਠੇ। ਚਾਰ ਸਜਣ ਉਪਰ ਵਾਲੇ ਭੌ ਆ ਜੁੜੇ, ਬਹੁਤ ਸਾਰੀ ਵਿਚਾਰ ਮਗਰੋਂ ਫੈਸਲਾ ਹੋਇਆ ਕਿ ਨਵਾਬ ਖਨ ਬਰਕਤ ਨੂੰ ਟੋਰ ਦੇਵੇ, ਜੇ ਉਹਦਾ ਕੁੜਮ ਇਹ ਗੱਲਾਂ ਮੰਨੇ।

(੧) ਬਰਕਤ ਦਾ ਸਾਰਾ ਦਾਜ਼ ਗਹਿਣ ਜਿਹੜਾ ਜਿਸ ਹਾਲਤ ਵਿਚ ਮੈਜ਼ੂਦ ਹੈ, ਉਹ ਸਾਰਾ ਉਸ ਨੂੰ ਦਿਤਾ ਜਾਵੇ।

(੨) ਜਮੀਨ ਤੋਂ ਛੁੱਟ ਹੋਰ ਮਾਲ ਅਸਬਾਬ ਭਾਂਡਾ  
ਟੀਡਾ ਜੋ ਉਸਦੇ ਪੁੜ੍ਹੇ ਵਿੱਚੋਂ ਆਂਵਦਾ ਹੈ, ਉਹ ਉਸ ਨੂੰ  
ਖੈਰ ਦੀਨ ਦੇ ਕੇ ਵਖ਼ਤੀ ਹਵੇਲੀ ਵਿਚ ਵੱਖ ਕਰ ਦੇਵੇ।

(੩) ਬਰਕਤ ਦੇ ਹੁੰਦਿਆਂ ਇਸ ਨੂੰ ਸਤਾਣ ਜਾਂ  
ਜਿੱਦ ਪਾਲਣ ਲਈ ਇਹਦਾ ਖਾਂਵਦ ਦੂਜਾ ਵਿਆਹ  
ਨਾ ਕਰੋ।

ਖੈਰ ਦੀਨ ਸਾਰੀਆਂ ਗਾਲਾਂ ਮੌਠੀਆਂ ਤੇ ਨਾਲ ਦੇ  
ਜ਼ਾਮਨ ਪਈ, ਸਾਰੀ ਪੰਚਾਇਤ ਨੇ ਨਵਾਬ ਖਾਨ ਨੂੰ ਕਿਹਾ  
ਹੁਣ ਬਰਕਤ ਨੂੰ ਟੇਰ ਦਿਓ। ਨਵਾਬ ਖਾਨ ਨੇ ਦੂਜੇ ਦਿਨ  
ਦੋ ਤਿੰਨ ਹੋਰ ਜ਼ੋਵਰ, ਕਪੜਾ ਲੱਡਾ ਪਿੰਡੀ ਪੰਜੀਰੀ ਬਣਾਕੇ  
ਬਰਕਤ ਨੂੰ ਉਸ ਤਰੀਕੀ, ਜਿਸ ਤਰੀਕੀ ਸੂਝੂ ਆਪਣੀਆਂ  
ਧੀਆਂ ਟੋਰਦੇ ਨਾ। ਟੇਰਨ ਲੱਗਿਆਂ ਨਵਾਬ ਖਾਨ ਤੇ  
ਭਾਗ ਭਰੀ ਨੇ ਬੜੀ ਨਿਮੁੱਤਾ ਨਾਲ ਜੀਕੁਰ ਪੌਆ ਵਾਲਿਆਂ  
ਦਾ ਰਿਵਾਜ ਏ, ਖੈਰ ਦੀਨ ਨੂੰ ਆਖਿ ਜਾ। ਭਾਈ ਸਾਡ  
ਵਾਲ ਤੁਹਾਡੇ ਪੈਰਾਂ ਹੇਠ ਨ, ਅਸੀਂ ਤੁਹਾਡੇ ਅੱਗੇ ਸਿਰ  
ਚੁੱਕਣ ਜੋਗੇ ਨਹੀਂ, ਸਾਡਾ ਲੂੰ ਲੂੰ ਦੁੱਖਾਂ ਨਾਲ ਵਿੱਧਾ  
ਹੋਇਆ ਏ, ਅੱਗ ਤੇ ਜੋ ਹੋਇਆ ਸੋ ਹੋਇਆ ਪਰ ਹੁਣ  
ਸਾਨੂੰ ਮੋਇਆਂ ਨੂੰ ਨਾ ਮਾਰਨਾ, ਅਸੀਂ ਡਾਢੇ ਮਾਰੇ ਮੁੜਕੇ  
ਹੋਇ ਹਾਂ, ਸਾਡੀ ਆਜਜ਼ੀ ਵਲ ਧਿਆਨ ਰੱਖਿਆ ਜੇ।

ਖੈਰ ਦੀਨ-ਰੱਬ ਦੇ ਵਾਸਤੇ ਸਾਡਾ ਪਿਛਲਾ ਗੁਨਾਹ  
ਮਆਫ ਕਰੋ, ਅੱਗੋਂ ਅੱਲਾ ਚਾਹ ਤੁਹਾਡੀਆਂ ਜੁੱਤੀਆਂ ਹੋਣ-

ਰੀਆਂ ਤੇ ਸਾਡਾ ਸਿਰ ਹੋਵੇਗਾ । ਦਮਾ ਕਟੋ, ਅੱਲਾ ਮੈਨੂੰ  
ਤਹਾਡੇ ਵਲੋਂ ਸੁਰਖਟੂ ਕਰੋ ਤੇ ਅਸੀਂ ਸਦਾ ਹਸਦੇ ਮੂੰਹ ਤੇ  
ਖੱਲ੍ਹੇ ਮਥੇ ਮਿਲਦੇ ਰਹੀਏ ।

ਬਰਕਤ ਹੁਣ ਸਾਹੁਰੇ ਆਈ, ਤਾਂ ਥੈਤ ਵੀਨ ਨੇ  
ਆਪਣੇ ਇਕਰਾਤ ਮੁਜਬ ਪੁੜ੍ਹੇ ਵਖ ਕਰ ਦਿਤਾ ਤੇ ਜੋ ਜੋ  
ਚੀਜ਼ ਉਥੇ ਕਹਿ ਆਇਆ ਸੀ ਸਭ ਦੇ ਦਿਤੀ । ਬਰਕਤ  
ਨੇ ਆਪਣਾ ਘਰ ਲਿੰਬ ਪੋਚ ਕੇ ਅਜੇਹਾ ਬਣਾ ਤਣਾ ਲਿਆ  
ਜੁ ਵੇਖਣ ਵਾਲਿਆਂ ਦਾ ਮੂੰਹ ਅੱਡਿਆ ਰਹਿ ਜਾਂਦਾ ਸੀ ।  
ਉਸਦੀ ਹਲੀਮੀ, ਹਯਾ, ਆਏ ਗਏ ਦਾ ਆਦਰ ਭਾ, ਹਰ  
ਕਿਸੇ ਨੂੰ ਜੀ ਕਰਕੇ ਬੇਲਣ, ਰਿੰਨਣ, ਪਕਾਣ, ਸੀਣ ਪ੍ਰਣ  
ਵੇਣ ਲੈਣ, ਸੁਰਜ, ਸੁਬਰਮ ਵੇਖ ਕੇ ਸਾਰੀਆਂ ਸਵਾਣੀਆਂ  
ਇੱਜਤ ਕਰਨ ਲੱਗ ਪਈਆਂ । ਉਹ ਸਾਹੁਰੇ ਜਿਹੜੇ ਧੌਂਕੇ  
ਦੇਂਦੇ ਸਨ ਅਜ ਅੱਖੀਆਂ ਤੇ ਬਿਠਾਂਦੇ ਹਨ । ਉਹ ਸੋਚ  
ਜਿਹੜੀ ਵੇਖ ਵੇਖ ਕੇ ਬੁੱਕਦੀ ਸੀ ਅਜ ਰੱਖ-ਸਾਈ ਦੀ  
ਰੱਖ-ਸਾਈ ਦੀ ਕਰਦੀ ਨਹੀਂ ਸੀ ਬੁੱਕਦੀ । ਉਹ ਨਿਨਾਹਾਂ  
ਜਿਹੜੀਆਂ ਤਲੀ ਨਹੀਂ ਸਨ ਲਗਣ ਦੇਂਦੀਆਂ, ਅਜ  
ਹੱਥੀਂ ਛਾਵਾਂ ਕਰਦੀਆਂ ਹਨ । ਉਹ ਖਾਂਦ ਜਿਹੜਾ ਮੂੰਹ  
ਵੇਖਣਾ ਨਹੀਂ ਸੀ ਚਾਹੁੰਦਾ, ਅਜ ਸਾਹੀਂ ਸਾਹ ਲੈਂਦਾ ਸਾ ।  
ਅਜ ਪਿੰਡ ਵਿਚ ਕੋਈ ਰਾਨੀ ਪਰਧਾਨੀ ਸਵਾਹੀ ਸਭ  
ਬਰਕਤ ਸੀ । ਰੱਬ ਨੇ ਮਿਹਰ ਕੀਤੀ ਤੇ ਲਾਲਾਂ ਜੇਹੇ ਪੰਜ  
ਪੁੜ੍ਹੇ ਭੀ ਬਖਸ਼ ਦਿੰਤੇ ।

## ਮੈਤ੍ਰ ਪਿਆ

ਗਈ ਉਦਾਸੀ ਪਾਣੇ ਸੋਕਾ,  
ਬਾਗ ਬਹਾਰਾਂ ਆਈਆਂ ।  
ਗੁਲੇ ਛੁੱਟ ਕਲੀਆਂ ਖਿੜੀਆਂ,  
ਬੁਲ ਬੁਲ ਲੱਖ ਵਧਾਈਆਂ ।

ਰੱਬ ਦੀ ਮਿਹਰ ਨਾਲ ਹੁਣ ਨਵਾਬ ਖਾਨ ਦੇ ਦਿਨ  
ਸਵੱਲੇ ਆ ਕਾਏ ਸਨ, ਜਦੋਂ ਮਨੁਖ ਨਿਰਮਾਣ ਹੋ ਕੇ ਲੰਗ  
ਕੇ ਭੁੜੀ ਕਰਦਾ ਐ ਤੇ ਵਿਤੋਂ ਵਧ ਖਟਚ ਨਹੀਂ ਕਰਦਾ  
ਉਹਦਾ ਹੱਥ ਕਦੀ ਤੰਗ ਨਹੀਂ ਹੁੰਦਾ। ਨਵਾਬ ਖਾਨ ਦੇ ਹੁਣ  
ਸਾਰੇ ਹੀ ਛੋਟੀਆਂ ਹੁਕਦੇ ਜਾਂਦੇ ਸਨ, ਖਾਨ ਮੁਹੰਮਦ ਹੁਣ  
ਜਵਾਨ ਸੀ ਬੜੀ ਪਸ ਕੇ ਵਾਹੀ ਕਰਦਾ ਸੀ। ਨਵਾਬ  
ਖਾਨ ਆਪ ਭੀ ਪੁੱਜ ਕੇ ਵਾਹ ਲਾਂਦਾ ਸੀ। ਇਕ ਅਰਾਈ,  
ਜਿਸ ਦੇ ਕਿੱਲੇ ਜ਼ਮੀਨ ਅਧ ਉੱਤੇ ਲਈ ਸੀ ਉਹ ਭੀ ਕੰਮ  
ਵਿਚ ਹੱਥ ਪਾਂਵਦਾ ਸੀ। ਇਕ ਨੌਕਰ ਰਖ ਕੇ ਤਿੰਨ ਹਲ  
ਬਣਾ ਲਏ ਤੇ ਦੋ ਮੁਰੱਬਿਆਂ ਵੀ ਵਾਹੀ ਕਰ ਲਈ, ਜ਼ਮੀਨ  
ਸੀ ਜ਼ੋਰ ਵਾਲੀ ਤੇ ਨਹੀਂ ਆਬਾਦ ਹੋਈ ਹੋਈ, ਨਹਿਰ ਦਾ  
ਪਾਣੀ ਵੀ ਰਜਵਾਂ ਸੀ, ਸਮਾਂ ਭੀ ਚੰਗਾ ਲੱਗ ਗਿਆ ਤੇ  
ਭਾਬੀ ਚੰਗੇ ਸਨ। ਦੋ ਸਾਵਣੀਆਂ ਤੇ ਦੋ ਹਾੜੀਆਂ ਜੋ ਭਰ  
ਕੇ ਲੱਗੀਆਂ, ਘਰ ਦੀ ਚੀਜ਼ਾਂ ਭੀ ਸਾਰੀ ਰਾਠਾਂ ਵਰਗੀ ਬਣਾ  
ਲਈ ਤੇ ਮਿਠੂ ਰਾਮ ਦਾ ਦੈਣਾ ਭੀ ਸਾਰਾ ਮੁਕਾ ਦਿਤਾ।

ਅਗਲੇ ਸਾਲ ਖਰਚ ਪੱਠਾ ਕੱਢ ਕੇ ਇਸ ਨੂੰ ਅੱਠ ਸੌ ਰੁਪਈਆ ਬਚ ਗਿਆ, ਜਿਹੜਾ ਇਸ ਬੈਂਕ ਵਿਚ ਜਮਾਂ ਕਰਾ ਛੋਂਡਿਆ।

ਇਧਰ ਆਲਮ-ਗੜੀਏ ਜੱਟਾਂ ਦਾ ਹਾਲ ਸੁਣੋ। ਤਿੰਨ ਚਾਰ ਸਾਲ ਸਮਾਂ ਚੰਗਾ ਲੱਗਾ ਤੇ ਦਾਣਾ ਛੱਕਾ ਰੋਜਵਾਂ ਹੋ ਗਿਆ। ਜੱਟ ਆ ਫੱਟੇ ਤੇ ਅਪੁੱਠੇ ਚਾਲੇ ਫੜੇ, ਉਠ ਨੂੰ ਕਿਸੇ ਪੁੱਛਿਆ ਸੀ, ਉਠਾ ਲਹਾਈ ਚੰਗੀ ਕਿ ਚੜਾਈ। ਉਸ ਆਖਿਆ 'ਦੇਹਾਂ ਤੇ ਲਾਨਤ'। ਸੋ ਜੱਟਾਂ ਨੂੰ ਭੁੱਖ ਭੀ ਅੰਖਾ ਕਰਦੀ ਏ, ਤੇ ਇਸ ਬੇਂਦੀ ਵਿਲਮੀ ਦੀ ਹਾਲਤ ਵਿਚ ਰੱਜ ਭੀ ਖਰਾਬ ਕਰਦਾ ਏ, ਪਰ ਜਿਤਨਾ ਵਿਗਾੜ ਰੱਜ ਕਰਦਾ ਏ, ਭੁੱਖ ਨਹੀਂ ਕਰਦੀ। ਇਉਂ ਸਮੇਂ, ਜਿਵੇਂ ਦਾਰੂਗਰ ਬੁੱਕ ਦਾਰੂ ਲੈ ਕੇ ਗੱਲਾ ਬਨਾਣ ਲੱਗਿਆ। ਉਸ ਨੂੰ ਕੁੱਟ ਕੁੱਟ ਤੇ ਘੁੱਟ ਘੁੱਟ ਕੇ, ਰੱਸੀਆਂ ਵਲ੍ਲੇਟ ਵਲ੍ਲੇਟ ਕੇ ਨਿੱਕਾ ਜਿਹਾ ਕਰ ਛੱਡਦਾ ਏ, ਪਰ ਜਦ ਉਹ ਨੂੰ ਅੱਗ ਲੱਗਦੀ ਤੇ ਉਹ ਖਿਲਰਨ ਵਾਸਤੇ ਜੋਰ ਕਰਦਾ ਏ, ਇਕੋ ਵਾਰੀ ਪਟਾਕਾ ਚੱਲ ਜਾਂਦਾ ਏ ਬਾਕੀ ਉਹਦਾ ਕੱਖ ਨਹੀਂ ਰਹਿੰਦਾ। ਜੱਟ ਦਾ ਭੀ ਇਹੋ ਹਾਲ ਏ, ਨਰਮ ਗੁਜਾਰੇ ਵਿਚ ਤਾਂ ਹੱਦ ਮੰਨਦਾ ਏ ਪਰ ਜਦੋਂ ਰਜ ਆਇਆ ਇਹ ਚੌੜ ਹੋਇਆ। ਸਾਡੇ ਦੇਸਦਾ ਅਖਾਣ ਬੀ ਏ “ਜੱਟ ਫੱਟ ਬਿਨ ਬੱਧਿਆਂ ਨ ਆਵੇ ਰਾਸੇ। ਰੱਜ ਆਣ ਤੇ ਕੁੱਦ ਆਣ। ਆਲਮ-ਗੜੀਏ ਫੱਟ ਭੀ ਮਸਤੀ ਵਿਚ ਆ ਕੇ ਚਾਵੜਾਂ ਤੇ ਵਡਿਆਈਆਂ

ਵਿਚ ਪੈ ਰਏ, ਜਣਾ ਖਣਾ ਚੌਪਰੀ ਬਣ ਬੈਠਾ। ਆਪਣੇ  
ਸਾਂ ਕੋਈ ਕਿਸੇ ਨੂੰ ਮਿਥਦਾ ਨਹੀਂ ਸੀ, ਟੇਕਾਂ ਬੋਲਿਆਂ ਤੇ  
ਵਧ ਕੇ ਝਗੜਿਆਂ ਲੜਾਈਆਂ ਤੇ ਫਿਰ ਡਾਂਗ ਸੋਟਿਆਂ  
ਤੁੰਕ ਅੱਪੜ ਪਏ। ਇਕ ਦਿਹਾੜੇ ਮੀਂਹ ਵੱਸਿਆ, ਜੱਟ  
ਸਨ ਵੰਹਲੇ, ਡੰਗਾਂ ਨੂੰ ਪੱਠੇ ਪਾ ਕੇ ਕੌਡੀ ਖੇਡਣ ਲਗ  
ਪਏ। ਖੇਡਦਿਆਂ ਖੇਡਦਿਆਂ ਬੋਲ ਪਏ, ਹੁੰਦਿਆਂ ਹੁੰਦਿਆਂ  
ਡਾਂਗ ਚਲ ਪਈ, ਕਈਆਂ ਦੇ ਸਿਰ ਖੁੱਲ੍ਹੇ ਆਏ ਤੇ ਇਕ  
ਸਾਂ ਰਿਹਾ। ਥਾਣਾ ਆ ਬੈਠਾ, ਮੰਜੇ ਹਸਪਤਾਲ ਪੁੱਜੇ ਤੇ ਇਕ  
ਧਿਰਾਂ ਦੇ ਤੀਹ ਤੀਹ ਚਾਲੀ ਚਾਲੀ ਹਵਾਲਾਤ ਹੋ ਗਏ।  
ਦੋਹਾਂ ਪਾਸਿਆਂ ਵੱਢੀਆਂ ਤੇ ਮੁਕਦਮਿਆਂ ਦਾ ਖਰਚ  
ਦੈਣ ਵਾਸਤੇ ਹੁਧਾਰ ਲੈਣਾ ਤੇ ਜਮੀਨ ਭੁੰਡਾ ਵੇਚਣਾ  
ਅਰੰਭ ਦਿਤਾ। ਬਹਾਵਲ ਨੂੰ ਜਿਸ ਨਵਾਬ ਖਾਨ ਨਾਲ  
ਜਮੀਨ ਲੈਣ ਵੇਲੇ ਧੋਖਾ ਕੀਤਾ ਸੀ ਜਦ ਤੋੜੀ ਕਰਜ  
ਲੱਭਦਾ ਰਿਹਾ ਕੰਮ ਚਲਾਈ ਗਿਆ। ਜਦ ਸ਼ਾਹੁਕਾਰਾਂ  
ਜਵਾਬ ਦੇ ਦਿਤਾ, ਨਵਾਬ ਖਾਨ ਵਲ ਬੰਦੇ ਤੇ ਚਿੱਠੀਆਂ  
ਘਲਣ ਲਗ ਪਿਆ ਕਿ ਮੇਰੇ ਰੁਪਈਏ ਦੇ ਦੇਹ ਤੇ ਆਪਣੀ  
ਜਮੀਨ ਛੁੱਡਾ ਲੈ। ਉਸ ਆਖਿਆ ਦਸਾਂ ਵਰਿਆਂ ਤੋਂ  
ਪਹਿਲੋਂ ਮੈਨੂੰ ਤੇਰੇ ਕੋਲੋਂ ਜਮੀਨ ਛੁੱਡਾਣ ਦਾ ਕੋਈ ਹਕ  
ਨਹੀਂ ਇਸ ਲਈ ਮੈਂ ਤੇਰੇ ਕੋਲੋਂ ਨਹੀਂ ਛੁੱਡਾ ਸਕਦਾ।  
ਦੂਜੇ ਧੜੇ ਵਾਲੇ ਨਵਾਬ ਖਾਨ ਨੂੰ ਕੁਝ ਨੇੜਿਓਂ ਸਨ, ਉਨ੍ਹਾਂ  
ਭੀ ਉਸ ਦੇ ਤਰਲੇ ਕਰਨੇ ਸ਼ੁਰੂ ਕੀਤੇ ਕਿ ਸਾਨੂੰ ਰੁਪਈਏ

ਦੇ ਕੇ ਜਮੀਨ ਗਹਿਣੇ ਲੈ ਲੈ। ਉਸ ਕਿਹਾ ਮੈਂ ਰਹਿਨ ਨਹੀਂ  
 ਰੱਖਣੀ, ਜੇ ਬੈਕਰਦੇ ਹੋ ਤਾਂ ਲੈ ਲੈਂਦਾ ਹਾਂ। ਓੜਕ ਦੋਹਾਂ  
 ਘਰਾਂ ਪੰਜ ਪੰਜ ਸੌ ਦੀ ਜਮੀਨ ਨਵਾਬ ਖਾਨ ਨੂੰ ਬੈਕਰ  
 ਦਿੱਤੀ। ਕੋਈ ਅੱਠ ਸੌ ਤਾਂ ਉਹਦੇ ਆਪਣੇ ਪਾਸ ਸੀ, ਅ  
 ਬਾਕੀ ਦਾ ਬੈਕ ਤੋਂ ਲੈ ਕੇ ਸਾਰੀ ਰਕਮ ਮੁਕਾ ਦਿੱਤੀ।  
 ਬਹਾਵਲ ਨੇ ਨਵਾਬ ਖਾਨ ਵਾਲੀ ਜਮੀਨ ਕਿਸੇ ਹੋਰ ਕੋਲ  
 ਰਹਿਣ ਦਰ ਰਹਿਣ ਕਰ ਦਿੱਤੀ। ਜਿਸ ਉਹ ਜਮੀਨ ਲਈ  
 ਉਹ ਆਪ ਵਾਹੀ ਨਹੀਂ ਸੀ ਕਰਦਾ। ਪਿੰਡ ਸਾਰਾ ਸੀ  
 ਮੁਕੱਦਮਿਆਂ ਵਿਚ ਫਾਬਾ ਹੋਇਆ, ਕੁਝ ਉਸ ਬਲਵੇ ਦੇ  
 ਮੁਕੱਦਮੇ ਵਿਚ, ਕੁਝ ਹੋਰਨਾਂ ਝੁਠਿਆਂ ਸੌਚਿਆਂ ਮੁਕੱਦਮਿਆਂ  
 ਵਿਚ, ਪਿੰਡ ਦੇ ਪਚਾਸੀ ਬੰਦੇ ਕੈਦ ਹੋ ਗਏ, ਜਿਹੜੇ ਪਿੰਡੇ  
 ਰਹੇ ਉਹ ਆਪਣੀ ਜਮੀਨ ਬੀ ਨਹੀਂ ਸਨ ਵਾਹ ਗੇਡ  
 ਸੱਕਦੇ। ਉਹਦੀ ਜਮੀਨ ਵਿਹਲੀ ਪਈ ਰਹੀ, ਮਾਮਲਾ ਭੀ  
 ਕੰਨੀਓਂ ਦੇਣਾ ਪਿਆ। ਹੋਰ ਕਿਧਰੇ ਨਜ਼ਰ ਨਾ ਪਸੀਂ,  
 ਨਵਾਬ ਖਾਨ ਕੋਲ ਗਿਆ ਤੇ ਆਖਣ ਲੱਗਾ, ਮੇਰੇ ਕੋਲੋਂ  
 ਜਮੀਨ ਲੈ ਲੈ ਤੇ ਰੁਪਈਆ ਮੈਨੂੰ ਹੈਲੀ ਹੈਲੀ ਦੇ ਛੱਡੀਂ।  
 ਇਸ ਮਿੰਨਤ ਤਰਲਾ ਕਰਕੇ ਛਿਆਂ ਛਿਆਂ ਮਹੀਨਿਆਂ ਦੀ  
 ਵਿਥ ਤੇ ਪੰਜ ਪੰਜ ਸੌ ਦੇ ਪ੍ਰੋਨੈਟ ਲਿਖਵਾ ਲਏ ਤੇ ਨਵਾਬ  
 ਖਾਨ ਨੂੰ ਆਪਣੇ ਵਲੋਂ ਰਹਿਨ-ਨਾਮਾ ਲਿਖ ਦਿੱਤਾ।

ਨਵਾਬ ਖਾਨ ਨੇ ਆਪਣੇ ਨਾਲ ਦੇ ਅਗਈ ਨੂੰ  
 ਇਕ ਜੋਗ ਹੁਪਾਰਿਆਂ ਰੁਪਈਆਂ ਵਿਚ ਦਿੱਤੀ ਤੇ ਸਾਲ ਦੇ

ਦਾਣੇ ਦਿੱਤੇ । ਹਿੱਸੇ ਦੀ ਭੀ ਰਿਆਇਤ ਕਰਕੇ ਉਹ ਆਲਮ ਗੜ੍ਹ ਘੱਲ ਦਿੱਤਾ ਕਿ ਚੱਲ ਕੇ ਮੇਰੀ ਜਮੀਨ ਅਬਾਦ ਕਰ, ਨਾਲੋਂ ਮੇਰੇ ਕੋਠਿਆਂ ਵਿਚ ਰਹਿ । ਉਸ ਆਪਣੇ ਦੇਸਤ ਭਰਾ ਤੇ ਸਾਰਾ ਟਬਰ ਉਬੰ ਸਦਵਾ ਲਿਆ ਤੇ ਨਵਾਬ ਖਾਨ ਦੀ ਆਪਣੀ ਜਮੀਨ ਤੇ ਜੇਹੜੀ ਉਸ ਨਹੀਂ ਮੁਲ ਲਈ ਸੀ, ਸਾਰੀ ਅਬਾਦ ਕਰ ਲਈ । ਹੁਣ ਨਵਾਬ ਖਾਨ ਦੀ ਆਮਦਨ ਵਧ ਗਈ, ਚੱਕ ਦੀ ਆਮਦਨ ਤੇ ਆਪਣੀ ਜਮੀਨ ਦੀ ਆਮਦਨ ਰਲਾ ਕੇ ਪ੍ਰੋਨੋਟ ਭੀ ਭਰ ਦਿੱਤੇ ਤੇ ਹੋਰ ਸਾਰਾ ਕਰਜ਼ਾ ਵੀ ਲਾਹ ਛਡਿਆ । ਦਸੀਂ ਵਰ੍ਹੀਂ ਘਰ ਪਰਤਿਆਂ ਤੇ ਕਚਹਿਰੀ ਵਿਚ ਦਰਖਾਸਤ ਦੇ ਕੇ ਰਹਿਣ ਫੱਕ ਕਰਾ ਲਿਆ । ਅੱਜ ਉਹ ਨਵਾਬ ਖਾਨ ਜਿਸ ਨੂੰ ਪਿੰਡ ਵਿਚ ਕਿਤੇ ਖਲੋਣ ਦੀ ਥਾਂ ਨਹੀਂ ਸੀ ਤੇ ਰਾਤੇ ਰਾਤ ਨੱਸਿਆ ਸੀ ਪਿੰਡ ਵਿਚ ਹੀ ਅੱਗੇ ਨਾਲੋਂ ਡਿੱਢੀ ਜਮੀਨ ਤੇ ਦੁਣੀ ਇੱਜਤ ਦਾ ਮਾਲਕ ਬਣ ਗਿਆ ਹੁਣ ਉਸ ਨੇ ਬਾਕੀ ਦੇ ਭਰਾਵਾਂ ਵਿਚ ਭੀ ਉਨ੍ਹਾਂ ਗਲਾਂ ਦਾ ਪੁਚਾਰ ਸ਼ੁਰੂ ਕਰ ਦਿਤਾ ਜਿਨ੍ਹਾਂ ਨਾਲ ਉਹਦੀ ਆਪਣੀ ਬਿਪਤਾ ਟਲੀ ਸੀ । ਵਿਆਹਾਂ ਸ਼ਾਦੀਆਂ ਦੇ ਖਰਚ, ਆਲਮ ਗੜ੍ਹ ਵਿਚ ਭੀ ਉਸ ਤਰਾਂ ਘਟਾ ਦਿੱਤੇ ਜਿਸ ਤਰਾਂ ਚੱਕ ਵਿਚ ਵੈਖੇ ਸਨ । ਨਾਲੇ ਆਪ ਸੁਖੀ ਹੋਇਆ ਨਾਲੇ ਹੋਟਨਾਂ ਨੂੰ ਸੁਖੀ ਕੀਤਾ ਤੇ ਪੀਆਂ ਪੂੜ੍ਹਾਂ ਦਾ ਵਿਆਹ ਕਰਕੇ ਬਹੁਤ ਸਾਫ਼ੀ ਜਾਇਦਾਦ ਛੱਡ ਕੇ ਮੌਇਆ ।





